

# ਗੁਰੂ ਘਰ ਦੇ ਸਰਧਾਲੂ ਮੀਚ

ਡਾ. ਗੁਰਦੇਵ ਸਿੰਘ ਪੰਡਹਲ



# ਏਸੇ ਕੁਲਮ ਤੋਂ

ਮੌਲਿਕ ਰਚਨਾਵਾਂ:

- ਕਵਿਤਾ: 1. ਮਦਹੋਸੀ (ਗਜ਼ਲ, ਰੁਬਾਈ, ਗੀਤ)  
2. ਖਾਮੋਸੀ (ਗਜ਼ਲ, ਗੀਤ, ਕਵਿਤਾਵਾਂ)  
3. ਸਰਗੋਸੀ (ਗਜ਼ਲਾਂ)  
4. ਗੁਲਬਰਗ (ਗਜ਼ਲਾਂ)  
5. ਪੱਲੇ ਦੀ ਹਵਾ (ਗਜ਼ਲ, ਗੀਤ, ਚੌਬਰਗੇ)

ਕਹਾਣੀ ਸੰਗ੍ਰਹਿ: 1. ਰੂਹਾਂ ਸਿਸਕਦੀਆਂ ਰਹਿ ਗਈਆਂ  
2. ਗਜਰਾ

ਜੀਵਨੀਆਂ: 1. ਧਨੀ ਰਾਮ ਚਾਤ੍ਰਿਕ (ਮੋਨੋਲੋਗ)

2. ਗੁਰੂ ਘਰ ਦੇ ਸ਼ਰਧਾਲੂ ਮੀਰ

ਸਫਰਨਾਮਾ: 1. ਕਾਲੀ ਧਰਤੀ ਗੋਰੇ ਲੋਕ (ਪ੍ਰੈਸ ਵਿੱਚ)  
2. ਮੈਂ ਆਸਟ੍ਰੋਲੀਆ ਵੇਖਿਆ (ਛਪਣ ਹਿੱਤ)

ਅਨੁਵਾਦ : (ਫਾਰਸੀ ਕਵਿਤਾ ਤੋਂ ਪੰਜਾਬੀ ਕਵਿਤਾ ਵਿੱਚ)

1. ਜ਼ਫਰਨਾਮਾ (ਸ੍ਰੀ ਗੁਰੂ ਗੋਬਿੰਦ ਸਿੰਘ)

2. ਅਮਰਨਾਮਾ (ਭਾਈ ਨੱਥ ਮਲ ਢਾਡੀ)

3. ਜਿੰਦਗੀ ਨਾਮਾ (ਭਾਈ ਨੰਦ ਲਾਲ 'ਗੋਯਾ')

4. ਦੀਵਾਨਿ ਗੋਯਾ (ਭਾਈ ਨੰਦ ਲਾਲ ਗੋਯਾ)

5. ਗੁਲਿਸਤਾਂ (ਸ਼ੇਖ ਸਾਅਦੀ)

6. ਬੋਸਤਾਂ (ਸ਼ੇਖ ਸਾਅਦੀ)

7. ਰੁਬਾਯਾਤਿ ਉਮਰ ਖਯਾਮ

8. ਗੰਜ ਨਾਮਾ (ਭਾਈ ਨੰਦ ਲਾਲ, ਛੱਪਣ ਹਿੱਤ)

9. ਸ਼ਹੀਦਾਨਿ ਵਫਾ (ਹਕੀਮ ਅਲੂ ਯਾਰ ਖਾਂ 'ਜੋਗੀ' ਦੱਕਨੀ)

10. ਗੰਜਿ ਸ਼ਹੀਦਾਂ (ਹਕੀਮ ਅਲੂ ਯਾਰ ਖਾਂ 'ਜੋਗੀ' ਦੱਕਨੀ)

ਸੰਪਾਦਨ: 1. ਯਾਰੜੇ ਦਾ ਸਾਨੂੰ ਸੱਥਰ ਚੰਗਾ

2. ਪੱਤ ਪਰਵਾਸੀ ਬਿਰਖਾਂ ਦੇ

3. ਪ੍ਰੀਤ ਸੰਸਾਰ

4. ਪੀੜ ਪਰਾਈ

5. ਮੇਰੀ ਕਹਾਣੀ ਅਪਣੀ ਜ਼ਬਾਨੀ

6. ਨੈਣ ਖੁਮਾਰੀ

7. ਨੈਣ ਪੁਜਾਰੀ

8. 34- ਰੀਸਰਚ ਪੇਪਰਜ਼

# ਗੁਰੂ ਘਰ ਦੇ ਸ਼ਰਧਾਲੂ ਮੀਰ

DE GURDEA SINGH RAMOHAL

ਡਾ. ਗੁਰਦੇਵ ਸਿੰਘ ਪੰਦੇਹਲ  
ਐਮ.ਏ(ਆਨਰਜ਼), ਐਮ. ਐਡ., ਪੀ-ਐਚ. ਡੀ.



ਲਾਹੌਰ ਬੁੱਕ ਸ਼ਾਪ, ਲੁਧਿਆਣਾ।

**GURU GHAR DE SHARDHALOO MEER  
BY  
Dr. GURDEV SINGH PANDOHAL**

© ਲੇਖਿਕ  
ਪਹਿਲੀ ਵਾਰ 2004

ਮੁੱਲ: 100 ਰੁਪਏ; 5 ਡਾਲੋਰ; 7 £

ਪਬਲਿਸ਼ਰ: ਤੇਜਿੰਦਰ ਬੀਰ ਸਿੰਘ  
ਲਾਹੌਰ ਬੁੱਕ ਸ਼ਾਪ  
2 ਲਾਜਪਤ ਰਾਏ ਮਾਰਕੀਟ  
ਲੁਧਿਆਣਾ। ਫੋਨ:- 2740738.

ਸਰਵਰਕ: ਭੂਪਿੰਦਰ ਸਿੰਘ 'ਸੁਮਣ'

ਅੱਖਰ ਸੰਯੋਜਨ: A.T.C.E.  
Capt. Balbir Singh  
92 - Sukhdev Nagar  
Behind Octroi Post, Fzr. Road,  
Ldh. 142027; Ph. 0161- 2550007.

ਸਮਰਪਤ

ਗੁਰੂ ਘਰ ਦੇ ਹਰ  
ਸੱਚੇ ਸ਼ਰਧਾਲੂ ਨੂੰ !

-ਡਾ. ਗੁਰਦੇਵ ਸਿੰਘ ਪੰਦੋਹਲ

ਜਉ ਤਉ ਪ੍ਰੇਮ ਖੇਲਣ ਕਾ ਚਾਉ।  
ਸਿਰ ਪਰ ਤਲੀ ਗਲੀ ਮੇਰੀ ਆਉ।  
ਇਤੁ ਮਾਰਗਿ ਪੈਰ ਪਰੀਜੈ।  
ਸਿਰ ਦੀਜੈ ਕਾਣਿ ਨ ਕੀਜੈ।

(ਗੁਰੂ ਨਾਨਕ)

## ਤਤਕਰਾ

ਕੀ	ਕਿੱਥੇ
ਇਸ ਪੁਸਤਕ ਬਾਰੇ (ਡਾ. ਗੁਰਦੇਵ ਸਿੰਘ ਪੰਦੋਹਲ)	09-11
ਇੱਕ ਵਿਲੱਖਣ ਸਾਹਿਤਕਾਰ ਡਾ. ਗੁਰਦੇਵ ਸਿੰਘ ਪੰਦੋਹਲ (ਡਾ. ਹਰਚੰਦ ਸਿੰਘ ਸਰਹਿੰਦੀ)	12-15
ਵਾਰ ਕਾਵਿ - ਇੱਕ ਨਿਰਣਾ (ਡਾ. ਗੁਰਦੇਵ ਸਿੰਘ ਪੰਦੋਹਲ)	16-25
ਭਾਈ ਮਰਦਾਨਾ ਰਬਾਬੀ	26-37
ਭਾਈ ਬਲਵੰਡ ਤੇ ਭਾਈ ਸੱਤਾ ਰਬਾਬੀ	38-54
ਭਾਈ ਨੱਥਾ ਤੇ ਭਾਈ ਅਬਦੂਲਾ ਰਬਾਬੀ	55-64
ਭਾਈ ਮੁਸ਼ਕੀ ਤੇ ਭਾਈ ਛਬੀਲਾ ਰਬਾਬੀ	65-71
ਛਾਡੀ ਪਰੰਪਰਾ	72-77
ਸਹਾਇਕ ਪੁਸਤਕ ਸੂਚੀ	78



**ਬੈਂਤ**

ਦਿਲ ਜਾਲਮ ਬਕਸਦਿ ਕੁਸ਼ਤਨਿ ਮਾਸਤ।

ਦਿਲ ਮਜ਼ਲੂਮਿ ਮਾ, ਬਸੂਇ ਖੁਦਾਸਤ।

(ਭਾਈ ਨੰਦ ਲਾਲ 'ਗੋਯਾ')

**ਅਨੁਵਾਦ**

ਜਾਲਮ ਦਿਲ ਚਾਹੁੰਦਾ ਹੈ ਸਾਨੂੰ ਪਾਰ ਬਲਾਉਣਾ।

ਮਜ਼ਲੂਮ ਅਸੀਂ ਪਰ ਤੱਕੀਏ ਰੱਬ ਵੱਲ ਜਿਸ ਬਚਾਉਣਾ।

(ਡਾ. ਪੰਦੇਹਲ)

## ਇਸ ਪੁਸਤਕ ਬਾਰੇ

ਪੁਸਤਕ 'ਗੁਰੂ ਘਰ ਦੇ ਸ਼ਰਧਾਲੂ ਮੀਰ' ਜੋ ਤੁਹਾਡੇ ਮੁਬਾਰਕ ਹੱਥਾਂ ਵਿੱਚ ਹੈ ਸੱਤ ਮੀਰਾਂ (ਮੀਰਾਸੀਆਂ) ਨਾਲ ਸੰਬੰਧਤ ਹੈ ਜਿੰਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਮੇਂ-ਸਮੇਂ ਸਿਰ ਗੁਰੂ ਘਰ ਨਾਲ ਅਪਣੇ ਆਪ ਨੂੰ ਜੋੜ ਕੇ ਜੀਵਨ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਓਹ ਗੁਰੂ ਸਾਹਿਬਾਨ ਵੱਲੋਂ ਵਰੋਸਾਏ ਗਏ। ਭਾਈ ਸਾਹਿਬ ਭਾਈ ਮਰਦਾਨਾ ਸਾਰੀ ਉਮਰ ਗੁਰੂ ਨਾਨਕ ਸਾਹਿਬ ਦੇ ਮਿੱਤਰ ਤੇ ਸਖਾ ਬਣਕੇ ਉਹਨਾਂ ਨਾਲ ਧੁਰ ਕੀ ਬਾਣੀ ਦਾ ਅਲਾਪ ਕਰਦੇ ਰਹੇ, ਭਾਈ ਸੱਤਾ ਤੇ ਭਾਈ ਬਲਵੰਡ ਦੁਜੇ ਗੁਰੂ ਅੰਗਰੇਜ਼ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਤੱਕ ਕੀਰਤਨ ਦਰਬਾਰ ਨੂੰ ਆਨੰਦਤ ਕਰਦੇ ਰਹੇ, ਭਾਈ ਨੱਥਾ ਤੇ ਭਾਈ ਅਬਦੁੱਲਾ ਗੁਰੂ ਅਰਜਨ ਦੇਵ ਜੀ ਦੇ ਅੰਤਲੇ ਸਮੇਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਲੇ ਸਮੇਂ ਤੱਕ ਗੁਰੂ ਘਰ ਨਾਲ ਜੁੜੇ ਰਹੇ ਅਤੇ ਨਾਲ ਹੀ ਭਾਈ ਮੁਸ਼ਕੀ ਅਤੇ ਭਾਈ ਛਬੀਲਾ ਗੁਰੂ ਹਰਿਗੋਬਿੰਦ ਜੀ ਤੋਂ ਦਸਵੇਂ ਪਾਤਸ਼ਾਹ ਤੱਕ ਸਾਥ ਨਿਭਾਉਂਦੇ ਰਹੇ। ਜਿਊਂ-ਜਿਊਂ ਸਮਾਂ ਬੀਤਦਾ ਗਿਆ ਇਹ ਮੀਰ, ਲੋਕ-ਦਿਲਾਂ ਵਿੱਚ ਅਪਣੇ ਗਾਇਕੀ ਦੇ ਗੁਣਾ ਸਦਕਾ ਹਰਮਨ ਪਿਆਰੇ ਹੁੰਦੇ ਗਏ। ਗੁਰੂ ਘਰ ਵਿੱਚ ਅਥਾਹ ਸ਼ਰਧਾ ਦਰਸਾਉਣ ਦੇ ਕਾਰਨ ਇੰਨ੍ਹਾਂ ਨੂੰ ਲੋਕ 'ਗੁਰੂ ਘਰ' ਦੇ ਸ਼ਰਧਾਲੂ ਮੀਰ ਕਹਿਕੇ ਸਨਮਾਨਤ ਕਰਦੇ ਰਹੇ ਤੇ ਢੱਡ-ਸਾਰੰਗੀ ਜਾਂ ਢੱਡ ਰੁਬਾਬ ਦੀ ਕਲਾਤਮਕ ਵਰਤੋਂ ਕਰਨ ਕਰਕੇ ਢਾਡੀ ਨਾਉਂ ਨਾਲ ਪ੍ਰਸਿੱਧ ਹੋ ਗਏ। ਗੁਰੂ ਸਾਹਿਬਾਨ ਆਪ ਬਹੁਤ ਉੱਚੇ ਸ਼ਾਇਰ ਸਨ ਇਸਲਈ ਓਹਨਾਂ ਦੀ ਕਦਰਦਾਨੀ ਨੇ ਇੰਨ੍ਹਾਂ ਦੀ ਕਲਾਂ ਨੂੰ ਚਾਰ ਚੰਨ ਲਾ ਟਿੱਤੇ ਤੇ ਇਹ ਲੋਕ ਦਿਲੋਂ ਜਾਨ ਨਾਲ ਗੁਰੂ ਪੰਥ ਉੱਤੇ ਕੁਰਬਾਨ ਹੋ ਕੇ ਗੁਰੂ ਘਰ ਦੀਆਂ ਹੱਕਾਂ, ਸੱਚ, ਈਮਾਨ ਤੇ ਕਦਰਾਂ ਕੀਮਤਾਂ ਨਾਲ ਜਨ ਸਾਧਾਰਨ ਦੇ ਮਨਾਂ ਨੂੰ ਮਾਲਾ ਮਾਲ ਕਰਦੇ ਰਹੇ।

ਖੋਜਾਂ ਤੋਂ ਪਤਾ ਲਗਦਾ ਹੈ ਕਿ ਇਹ ਮੀਰ/ਢਾਡੀ ਨਾ ਕੇਵਲ ਗਾਇਕ ਹੀ ਸਨ ਸਗੋਂ ਲਿਖਾਰੀ ਵੀ ਸਨ। ਭਾਈ ਮਰਦਾਨਾ ਦੀ ਰਚਨਾ ਅਤੇ ਸੱਤਾ ਤੇ ਬਲਵੰਡ ਦੀ ਰਾਮਕਲੀ ਰਾਗ ਵਿੱਚ ਲਿੱਖੀ ਵਾਰ ਸ੍ਰੀ ਗੁਰੂ ਅਰਜਨ ਮਹਾਰਾਜ ਨੇ ਉੱਚ ਗੁਣਾ ਤੇ ਗੁਰੂ ਆਸ਼ਾ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਕੀਤੀ ਹੈ। ਭਾਈ ਨੱਥ ਮੱਲ ਤੇ ਅਬਦੁੱਲਾ 'ਅਮਰਨਾਮਾ' (ਛਾਰਸੀ ਵਿੱਚ) ਤੇ ਵਾਰਾਂ ਭਾਈ ਮੁਸ਼ਕੀ ਤੇ ਛਬੀਲਾ ਦੀਆਂ ਕਾਵਿ ਕ੍ਰਿਤੀਆਂ ਮੀਰਾਂ ਦੇ ਪੜ੍ਹੇ ਲਿੱਖੇ ਹੋਣ ਦੇ ਸੱਚੇ ਸਬੂਤ ਹਨ ਜੋ ਉਹਨਾਂ ਦੇ ਚੋਥੇ ਵਿਦਵਾਨ ਹੋਣ ਦੀ ਗਵਾਹੀ ਭਰਦੇ ਹਨ।

ਸ੍ਰੀ ਗੁਰੂ ਅਰਜਨ ਦੇਵ ਪਿੱਛੋਂ ਮੁਗਲ ਸਾਮਰਾਜ ਦੀ ਤਾਨਾ ਸ਼ਾਹੀ, ਪੱਕੇ ਸ਼ਾਹੀ ਤੇ ਕੱਟੜ ਨੀਤੀ ਸਦਕਾ ਹਾਲਾਤ ਨੇ ਕਰਵਟ ਬਦਲੀ ਇਸ ਲਈ ਅਧਿਆਤਮਕ ਵਿਚਾਰਧਾਰਾ ਵਿੱਚ ਪਰਿਵਰਤਨ ਆ ਗਿਆ। ਗੁਰੂ ਹਰਿਗੋਬਿੰਦ ਸਾਹਿਬ ਨੂੰ ਹੁਣ ਜੁਲਮ ਸਿਤਮ ਨੂੰ ਠਲ੍ਹ ਪਾਉਣ ਲਈ ਜੰਗਾਂ ਲੜਨ ਲਈ ਮਜ਼ਬੂਰ ਹੋਣਾ ਪਿਆ, ਇਸ

ਲਈ ਵਾਰ ਦੇ ਮਫ਼ਹੂਮ ਨੂੰ ਵੀ ਨਵਾਂ ਮੋੜ ਦੇਣ ਦੀ ਲੋੜ ਪਈ। ਵਾਰਕਾਰਾਂ ਨੇ ਅਪਣੀਆਂ ਵਾਰਾਂ ਵਿਚ ਜੋਸ਼ ਉਭਾਰਨ ਦੇ ਮਫ਼ਹੂਮ ਨੂੰ ਭਰਨਾ ਆਰੰਭਿਆ ਤੇ ਲੋਕਾਈ ਨੂੰ ਜ਼ਲਮ ਦਾ ਟਾਕਰਾ ਕਰਨ ਲਈ ਤਿਆਰ-ਬਰ-ਤਿਆਰ ਰਹਿਣ ਦਾ ਵਸੀਲਾ ਕੀਤਾ ਜਿਸ ਲਈ ਜੋਸ਼ ਖਰੋਸ਼ ਭਰਪੂਰ ਵਾਰਾਂ ਦਾ ਹੜ੍ਹ ਵਗਾਇਆ ਤੇ ਇਹ ਕੰਮ ਢਾਡੀ ਮੁਸ਼ਕੀ ਤੇ ਛਬੀਲ ਨੇ ਨੇਪਰੇ ਚਾੜ੍ਹਿਆ ਤੇ ਉਹ ਸੰਨ 1708 ਈਸਵੀ ਤੱਕ ਆਪਣਾ ਫਰਤੱਵ ਨਿਭਾਉਂਦੇ ਰਹੇ।

ਇਸ ਪੁਸਤਕ ਵਿੱਚ ਕਿਉਂਕਿ ਅਹਿਮ ਵਾਰ ਗਾਇਕਾਂ, ਵਾਰਕਾਰਾਂ ਅਤੇ ਵਾਰਾਂ ਦਾ ਜ਼ਿਕਰ ਹੈ ਇਸ ਲਈ ਮੈਂ ਇਹ ਸਮਝ ਕੇ ਕਿ ਵਾਰ ਕੀ ਹੁੰਦੀ ਹੈ, ਬਾਰੇ ਵੀ ਪਾਠਕਾਂ ਨੂੰ ਗਿਆਨ ਹੋਣਾ ਚਾਹੀਦਾ ਹੈ, ਵਾਰ ਦੀ ਸਿਨਫ਼ ਦੀ ਪੂਰੀ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਵਾਰਾਂ ਤੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਨੂੰ ਧੁਨੀਆਂ ਦੀਆਂ ਵਾਰਾਂ ਦੀਆਂ ਤਰਜ਼ਾਂ ਉੱਤੇ ਗਏ ਜਾਣ ਦੀ ਵਾਕਫ਼ੀਅਤ ਵੀ ਕਰਾਈ ਹੈ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਵਾਰਾਂ ਦਾ ਵੇਰਵਾ ਦਿੱਤਾ ਹੈ। ਆਸ ਹੈ ਕਿ ਪਾਠਕ ਪੰਜਦ ਕਰਨਗੇ।

ਮੇਰੀ ਬਦੇਸ਼ਾਂ ਦੀ ਯਾਤਰਾ ਦੌਰਾਨ ਮੇਰੇ ਬਹੁਤ ਸਾਰੇ ਮਿਤ੍ਰਾਂ ਪਿਆਰਿਆਂ ਜਿਨ੍ਹਾਂ ਵਿੱਚ ਸ. ਪਸੋਰਾ ਸਿੰਘ ਬੱਲ, ਗਲਾਸਗੋ (ਸਕਾਟਲੈਂਡ), ਤੇ ਬੀਬੀ ਸਵਰਨ ਕੌਰ ਬੱਲ, ਸ. ਭਗਵਾਨ ਸਿੰਘ ਰਾਏ ਸਕਾਟਲੈਂਡ (ਯੂ.ਕੇ), ਗੁਰਦੀਪ ਸਿੰਘ ਪੁਰੀ (ਸਕਾਟਲੈਂਡ), ਗੁਰਮੀਤ ਸਿੰਘ ਕੰਗ (ਗਲਾਸਗੋ), ਚੰਨ ਜੰਡਿਆਲਵੀ ਫੁਲਵਰ ਹੈਂਪਟਨ (ਯੂ. ਕੇ), ਰਣਜੀਤ ਸਿੰਘ ਰਾਣਾ ਬਰਮਿੰਘਮ (ਯੂ. ਕੇ) ਅਤੇ ਬੀਬੀ ਮਨੁੱਹਾ ਬੇਗਮ ਗਲਾਸਗੋ (ਸਕਾਟਲੈਂਡ) ਅਤੇ ਹੋਰ ਆਸਟ੍ਰੋਲੀਆ, ਕੈਨੇਡਾ ਤੇ ਅਮਰੀਕਾ ਤੋਂ ਸਾਰੇ ਹੀ ਮੇਲ ਮਿਲਾਪੀ ਸ਼ਾਮਿਲ ਹਨ ਨੇ ਵਾਰ ਲੇਖਕਾਂ ਤੇ ਵਾਰ ਗਾਇਕਾਂ ਬਾਰੇ ਵਿਸ਼ੇਸ਼ ਕਰਕੇ ਪੁਸਤਕ ਵਿੱਚ ਆਏ ਮੀਰਾਂ ਬਾਰੇ ਬਹੁਤ ਪੁੱਛ ਗਿੱਛ ਕੀਤੀ ਤੇ ਮੈਂ ਪੁਸਤਕ ਤਿਆਰ ਕਰਨ ਦਾ ਜੋ ਪ੍ਰਣ ਕੀਤਾ, ਮੈਂ ਉਸ ਵਾਅਦੇ ਨੂੰ ਨਿਭਾਕੇ ਅਤਿਅੰਤ ਖੁਸ਼ੀ ਮਹਿਸੂਸ ਕਰਦਾ ਹਾਂ ਤੇ ਸਮੂਹ ਦੋਸਤਾਂ ਦਾ ਹਾਰਦਿਕ ਧੰਨਵਾਦੀ ਹਾਂ ਜਿਨ੍ਹਾਂ ਦੀ ਮੰਗ ਨੇ ਮੈਨੂੰ ਨਾ ਅਹਿਲ ਜੇਹੇ ਨੂੰ ਅਹਿਲ ਬਣਾ ਕੇ ਮੇਰੇ ਤੇ ਵੱਡਾ ਉਪਕਾਰ ਕੀਤਾ ਹੈ ਤੇ ਮੈਂ ਲੁਕੇ ਪਏ ਢਾਡੀਆਂ / ਮੀਰਾਂ ਨੂੰ ਮੰਜ਼ਰੇ ਆਮ ਤੇ ਲਿਆਉਣ ਦੇ ਯੋਗ ਹੋਇਆ ਹਾਂ।

ਪੁਸਤਕ ਦੀ ਤਿਆਰੀ ਲਈ ਮੈਨੂੰ ਬਹੁਤ ਸਾਰੇ ਵਿਦਵਾਲ ਖੋਜੀਆਂ ਦੀਆਂ ਰਚਨਾਵਾਂ ਦਾ ਮੁਤਾਲਾਅ ਕਰਨਾ ਪਿਆ ਹੈ ਮੈਂ ਉਹਨਾਂ ਸਾਰਿਆਂ ਦਾ ਮਸ਼ਕੂਰ ਹਾਂ ਜਿਨ੍ਹਾਂ ਦੇ ਵਡਮੁੱਲੇ ਵਿਚਾਰਾਂ ਨੇ ਮੈਨੂੰ ਮਤਾਸਰ ਕੀਤਾ ਹੈ।

ਅੰਤ ਵਿੱਚ ਮੈਂ ਆਪਣੀ ਜੀਵਨ ਸਾਥਣ ਸਰਦਾਰਨੀ ਨਸੀਬ ਕੌਰ ਬਾਠ ਦਾ ਦਿਲੋਂ ਧੰਨ-ਵਾਦੀ ਹਾਂ ਜੋ ਸਦਾ ਹੀ ਮੇਰੇ ਅੰਗ ਸੰਗ ਰਹਿ ਕੇ ਤੇ ਮੋਢੇ ਨਾਲ ਮੋਢਾ ਜੋੜਕੇ ਮੈਨੂੰ ਇਸ ਪਾਸੇ ਵੱਲ ਉਭਾਰੀ ਜਾਂਦੀ ਹੈ ਤੇ ਹਰਕਾਤੇ ਕਲਮ ਨੂੰ ਨਵੀਆਂ ਸੇਧਾਂ ਪਰਦਾਨ ਕਰੀ ਜਾਂਦੀ ਹੈ।

ਮੈਂ ਗੁਰੂ ਘਰ ਦੀਆਂ ਸਭੇ ਮਹਾਨ ਸ਼ਖਸੀਅਤਾਂ ਦਾ ਉਭਾਰੀ ਹਾਂ ਜਿਨ੍ਹਾਂ ਦੀਆਂ  
ਪਵਿੱਤਰ ਯਾਦਾਂ ਮੇਰੇ ਸਾਹਿਤਕ ਰਾਹਵਾਂ ਨੂੰ ਪਰਜਵਲਤ ਕਰਕੇ ਮੇਰੇ ਵਿਚਾਰਾਂ ਦੀ  
ਪੈਰਵੀ ਕਰਦੀਆਂ ਹਨ ਕਿਉਂਕਿ:  
" ਮੇਰਾ ਮੁੜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ॥ "

ਗੁਰਦੇਵ ਸਿੰਘ ਪੰਦੇਹਲ (ਡਾ.)  
ਫੋਨ-0161-2550660.

## ਇੱਕ ਵਿਲੱਖਣ ਸਾਹਿਤਕਾਰ

ਡਾ. ਗੁਰਦੇਵ ਸਿੰਘ ਪਦੋਹਲ

ਪਿਛਲੇ ਦਿਨੀਂ ਜ਼ਿਲਾ ਲਿਖਾਰੀ ਸਭਾ ਫਤਿਹਗੜ੍ਹ ਸਾਹਿਬ (ਰਜਿਸਟਰਡ) ਪੰਜਾਬ ਵੱਲੋਂ ਮਿਤੀ 11-12-2004 ਨੂੰ ਵਿਦਵਾਨ ਸਿਰਵਾਂਗੀ ਤੇ ਵਿਲੱਖਣ ਸਾਹਿਤਕਾਰ ਡਾ. ਗੁਰਦੇਵ ਸਿੰਘ ਪਦੋਹਲ ਨੂੰ ਵਿਸ਼ੇਸ਼ ਅਲ੍ਲਾ ਯਾਰ ਖਾਂ ਯੋਗੀ, ਐਵਾਰਡ-2004 ਨਾਲ ਸਨਮਾਨਤ ਕਰਨ ਮੌਕੇ ਸਰਦਾਰ ਸੋਹਣ ਸਿੰਘ ਪੀਰਜੈਨ ਨੇ ਦੂਰ ਦੁਰਾਡਿਓਂ ਆਏ ਹੋਏ ਲਿਖਾਰੀ ਸਾਹਿਬਾਨ ਦੇ ਇਕੱਠ ਨੂੰ ਜੀ-ਆਇਆਂ ਆਖਦਿਆਂ ਕਿਹਾ ਸੀ :

'ਅੱਜ ਦੇ ਸਨਮਾਨਤ ਹੋ ਰਹੇ ਸਾਹਿਤਕਾਰ ਨੇ ਤਿੰਨ ਦਰਜਨ ਪੁਸਤਕਾਂ ਲਿੱਖ ਕੇ ਪੰਜਾਬੀ ਮਾਂ ਬੋਲੀ ਦੀ ਦਿਲੋ ਜਾਨ ਨਾਲ ਸੇਵਾ ਕੀਤੀ ਹੈ ਜਿਸ ਵਿੱਚ ਕਵਿਤਾ, ਕਹਾਣੀਆਂ, ਜੀਵਨੀਆਂ, ਸਫਰਨਾਮਾਂ ਤੇ ਅਨੁਵਾਦ ਸ਼ਾਮਿਲ ਹਨ। ਡਾ. ਪੰਦੋਹਲ ਨੇ ਮੌਲਕ ਪੁਸਤਕਾਂ ਤੋਂ ਉਪਰੰਤ ਫਾਰਸੀ ਕਵਿਤਾ ਤੋਂ ਜਿਸ ਸਲੀਕੇ ਨਾਲ ਸਿੱਖ ਇਤਿਹਾਸ ਨੂੰ ਕਲਮਬੱਧ ਕੀਤਾ ਹੈ, ਉਸ ਪ੍ਰਯਾਦਿ ਹੀ ਅੱਜ ਦਾ ਵਿਸ਼ੇਸ਼ ਪੁਰਸਕਾਰ ਉਹਨਾਂ ਦੀ ਝੋੜੀ ਪਾਉਣ ਦੀ ਖੁਸ਼ੀ ਲੈ ਰਹੇ ਹਨ।'

ਮੈਂ ਡਾ.ਪੰਦੋਹਲ ਦੀਆਂ ਲਗ ਭਗ ਦੇ ਦਰਜਨ ਪੁਸਤਕਾਂ ਪੜ੍ਹੀਆਂ ਹਨ। ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਦੀਆਂ ਪੁਸਤਕਾਂ ਨੂੰ ਪੜ੍ਹੁ ਕੇ ਮਾਨੋਂ ਰੂਹ ਅੰਬਰਾਂ ਤੱਕ ਤ੍ਰਿਪਤ ਹੋ ਗਈ ਤੇ ਨਾਲ ਹੀ ਹੈਰਾਨੀ ਹੋਈ ਕਿ ਉਹਨਾਂ ਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਵਿੱਚ ਸਿਰਜਨਾ ਕੀਤੀ ਹੈ। ਦਿਮਾਗ ਇੱਕ ਨਿਸ਼ਚਿਤ ਢੰਗ ਨਾਲ ਵੱਖ ਵੱਖ ਸ੍ਰੀਰਕ ਕ੍ਰਿਆਵਾਂ ਤੇ ਹਰਕਤਾਂ ਨੂੰ ਕੰਟਰੋਲ ਕਰਦਾ ਹੈ। ਇਸ ਮਕਸਦ ਲਈ ਦਿਮਾਗ ਦੇ ਅਧੇ ਭਾਗਾਂ ਵਿੱਚ ਵੰਡਿਆ ਹੁੰਦਾ ਹੈ ਜਿਨ੍ਹਾਂ ਨੂੰ ਵਿਗਿਆਨਕ ਸ਼ਬਦਾਵਲੀ ਵਿੱਚ ਸੱਜਾ ਤੇ ਖੱਬਾ ਹੈਮਿਸਟਿਕਲ ਕਹਿੰਦੇ ਹਨ। ਇੰਨ੍ਹਾਂ ਨੂੰ ਸੱਜਾ ਤੇ ਖੱਬਾ ਦਿਮਾਗ ਕਹਿ ਸਕਦੇ ਹਨ। ਕਵਿਤਾ ਸੱਜੇ ਦਿਮਾਗ ਦੇ ਪਰਭਾਵ ਅਧੀਨ ਰਚੀ ਜਾਂਦੀ ਹੈ ਜਦ ਕਿ ਵਾਰਤਕ ਖੱਬੇ ਦਿਮਾਗ ਦੇ ਪਰਭਾਵ ਅਧੀਨ ਹੋਂਦ ਵਿੱਚ ਆਉਂਦੀ ਹੈ। ਆਮ ਕਰਕੇ ਇੱਕ ਵਿਅਕਤੀ ਜਾਂ ਤਾਂ ਸੱਜੇ ਦਿਮਾਗ ਦੇ ਪਰਭਾਵ ਅਧੀਨ ਵਿਚਰਦਾ ਹੈ ਜਾਂ ਫਿਰ ਖੱਬੇ ਦੇ। ਡਾ.ਪੰਦੋਹਲ ਦੇ ਦੋਵੇਂ ਦਿਮਾਗ ਸਰਗਰਮ ਹਨ। ਇਹੋ ਕਾਰਨ ਹੈ ਕਿ ਸੂਖਮ ਭਾਵੀ ਹੋਣ ਦੇ ਨਾਲ ਉਸ ਕੋਲ ਤਰਕ ਵੀ ਹੈ। ਇਹ ਗੁਣ ਬਹੁਤ ਘੱਟ ਲੋਕਾਂ ਵਿੱਚ ਵੇਖਣ ਨੂੰ ਮਿਲਦਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਔਰੰਗਜ਼ੇਬ ਆਲਮਗੀਰ ਦੇ ਨਾਮ ਲਿੱਖੀ ਇਤਿਹਾਸਕ ਚਿੱਠੀ 'ਜ਼ਫਰਨਾਮਾ', ਭਾਈ ਨੰਦ ਲਾਲ 'ਗੋਯਾ' ਦੀਆਂ ਪ੍ਰਸਿੱਧ ਕਾਵਿ ਰਚਨਾਵਾਂ 'ਦੀਵਾਨਿ ਗੋਯਾ', ਤੇ 'ਜ਼ਿੰਦਗੀ ਨਾਮਾ', ਭਾਈ ਨੱਥ ਮੱਲ ਢਾਡੀ ਤੇ ਭਾਈ ਅਬਦੂਲਾ ਢਾਡੀ ਦੀ 'ਅਮਰਨਾਮਾ', ਹਕੀਮ ਅਲਾਯਾਰ ਖਾਂ 'ਜੋਗੀ' ਦੱਕਨੀ ਦੀਆਂ 'ਸ਼ਹੀਦਾਨਿ ਵਫ਼ਾ' ਤੇ 'ਗੰਜੇ ਸ਼ਹੀਦਾਂ ਅਤੇ ਸ਼ੇਖ ਸਾਅਦੀ ਦੀਆਂ 'ਗੁਲਿਸਤਾਂ' ਤੇ 'ਬੋਸਤਾਂ'

ਨੂੰ ਡਾ.ਪੰਦੋਹਲ ਨੇ ਬਹੁਤ ਹੀ ਭਾਵਪੂਰਤ ਢੰਗ ਨਾਲ ਪੰਜਾਬੀ ਵਿੱਚ ਉਲਥਾ ਕੇ ਪੇਸ਼ ਕੀਤਾ ਹੈ। ਜਫਰਨਾਮਾ ਦੇ 137 ਸ਼ੇਅਰਾਂ, ਦੀਵਾਨਿ ਗੋਯਾ ਦੀਆਂ 63 ਗੁਜ਼ਲਾਂ, ਜਿੰਦਗੀ ਨਾਮਾ ਦੇ 511 ਸ਼ੇਅਰਾਂ ਅਤੇ ਅਮਰਨਾਮਾ ਦੇ 146 ਸ਼ੇਅਰਾਂ ਨੂੰ ਪੰਜਾਬੀ ਸ਼ੇਅਰਾਂ ਵਿੱਚ (ਉਸੀ ਬਹਿਰ 'ਚ) ਅਨੁਵਾਦ ਕੇ ਪੇਸ਼ ਕਰਨਾ ਅਤੇ ਗਲਿਸਤਾਂ ਤੇ ਬੋਸਤਾਂ, ਸ਼ਹੀਦਾਨਿ ਵਡਾ ਤੇ ਗੰਜੇ ਸ਼ਹੀਦਾ ਨੂੰ ਪੰਜਾਬੀ ਵਾਰਤਕ ਵਿੱਚ ਪਲਟਾ ਕਿ ਖੂਬਸੂਰਤ ਪੁਸਤਕਾਂ ਰਾਹੀਂ ਪੇਸ਼ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਪਹਾੜ ਨਾਲ ਆਢਾ ਲੈਣ ਦੇ ਤੁੱਲ ਹੈ। ਇੰਝ ਜਾਪਦੈ ਕਿ ਇਸ ਪਹਾੜ ਜੇਡੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਡਾ.ਪੰਦੋਹਲ ਦੀ ਕੁਲਮ ਨੇ ਜਿਵੇਂ ਫਰਹਾਦ ਦੇ ਤੇਜ਼ੇ ਦਾ ਰੂਪ ਧਾਰਨ ਕਰ ਲਿਆ ਹੋਵੇ।

ਇਨ੍ਹਾਂ ਪੁਸਤਕਾਂ ਨਾਲ ਜਿੱਥੇ ਡਾ.ਪੰਦੋਹਲ ਨੇ ਪੰਜਾਬੀ ਸਾਹਿਤ ਜਗਤ ਨੂੰ ਇੱਕ ਕੀਮਤੀ ਤੁਹਾਡੇ ਨਾਲ ਮਾਲਾ ਮਾਲ ਕੀਤਾ ਹੈ ਉੱਥੇ ਸਿੱਖ ਸਮਾਜ ਨੂੰ ਵੀ ਆਪਣੇ ਅਮੀਰ ਵਿਰਸੇ ਨਾਲ ਜਾਣੂ ਕਰਾਉਣ ਦਾ ਜਸ ਖੱਟਿਆ ਹੈ ਕਿਉਂ ਕਿ:

"ਜਰ ਜਮੀਂ ਤੇ ਰਾਜ ਸੱਤ੍ਰਾ ਕੁੱਝ ਨਹੀਂ,  
ਕੁਲਮ ਦਾ ਜੋ ਹੈ ਧਨੀ, ਧਨਵਾਨ ਹੈ।"

ਵਿਦਵਾਨ ਸਾਇਰ ਨੇ ਗੁਰਮੁਖੀ ਲਿਪੀ ਦੇ ਨਾਲ ਨਾਲ ਸਾਹਮੁੱਖੀ (ਫਾਰਸੀ ਲਿਪੀ) ਵਿੱਚ ਆਪਣੇ ਹੱਥ ਨਾਲ ਲਿੱਖ ਕੇ ਇੱਕ ਨਵੀਂ ਪਿਰਤ ਪਾਈ ਹੈ। ਪੰਜਾਬੀ ਸਾਹਿਤ ਨੂੰ ਇਹ ਇੱਕ ਵੱਡਮੁੱਲੀ ਤੇ ਨਾ ਭੁਲਾਈ ਜਾਣ ਵਾਲੀ ਦੇਣ ਹੈ। ਡਾ.ਪੰਦੋਹਲ ਨੇ ਇੰਨ੍ਹਾਂ ਲਾਸਾਨੀ ਕਿਰਤਾਂ ਦੁਆਰਾ ਸਮੇਂ ਦੀ ਹਿੱਕ ਤੇ ਕਦੇ ਨਾ ਮਿਟਣ ਵਾਲੀਆਂ ਪੈੜਾਂ ਪਾ ਦਿੱਤੀਆਂ ਹਨ ਜਿਨ੍ਹਾਂ ਤੋਂ ਆਉਣ ਵਾਲੀਆਂ ਨਸਲਾਂ ਸੇਧ ਲੈਂਦੀਆਂ ਰਹਿਣਗੀਆਂ।

ਇਨ੍ਹਾਂ ਤੋਂ ਉਪਰੰਤ ਡਾ.ਪੰਦੋਹਲ ਨੇ ਗਜ਼ਲ ਸਿਨਫ਼ (ਵਿਦਾਅ) ਨੂੰ ਪੰਜਾਬੀ ਵਿੱਚ ਟੀਸੀ ਤੇ ਪੁਚਾਇਆ ਹੈ। ਉਹਨਾਂ ਨੇ ਛੇ ਪੁਸਤਕਾਂ ਗਜ਼ਲਾਂ ਦੀਆਂ ਲਿਖੀਆਂ ਹਨ ਜਿਨ੍ਹਾਂ ਵਿੱਚ ਕਾਨੂੰਨ ਗਜ਼ਲ ਦਾ ਪੂਰਾ ਧਿਆਨ ਰੱਖ ਕੇ ਗਜ਼ਲਈ ਬੰਦਸ਼ਾਂ ਨੂੰ ਅਰੂਜ਼ੀ ਹਦਾਇਤਾਂ ਅਨੁਸਾਰ ਨਿਭਾਇਆ ਹੈ। ਗਜ਼ਲਈ ਨਜ਼ਕਤਾ, ਰਾਗਾਤਮਕ ਲੈਅ ਤੇ ਬਹਿਰਾਂ ਵਿੱਚ ਰਵਾਨੀ ਇਨ੍ਹਾਂ ਦੀ ਸੁਖਨਗੋਈ ਦੇ ਵਿਸ਼ੇਸ਼ ਤੱਤ ਹਨ। ਕਿਤੇ ਵੀ ਕੋਈ ਸਤ੍ਤੁਨ ਢਿੱਲਾ ਜਾਂ ਸ਼ੇਅਰ ਵਿੱਚ ਸਕਤਾ ਨਜ਼ਰ ਨਹੀਂ ਆਉਂਦਾ। ਸੈਂਕੜੇ ਮੁਹਾਵਰੇ ਮੌਤੀਆਂ ਵਾਂਗ ਜੜੇ ਪਏ ਹਨ।

ਹਥਲੀ ਪੁਸਤਕ 'ਗੁਰੂ ਘਰ ਦੇ ਸ਼ਰਧਾਲੂ ਮੀਰ' ਜੋ ਪਾਠਕਾਂ ਦੇ ਜ਼ੋਰੇ ਗੈਰ ਹੈ ਇੱਕ ਜੀਵਨੀ ਸੰਗ੍ਰਹਿ ਹੈ ਜਿਸ ਵਿੱਚ ਡਾ.ਪੰਦੋਹਲ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸੱਤ ਮੀਰਾਂ ਦੇ ਗੁਰੂ ਘਰ ਵਿੱਚ ਪਰਵੇਸ਼ ਦੀ ਵਿਥਿਆ ਨਿਹਾਇਤ ਖੂਬਸੂਰਤ ਢੰਗ ਨਾਲ ਚਿੱਤ੍ਰੀ ਹੈ। ਇਨ੍ਹਾਂ ਮੀਰਾਂ (ਮਰਾਸੀਆਂ) ਦੇ ਜੀਵਨ, ਗੁਰੂ ਘਰ ਨੂੰ ਦੇਣ ਤੇ ਅਮੁੱਕ ਸੇਵਾ ਨੂੰ ਖੋਜਪੂਰਬਕ ਢੰਗ ਨਾਲ ਵਿਸਥਾਰ ਸਾਹਿਤ ਬਿਆਨਿਆ ਹੈ ਨਾਲ ਹੀ ਉਹਨਾਂ ਦੀ ਢੱਡ-ਸਾਰੰਗੀ ਨਾਲ ਉਚਾਰੀ ਵਾਰ-ਗਾਇਕੀ ਦਾ ਖੋਲ੍ਹ ਕੇ ਵਰਨਣ ਕੀਤਾ ਹੈ। ਡਾ.ਸਾਹਿਬ ਨੇ ਇਹ ਕੰਮ ਕਰਕੇ ਗੁਰੂ ਘਰ ਦੇ ਸੱਤ

ਅਨਮੇਲ ਢਾਡੀ ਗਾਇਕਾਂ ਨੂੰ ਮੰਜ਼ਰੇ ਆਮ ਤੇ ਲਿਆ ਕੇ ਜਨਤਕ ਜਾਣਕਾਰੀ ਵਿੱਚ ਲੋਹੜੇ ਦਾ ਵਾਧਾ ਕੀਤਾ ਹੈ ਤੇ ਆਪਣੀ ਵਾਰਤਕ ਕਲਾ ਦੇ ਪਾਇਆ ਤਕਮੀਲ ਤੱਕ ਪੁੱਜੀ ਹੋਣ ਦਾ ਸਬੂਤ ਦਿੱਤਾ ਹੈ।

'ਗੀਤਾ' ਨੇ ਪਰਮ ਲਕਸ਼ ਨੂੰ ਪ੍ਰਾਪਤ ਕਰਨ ਹਿੱਤ ਤਿੰਨ ਮਾਰਗ ਸੁਣਾਏ ਹਨ:

ਕਰਮ ਮਾਰਗ, ਗਿਆਨ ਮਾਰਗ ਤੇ ਭਗਤੀ ਮਾਰਗ। ਇਹ ਸਾਰੇ ਮਾਰਗ ਸਮਾਨ ਦੱਸੇ ਗਏ ਹਨ। ਵੈਸੇ ਸੰਕਰਾਚਾਰੀਆ ਗਿਆਨ ਮਾਰਗ ਨੂੰ ਮਹੱਤਵਪੂਰਨ ਮੰਨਦਾ ਹੈ। ਜੇ ਗਹੁ ਨਾਲ ਡਾ.ਪੰਦੇਹਲ ਬਾਰੇ ਨਿਰਣਾ ਕਰੀਏ ਤਾਂ ਗੱਲ ਨਿੱਤਰ ਕੇ ਸਾਹਮਣੇ ਆ ਜਾਂਦੀ ਹੈ ਕਿ ਉਹ ਇੱਕੋ ਸਮੇਂ ਤਿੰਨਾਂ ਮਾਰਗਾਂ ਦਾ ਪਾਂਧੀ ਹੈ। ਬਿਨਾਂ ਫਲ ਦੀ ਇੱਛਾ ਕੀਤਿਆਂ ਕਰਮ ਕਰ ਰਿਹਾ ਹੈ, ਗਿਆਨ ਦਾ ਸਿੱਟਾ ਦੇ ਰਿਹਾ ਹੈ ਅਤੇ ਆਪਣੇ ਹੀ ਢੰਗ ਨਾਲ ਭਗਤੀ ਵੀ ਕਰ ਰਿਹਾ ਹੈ।

ਹਵਾਵਾਂ, ਪਾਣੀਆਂ ਤੇ ਖੁਸ਼ਬੋਈਆ ਨੂੰ ਕੋਈ ਡੱਕ ਨਹੀਂ ਸਕਦਾ। ਇਹਨਾਂ ਨੇ ਤਾਂ ਹਰ ਥਾਂ ਫੈਲ ਜਾਣਾ ਹੈ। ਇਨ੍ਹਾਂ ਰਚਨਾਵਾਂ ਨੇ ਸਾਹਿਤ ਪ੍ਰਤੀ ਡਾ.ਪੰਦੇਹਲ ਦੇ ਇਸ਼ਕ ਨੂੰ ਜੱਗ ਜਾਹਿਰ ਕਰ ਦਿੱਤਾ ਹੈ। ਅੱਜ ਪੰਜਾਬੀ-ਸਾਹਿਤ ਜਗਤ ਵਿੱਚ ਇਨ੍ਹਾਂ ਦੀ ਲਗਨ, ਮਿਹਨਤ ਅਤੇ ਸਾਹਿਤ ਪ੍ਰਤੀ ਸਾਹਿਤ-ਬੱਧਤਾ ਦੇ ਖੂਬ ਚਰਚੇ ਹਨ।  
ਬਕੋਲ ਸ਼ਾਇਰ :

'ਕਿੰਝ ਖੁਸ਼ਬੋਆਂ ਨੂੰ ਡੱਕਾਂ, ਜਾਂ ਹਵਾ ਕੈਦ ਕਰਾਂ,  
ਲੋਕ ਗਲੀਆਂ 'ਚ ਮੇਰੇ ਇਸ਼ਕ ਦੀ ਗੱਲ ਕਰਦੇ ਨੋ,

ਹਰ ਕਲਾਕਾਰ ਦੀ ਇਹ ਤਮੰਨਾ ਹੁੰਦੀ ਹੈ ਕਿ ਉਸਦਾ ਨਾਉਂ ਹੋਵੇ ਤੇ ਮਰਨ  
ਪਿੱਛੋ ਵੀ ਯਾਦ ਕੀਤਾ ਜਾਵੇ ਅਰਥਾਤ ਉਹ ਚਾਹੁੰਦਾ ਹੈ ਕਿ

ਕੁੱਝ ਤਾਂ ਜਾਣੇ ਦੁਨੀਆਂ ਮੈਨੂੰ,  
ਕੁੱਝ ਗੈੱਂਰੇ ਤਾਰੀਖ ਮੈਨੂੰ।

ਪਰ ਉਮਰੋਂ ਬਾਅਦ ਉਹ ਬੰਦਾ ਹੀ ਖਬਰਾਂ ਵਿੱਚ ਰਹਿੰਦਾ ਹੈ ਜੋ ਆਪਣੇ  
ਜਿਉਂਦੇ ਜੀਅ ਕੁੱਝ ਨਵੇਕਲਾ ਕਰ ਗੁਜਰਦਾ ਹੈ। ਏਸੇ ਲਈ ਆਪਣੀ ਇੱਕ ਪੁਸਤਕ  
ਵਿੱਚ ਡਾ. ਪੰਦੇਹਲ ਕਹਿੰਦੇ ਹਨ :

"ਆਏ ਹੋ 'ਗੁਰਦੇਵ' ਜੱਗ ਵਿੱਚ,  
ਕੁੱਝ ਤਾਂ ਕਹਿ ਕੇ ਚਲੋ,  
ਇਹ ਨਾ ਹੋਵੇ ਲੋਕ ਆਖਣ,  
ਚੁਪ ਚਪੀਤ ਤੁਰ ਗਿਆ।"

ਪੂਰਨ ਸਿੰਘ 'ਹੁਨਰ' ਦਾ ਇਹ ਸ਼ੇਅਰ ਡਾ.ਪੰਦੇਹਲ ਤੇ ਕਿਆ ਖੂਬ ਢੁਕਦਾ ਹੈ:

'ਚੋਏਗਾ ਤੂ ਦੇਖ ਕਰ ਬਿਸਤਰ ਕੀ ਹਰ ਇੱਕ ਸ਼ਿਕਨ ਕੋ,  
ਵੋਹ ਬਾਤ ਲਿਖ ਚਲਾ ਹੂੰ ਕਰਵਟ ਬਦਲ ਬਦਲ ਕਰਾ,  
ਅੰਤ ਵਿੱਚ ਮੈਂ ਡਾ.ਪੰਦੇਹਲ ਦੀ ਚੰਗੀ ਸਿਹਤ ਤੇ ਲੰਮੀ ਉਮਰ ਦੀ ਕਾਮਨਾ

ਕਰਦਾ ਹਾਂ। ਹਾਲੇ ਇਨ੍ਹਾਂ ਨੇ ਮਾਂ ਬੋਲੀ ਦੇ ਭੰਡਾਰ ਨੂੰ ਹੋਰ ਅਮੀਰ ਬਣਾਉਣਾ ਹੈ।

ਡਾ.ਪੰਦੇਹਲ ਆਪਣੀਆਂ ਵੱਡਮੁੱਲੀਆਂ ਤੇ ਅਮਰ ਰਚਨਾਵਾਂ ਲਈ ਸਾਡੇ ਸਲਾਮ ਦਾ ਹੱਕਦਾਰ ਹੈ। ਓਹਨਾਂ ਦੀਆਂ ਰਸ ਭਿੰਨੀਆਂ ਤੇ ਅਰਥ ਭਰਪੂਰ ਸਾਰੀਆਂ ਹੀ ਰਚਨਾਵਾਂ (ਗ੍ਰੰਥਾਂ) ਨੂੰ ਮੈਂ ਮਸਤਕ ਨਾਲ ਲਾਉਦਾ ਹਾਂ ਅਤੇ ਮੇਰੀ ਫ਼ਕੀਰ ਰੂਹ ਓਹਨਾਂ ਨੂੰ ਸਿਜਦਾ ਕਰਦੀ ਹੈ। ਦੁਆ ਕਰਦਾ ਹਾਂ ਕਿ

"ਰਹੇ ਰੋਸ਼ਨੀ ਵੰਡਦੀ ਕੁਲਮ ਤੇਰੀ,

ਸੁਪਨੇ ਸਿਰਜਦਾ ਰਹੋ ਸਵੇਰਿਆਂ ਦੇ।"

ਡਾ.ਹਰਚੰਦ ਸਿੰਘ ਸਰਹਿੰਦੀ

ਮਕਾਨ ਨੰ:223, ਵਾਰਡ ਨੰ:9

ਸਾਹਮਣੇ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ,

ਸਰਹਿੰਦ-140406

ਜ਼ਿਲ੍ਹਾ ਫ਼ਿਲਿਪਿੰਡਸ਼੍ਵਾ ਸਾਹਿਬ ( ਪੰਜਾਬ )

ਫੋਨ: 01763-222541.

## ਵਾਰ ਕਾਵਿ - ਇੱਕ ਨਿਰਣ

ਮਹਾਨ ਕੋਸ਼ ਦੇ ਪੰਨਾ 1091 ਉੱਤੇ ਭਾਈ ਕਾਹਨ ਸਿੰਘ ਨੇ ਲਿਖਿਆ ਹੈ ਕਿ ਵਾਰ ਸ਼ਬਦ ਦਾ ਮੂਲ 'ਵ੍ਰ' ਧਾਰੂ ਹੈ। ਜੰਗ ਸੰਬੰਧੀ ਕਾਵਿ ਜਿਸ ਵਿੱਚ ਬਹਾਦਰੀ ਅਤੇ ਸੂਰਬੀਰਤਾ ਦਾ ਵਰਣਣ ਹੋਵੇ ਜਿਵੇਂ 'ਵਾਰ ਸ੍ਰੀ ਭਗਉਤੀ ਜੀ ਕੀ' ਪਾ. ੧੦ (ਦਸਮ ਗ੍ਰੰਥ) ਵਾਰ ਕਹਾਉਂਦੀ ਹੈ। ਇਸ ਛੰਦ ਨੂੰ 'ਪਉੜੀ ਛੰਦ' ਵੀ ਕਿਹਾ ਜਾਂਦਾ ਹੈ ਕਿਉਂਕਿ ਜੋਧਿਆਂ ਦੀ ਸੂਰਬੀਰਤ ਦਾ ਜਸ ਕਵੀਆਂ ਨੇ ਬਹੁਤ ਕਰਕੇ ਏਸੇ ਛੰਦ ਵਿੱਚ ਲਿਖਿਆ ਹੈ।

ਕਈ ਵਿਦਵਾਨਾਂ ਨੇ 'ਵਾਰ' ਸ਼ਬਦ ਦੇ ਅਰਥ ਸਾਹਮਣਾ ਕਰਨਾ, ਟਾਕਰਾ ਕਰਨਾ, ਪਛਾੜਨਾ, ਪਿੱਛੇ ਹਟਾ ਦੇਣਾ, ਰੋਕਣਾ ਆਦਿਕ ਵੀ ਲਿੱਖੇ ਹਨ। ਅਸਲ ਵਿੱਚ ਵਾਰ ਸ਼ਬਦ, ਸੰਸਕ੍ਰਿਤ ਸ਼ਬਦ 'ਵਾਰਣ' ਦਾ ਪੰਜਾਬੀ ਤਦਭਵ ਰੂਪ ਹੈ।

ਕੁੱਝ ਲੋਕਾਂ ਨੇ ਇਸ ਸ਼ਬਦ 'ਵਾਰ' ਨੂੰ 'ਬਾਰ' ਵੀ ਉਚਾਰਿਆ ਹੈ ਜਿਸ ਦੇ ਅਰਥ ਜੰਗਲ, ਰੋਹੀ, ਬੀਆਬਾਨ ਹਨ। ਕਈ ਲੇਖਕ ਇਸ ਦੇ ਅਰਥ 'ਬਾਰ' ਤੋਂ ਲੈਂਦੇ ਹਨ ਜੋ ਘਰਾਂ ਦੇ ਬੂਹੇ ਹੁੰਦੇ ਹਨ। ਉਹਨਾਂ ਮੁਨਸਾਰ ਢਾਡੀ (ਵਾਰ ਗਾਇਕ) ਆਪਣੇ ਸਰਪੁਸਤਾਂ ਤੇ ਦਾਤਿਆਂ ਦੇ ਬੂਹਿਆਂ ਤੇ ਜਾ ਕੇ ਉਹਨਾਂ ਦਾ ਢੱਡ-ਸਾਰੰਗੀਆਂ ਨਾਲ ਜਿਸ ਕਾਵਿ ਰਾਹੀਂ ਜਸ ਗਾਉਂਦੇ ਸਨ, ਵਾਰ ਅਖਵਾਇਆ। ਪ੍ਰੋ.ਪਿਆਰਾ ਸਿੰਘ ਪਦਮ ਆਪਣੀ ਪੁਸਤਕ 'ਪੰਜਾਬੀ ਵਾਰਾਂ' ਵਿੱਚ ਵਾਰ ਸ਼ਬਦ ਦਾ ਮੂਲ 'ਵਾਰਤਾ' ਲਿਖਦੇ ਹਨ। ਇਸ ਪ੍ਰਕਾਰ ਇਨ੍ਹਾਂ ਅਰਥਾਂ ਵਿੱਚੋਂ ਨਿਕਲਦੇ ਵਿਚਾਰਾਂ ਨੂੰ ਮੁਖ ਰੱਖ ਕੇ ਕਹਿ ਸਕਦੇ ਹਾਂ ਕੇ ਢਾਡੀ ਲੋਕ ਸੂਰਮਗਤੀ ਦੇ ਗੀਤਾਂ ਨੂੰ ਰਜਵਾੜਾ ਲੋਕਾਂ ਦੇ ਬੂਹਿਆਂ ਤੇ ਖਲੋ ਕੇ ਰੋਟੀ ਰੋਜ਼ੀ ਅਤੇ ਇਨਾਮ ਕਰਾਮ ਲਈ ਬਾਰ ਬਾਰ ਦਹੂਰਾ ਕੇ ਸੁਣਾਇਆ ਕਰਦੇ ਸਨ, ਇਸ ਲਈ ਇਸ ਦਾ ਨਾਂ ਵਾਰ ਪੈ ਗਿਆ।

ਰਾਜਸਥਾਨੀ ਭਾਸ਼ਾ ਵਿੱਚ ਸ਼ਬਦ 'ਵਾਰ' ਦਾ ਅਰਥ ਸਹਾਇਤਾ ਲਈ ਪੁਕਾਰਨਾ ਹੈ। ਉੱਥੇ 'ਬਾਰਹਠ' ਨਾਓਂ ਦੀ ਭੱਟ ਜਾਤੀ ਵੀ ਹੈ ਜਿਹੜੀ ਅਪਣੇ ਮਾਲਕਾਂ ਤੇ ਸੁਆਮੀਆਂ ਦੇ ਬਾਰਾਂ ਉੱਤੇ ਪ੍ਰਸ਼ੰਸਾ ਦੇ ਗੀਤ ਗਾ ਕੇ ਮੰਗਦੇ ਹਨ ਤੇ ਅਪਣੇ ਇੰਨ੍ਹਾਂ ਗੀਤਾਂ ਨੂੰ 'ਵਾਰ' ਦੇ ਨਾਮ ਨਾਲ ਪੁਕਾਰਦੇ ਹਨ।

ਇੰਨ੍ਹਾਂ ਉਪਰੋਕਤ ਵੱਖ-ਵੱਖ ਨਿਰਣਿਆ ਤੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਵਾਰ ਉਹ ਕਾਵਿ ਰੂਪ ਹੈ ਜਿਸ ਰਾਹੀਂ ਕਿਸੇ ਯੁੱਧ ਕਥਾ ਜੰਗੀ ਵਾਰਤਾ ਦਾ ਪਉੜੀਆਂ ਰਾਹੀਂ ਵਰਣਨ ਕੀਤਾ ਹੋਵੇ। ਕਿਉਂਕਿ ਪਉੜੀ ਇਸ ਛੰਦ ਦੇ ਸਰੀਰ ਵਜੋਂ ਨੀਯਤ ਹੈ ਇਸ ਲਈ ਉਸ ਤੋਂ ਬਾਗੈਰ ਕਿਸੇ ਛੰਦ ਕਾਵਿ ਨੂੰ ਵਾਰ ਨਹੀਂ ਕਿਹਾ ਜਾ ਸਕਦਾ। ਨਾਦਰ ਸ਼ਾਹ ਦੀ ਵਾਰ ਨੂੰ ਕਈ ਥਾਵਾਂ ਤੇ ਨਾਦਰ ਸ਼ਾਹ ਦੀ ਪਉੜੀ ਕਿਹਾ ਗਿਆ ਹੈ। ਜਸ਼ੋਧਾ ਨੰਦਨ 'ਲਵਕੁਸ਼ ਦੀ ਵਾਰ' ਦੇ ਅੰਤ ਵਿੱਚ 'ਲਵਕੁਸ਼ ਦੀਆਂ ਪਉੜੀਆਂ ਸਮਾਪਤ' ਲਿਖਦਾ ਹੈ ਤੇ ਕਈ ਥਾਵਾਂ ਤੇ ਕਹਿੰਦਾ ਹੈ:

1. 'ਢਾਡੀ ਦਾਸ ਵਖਾਈ ਪਉੜੀ ਰਾਮ ਕੀ।"
2. 'ਕੀਰਤ ਦਾਸ ਸੁਣਾਈ ਪੜ੍ਹ-ਪੜ੍ਹ ਪਉੜੀਆਂ।'
3. 'ਦਾਸ ਥੀਆ ਕੁਰਬਾਣੇ ਪਉੜੀ ਆਖ ਆਖ।'

ਸ੍ਰੀ ਗੁਰੂ ਗੋਬਿੰਦ ਸਿੰਘ ਨੇ ਵੀ ' ਵਾਰ ਦੁਰਗਾ ਕੀ ' ਵਿੱਚ ਅੰਤ ਉਤੇ ਲਿਖਿਆ ਹੈ :

'ਦੁਰਗਾ ਪਾਠ ਬਣਾਇਆ ਸੱਭੇ ਪਉੜੀਆਂ'

ਇਨ੍ਹਾਂ ਉਧਾਰਨਾਂ ਤੋਂ ਗੱਲ ਸਾਫ਼ ਹੋ ਜਾਂਦੀ ਹੈ ਕਿ 'ਪਉੜੀ' ਵਾਰ ਦਾ ਵਿਸ਼ੇਸ਼ ਅੰਗ ਹੈ। ਇਸ ਗੱਲ ਵਿੱਚ ਹੱਦੋਂ ਵੱਧ ਸੱਚਾਈ ਹੈ ਕਿ ਪਾਉੜੀ ਤਾਂ ਵਾਰ ਤੋਂ ਬਿਨਾਂ ਹੋ ਸਕਦੀ ਹੈ ਪਰ ਵਾਰ ਪਾਉੜੀ ਤੋਂ ਬਿਨਾਂ ਨਹੀਂ ਹੋ ਸਕਦੀ। ਏਸੇ ਲਈ ਪੰਜਾਬੀ ਦੇ ਮਹਾਨ ਲੇਖਕ ਭਾਈ ਗੁਰਦਾਸ ਨੇ ਆਪਣੀਆਂ ਸਾਰੀਆਂ 40 ਵਾਰਾਂ ਹੀ ਪਉੜੀ ਛੰਦ ਵਿੱਚ ਰਚੀਆਂ ਹਨ।

ਭਾਰਤ ਦਾ ਸਭ ਤੋਂ ਪੁਰਣਾ ਸਾਹਿਤ ਰਿਗ ਵੇਦ ਹੈ ਜਿਸ ਦੇ 1038 ਮੰਤਰ ਹਨ। ਇੱਕ ਸੂਤਰ ਵਿੱਚ ਤ੍ਰਿਤਸੂ ਵੰਸ ਦੇ ਰਾਜਾ ਸੁਦਾਸ ਦੀ ਜਿੱਤ ਦਾ ਜ਼ਿਕਰ ਹੈ ਤੇ ਦੂਜੇ ਵਿੱਚ ਦੇਵੇਦਾਸ ਦਾ ਸੁਆਖੰਬਰ ਨੂੰ ਜਿੱਤਣ ਦਾ ਵਰਨਣ ਹੈ। ਅਨੇਕਾਂ ਪ੍ਰਕਾਰ ਦੇ ਹਥਿਆਰਾਂ ਦਾ ਵੇਰਵਾ ਜਿਵੇਂ ਕਿ ਕੁਲਹਾੜੇ, ਗੁਰਜ, ਬਰਛੀਆਂ, ਭਾਲੇ ਤੇ ਢਾਲਾਂ ਆਦਿਕ ਵਿਸਥਾਰ ਸਹਿਤ ਆਉਂਦਾ ਹੈ। ਜੰਗ ਵੇਲੇ ਫੌਲ ਨਗਾਰੇ ਵੱਜਦੇ ਦੱਸੇ ਹਨ ਤੇ ਜੰਗੀ ਵਰਨਣ ਬਹੁਤ ਹੀ ਉਤਸਾਹ ਜਨਕ ਢੰਗ ਨਾਲ ਬਿਆਨਿਆ ਹੈ ਤੇ ਕਈ ਬੀਰਰਸੀ ਕਬਾਵਾਂ ਦਾ ਵਰਨਣ ਕੀਤਾ ਗਿਆ ਹੈ। ਇਹ ਸੱਭੇ ਕੁਝ ਵਾਰ ਦੀ ਪਿੱਠਭੂਮੀ ਵੱਲ ਸੰਕੇਤ ਹੈ ਜੋ ਸਪਸ਼ਟ ਕਰਦਾ ਹੈ ਕਿ ਕਿਸੇ ਹਮਲੇ ਜਾਂ ਟਾਕਰੇ ਬਾਰੇ ਦੱਸਦੀ ਹੋਈ ਜਿਹੜੀ ਕਵਿਤਾ ਪਾਠਕਾਂ ਨੂੰ ਜਾਂ ਸਰੋਤਿਆਂ ਨੂੰ ਉਤਸਾਹਤ ਕਰੇ ਤੇ ਜੇਤੂ ਪੱਖ ਸਫਲਤਾ ਦੀਆਂ ਪੌੜੀਆਂ ਬਖੂਬੀ ਚੜ੍ਹਦਾ ਜਾਵੇ, ਵਾਰ ਅਖਵਾਉਂਦੀ ਹੈ।

ਵਾਰ ਛੰਦ ਦੇ ਪ੍ਰਕਾਰ ਦਾ ਹੁੰਦਾ ਹੈ :

(1) ਦੁਨਿਆਵੀ (2) ਅਧਿਆਤਮਕ

ਦੁਨਿਆਵੀ ਵਾਰਾਂ ਵਿੱਚ ਸਥੂਲ ਪੱਖ ਦੀ ਟੱਕਰ ਹੁੰਦੀ ਹੈ ਜਦ ਕਿ ਅਧਿਆਤਮਕ ਵਾਰਾਂ ਵਿੱਚ ਸੂਖਮ ਭਾਵਨਾਮਾਂ ਦੀ ਟੱਕਰ ਹੁੰਦੀ ਹੈ। ਵਾਰ ਪੰਜਾਬੀ ਕਵਿਤਾ ਦਾ ਮੌਲਿਕ ਤੇ ਸਰਬ ਪ੍ਰਯ ਰੂਪ ਹੈ ਤੇ ਬਹੁਤ ਪੁਰਾਣੇ ਸਮੇਂ ਤੋਂ ਪਰਚਲਤ ਹੈ। ਦੁਨਿਆਵੀ ਵਾਰਾਂ ਵਿੱਚ ਰਾਜੇ ਮਹਾਰਾਜਿਆਂ ਦੀ ਆਪਸੀ ਟੱਕਰ ਤੇ ਯੁੱਧ ਦਾ ਨਜ਼ਾਰਾ ਹੁੰਦਾ ਹੈ ਜਿਸ ਵਿੱਚ ਹਥਿਆਰਾਂ ਨਾਲ ਹਥਿਆਰ ਟਕਰਾਉਂਦੇ ਹਨ, ਤਲਵਾਰਾਂ ਭਿੜਦੀਆਂ ਹਨ, ਜੋਧੇ ਆਪਣੀਆ ਜਾਨਾਂ, ਕੁਰਬਾਨ ਕਰਦੇ ਹਨ ਤੇ ਜਾਨਾਂ ਹੂਲ ਕੇ ਜਿੱਤ ਪ੍ਰਾਪਤ ਕਰਦੇ ਹਨ। ਸਾਰੀ ਲੜਾਈ ਜਾਂ ਟੱਕਰ ਵਿੱਚ ਭਤ੍ਸ਼ੂ ਪਾਉਣ ਵਾਲਾ ਬਹਾਦਰ ਨਾਇਕ ਹੁੰਦਾ ਹੈ ਜਿਸ ਦੀ ਬਹਾਦਰੀ ਦਾ ਜਸ ਤੇ ਉਪਮਾਂ ਭੱਟ ਤੇ ਢਾਡੀ ਲੋਕ ਪੌੜੀਆਂ ਰਾਹੀਂ ਗਾ ਕੇ ਉਸਨੂੰ ਜੇਤੂ ਕਰਾਰ ਦੇਂਦੇ ਹਨ।

ਆਧਿਆਤਮਕ ਜਾਂ ਧਾਰਮਕ ਵਾਰਾਂ ਵਿੱਚ ਹਿਲਿਆਹਾਂ ਦੀ ਲੜਾਈ ਨਹੀਂ ਹੁੰਦੀ। ਇਨ੍ਹਾਂ ਵਿੱਚ ਕੋਈ ਭੁਗਤ, ਮਹਾਪੁਰਖ, ਦਾਡਾ ਤੇ ਲੋਕ ਪ੍ਰਯ ਸਾਧੂ ਬਿਰਤੀ ਵਾਲਾ ਵਿਅਕਤੀ ਤੇ ਜਾਂ ਫਿਰ ਪ੍ਰਭੂ ਨਾਇਕ ਹੁੰਦਾ ਹੈ ਜੋ ਕਾਮ, ਕਰੋਧ, ਲੋਭ, ਮੋਹ, ਹੰਕਾਰ -ਪੰਜ ਵਿਸ਼ਿਆਂ ਅਰਥਾਤ ਵੈਰੀਅਂ ਨਾਲ ਯੁੱਧ ਕਰਕੇ ਆਪਣੇ ਅਸੂਲਾਂ ਸਦਕਾ ਜਿੱਤ ਪ੍ਰਧਾਤ ਕਰਦਾ ਹੈ ਤੇ ਭੱਟ ਜਾਂ ਢਾਡੀ ਲੋਕ ਇਨ੍ਹਾਂ ਦੀ ਬਹਾਦਰੀ ਆਪਣੀ ਵਾਰ ਗਾਇਕੀ ਦੁਆਰਾ ਪੇਸ਼ ਕਰਦੇ ਹਨ। ਬੀਰ ਕਾਵਿਕ ਬਿਆਨ ਇਸ ਵਿੱਚ ਵੀ ਪਰਧਾਨ ਹੁੰਦਾ ਹੈ।

ਖੇਤ ਨੇ ਇਹ ਗੱਲ ਨਿਤਾਰ ਦਿੱਤੀ ਹੈ ਕਿ ਪੰਜਾਬ ਅਤੇ ਰਾਜਸਥਾਨ ਦੇ ਅਰਥਕ, ਰਾਜਸੀ ਅਤੇ ਸਮਾਜਕ ਹਾਲਤ ਤੋਂ ਵਾਰ ਕਵਿ ਰੂਪ ਜਨਮਿਆਂ ਸੂਰਮਗਤੀ ਅਤੇ ਜੀਵਨ ਆਦਰਸ਼ ਇਸ ਦੀ ਉਪਜ ਦੇ ਆਧਾਰ ਬਣੇ ਕਿਉਂ ਕਿ ਦੋਵਾਂ ਇਲਾਕਿਆਂ ਦੇ ਜਨਸਮੂਹ ਨੂੰ ਆਪਣੀ ਸੁਰੱਖਿਆ ਖਾਤਰ ਮਰਨ ਮਾਰਨ ਲਈ ਤਿਆਰ ਰਹਿਣਾ ਪਿਆ ਹੈ ਕਿਉਂ ਜੋ ਅਣਖ ਅਤੇ ਸੂਰਮਗਤੀ ਸਮੇਂ ਦੀ ਲੋੜ ਸੀ। ਬਸ ਅਜੇਹੇ ਸਮਾਜਕ ਤੇ ਰਾਜਸੀ ਹਾਲਤ ਨੇ ਪੰਜਾਬ ਵਿੱਚ ਵਾਰ ਨੂੰ ਜਨਮ ਦਿੱਤਾ ਹੈ।

ਇਤਿਹਾਸ ਦਸਦਾ ਹੈ ਕਿ ਪੰਜਾਬ ਭਾਰਤ ਦਾ ਉਤੱਤੇ ਪੱਛਮੀ ਦਰਵਾਜ਼ਾ ਰਿਹਾ ਹੈ। ਇਸ ਰਾਹੀਂ ਹੀ ਹਮਲਾਵਰਾਂ ਦਾ ਵਾਰ ਹਮੇਸ਼ਾ ਪੰਜਾਬ ਉੱਤੇ ਹੁੰਦਾ ਰਿਹਾ ਹੈ ਤੇ ਹਰਵਾਰ ਦਾ ਟਾਕਰਾ ਕੇਵਲ ਪੰਜਾਬੀਆਂ ਨੇ ਹੀ ਕੀਤਾ ਹੈ ਤੇ ਅਣਖੀਲੇ ਲੋਕ ਹਰ ਬਰ ਤਿਆਰ ਕਰਕੇ ਅਣਖੀਲੇ, ਦਲੇਰ ਤੇ ਸਾਹਮੀ ਬਣਾ ਦਿੱਤਾ ਹੈ। ਇਸ ਪ੍ਰਕਾਰ ਇਸ ਬੀਰ ਭੂਮੀ ਵਿੱਚ ਵਾਰ ਇੱਕ ਆਪ ਮੁਹਾਰੀ ਉਪਜ ਬਣ ਸਾਹਮਣੇ ਆਈ। ਇਹ ਕਿਸੇ ਉਚੇਰ ਜਤਨ ਦਾ ਫਲ ਨਹੀਂ। ਪੰਜਾਬੀ ਵੀਰ ਬਦੇਸ਼ੀ ਵਾਰਾਂ ਤੇ ਹਮਲਿਆਂ ਨੂੰ ਰੋਕਦੇ ਰਹੇ ਤੇ ਪੰਜਾਬ ਦੇ ਜਮਾਂਦਰੂ ਕਵੀ ਇਹਨਾਂ ਬਹਾਦਰਾਂ ਦੀ ਬਹਾਦਰੀ ਦੇ ਕਾਰਨਾਮਿਆਂ ਦੀਆਂ ਵਾਰਾਂ ਰਚਦੇ ਰਹੇ। ਇਸ ਤਰ੍ਹਾਂ ਪੰਜਾਬ ਵਿੱਚ ਵਾਰ ਕਵਿ ਚਿਰਕਾਲ ਤੋਂ ਲਿਖਿਆ ਜਾ ਰਿਹਾ ਹੈ ਤੇ ਹੋਰ ਕਿਸੇ ਵੀ ਭਾਸ਼ਾ ਵਿੱਚ ਇਹ ਕਾਵਿ ਵੇਖਣ ਨੂੰ ਨਹੀਂ ਮਿਲਦਾ। ਇਸ ਗੱਲ ਵਿੱਚ ਸੱਕ ਨਹੀਂ ਕਿ ਵਾਰਾਂ ਦੇ ਪਾਤਰ, ਵਿਸ਼ਾ ਤੇ ਪਰਭਾਓ ਪਾਉਣ ਦੇ ਢੰਗ ਬਦਲਦੇ ਰਹੇ ਹਨ ਪਰ ਮੁੱਖ ਤੇ ਸਮੁੱਚਾ ਭਾਵ ਉਤਸਾਹਜਨਕ ਪ੍ਰੇਰਨਾ ਦੇਣਾ ਹੀ ਰਿਹਾ ਹੈ। ਯੁੱਧਾਂ ਬਾਰੇ ਇਤਿਹਾਸ ਤੇ ਪੀਰ ਪੈਗੰਬਰਾਂ ਬਾਰੇ ਬਹੁਤ ਸਾਰੀਆਂ ਵਾਰਾਂ ਰਚੀਆਂ ਗਈਆਂ। ਆਧਿਆਤਮਕ ਵਾਰਾਂ ਰਾਹੀਂ ਜੀਵਨ ਉਦੇਸ਼ ਨੂੰ ਪੂਰਾ ਕਰਨ ਲਈ ਪ੍ਰੇਰਨਾ ਕੀਤੀ ਗਈ ਤੇ ਫੇਰ ਮਨੁੱਖ ਦੀ ਵਾਰ ਦੇ ਰੂਪ ਵਿੱਚ ਬਦਲ ਗਈਆਂ। ਬਹੁਤ ਰੰਗ ਬਦਲੇ ਪਰ ਮੂਲ ਆਸ਼ਾ ਮਾਨਵ ਨੂੰ ਢਹਿੰਦੀਆਂ ਕਲਾਂ ਵਿੱਚ ਜਾਣ ਤੋਂ ਬਚਾਉਣਾ ਹੀ ਸੀ।

ਪੰਜਾਬੀ ਵਿੱਚ ਵਾਰ ਲਿਖਣੀ ਕਦੋਂ ਆਰੰਭ ਹੋਈ ਇਸ ਬਾਰੇ ਤਾਂ ਨਿਰਣਾ ਕਰਨਾ ਬਹੁਤ ਮੁਸ਼ਕਿਲ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਹਨ ਜਿਨ੍ਹਾਂ ਵਿੱਚੋਂ

ਕੁੱਝ ਕੁ ਨੂੰ ਪ੍ਰਾਚੀਨ ਵਾਰਾਂ ਦੀਆਂ ਧੁਨੀਆਂ ਉੱਤੇ ਗਾਉਣ ਦੀ ਹਦਾਇਤ ਕੀਤੀ ਹੋਈ ਹੈ। ਇਹ ਪ੍ਰਾਚੀਨ ਵਾਰਾਂ ਨੌਂ ਹਨ ਜਿਹੜੀਆਂ ਲੋਕ ਮੂੰਹਾਂ ਉੱਤੇ ਪੁੱਜੀਆਂ ਹੋਈਆਂ ਸਨ ਤੇ ਲੋਕ ਉੱਚੀਆਂ ਉੱਚੀਆਂ ਹੋਕਾਂ ਲਾ ਕੇ ਗਾਉਂਦੇ ਸਨ। ਇਹ ਮੁੱਕਮਲ ਰੂਪ ਵਿੱਚ ਨਹੀਂ ਮਿਲਦੀਆਂ ਕੇਵਲ ਪੰਜ ਪੰਜ, ਸੱਤ ਸੱਤ ਲਾਈਨਾ ਹੀ ਹਨ ਜੋ ਪਉੜੀ ਕਾਵਿ ਰੂਪ ਵਿੱਚ ਹਨ।

ਜੇ ਵੇਖਿਆ ਜਾਵੇ ਤਾਂ ਇਹ ਗੱਲ ਵੀ ਸਪਸ਼ਟ ਹੈ ਕਿ ਦੁਨਿਆਵੀ ਵਾਰਾਂ ਲਿਖਣ ਦਾ ਰਿਵਾਜ ਚੌਪਈਂ ਸਦੀ ਤੱਕ ਜ਼ੋਰ ਸ਼ੋਰ ਨਾਲ ਪ੍ਰਚਲਤ ਰਿਹਾ। ਧੁਨੀਆਂ ਦੀਆਂ ਨੌਂ ਵਾਰਾਂ ਢੇਰ ਪੁਰਾਣੇ ਸਮੇਂ ਦੀ ਉੱਪਜ ਹਨ। ਪੰਦਰੂਵੀਂ ਸਦੀ ਵਿੱਚ ਗੁਰੂ ਸਾਹਿਬਾਨ ਦੀ ਆਮਦ ਨਾਲ ਅਧਿਆਤਮਕ ਵਾਰਾਂ ਵੀ ਹੋਂਦ ਵਿੱਚ ਆਈਆਂ। ਗੁਰਬਾਣੀ ਵਿੱਚ ਦਰਜ 22 ਵਾਰਾਂ ਤੋਂ ਬਿਨਾਂ ਭਾਈ ਗੁਰਦਾਸ ਭੱਲਾ ਨੇ ਚਾਲੀ ਵਾਰਾਂ ਲਿਖੀਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਹਨ। ਇਨ੍ਹਾਂ ਦਾ ਵਿਸ਼ਾ ਅਧਿਆਤਮ ਵਾਦ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚੰਡੀ ਦੀ ਵਾਰ ਵਿੱਚ ਵੀਰ ਰਸ ਦੇ ਉੱਚ ਨਮੂਨੇ ਪੇਸ਼ ਕੀਤੇ ਹਨ ਤੇ ਨਾਲ ਹੀ ਨਾਲ ਜੱਥੇ ਬੰਦੀ ਨੂੰ ਉਭਾਰ ਕੇ ਜਨਸਮੂਹ ਨੂੰ ਸੁਚੇਤ ਕੀਤਾ ਹੈ। ਇਸ ਤੋਂ ਉਪਰੰਤ ਮੁਗਲਕਾਲ, ਪਿਛਲੇਰੇ ਮੁਗਲਕਾਲ, ਰਣਜੀਤ ਸਿੰਘ ਅਤੇ ਆਧੁਨਿਕ ਕਾਲ ਵਿੱਚ ਵੀ ਢੇਰ ਸਾਰੀਆਂ ਵਾਰਾਂ ਰਚੀਆਂ ਗਈਆਂ ਜੋ ਸਮੇਂ ਦੇ ਬਦਲਣ ਨਾਲ ਪ੍ਰਭਾਵ ਕੁਝੂਲ ਕਰਕੇ ਵਿਸ਼ਿਆਂ ਵਿੱਚ ਵੀ ਥੋੜ੍ਹਾ ਬਹੁਤ ਪ੍ਰੀਵਰਤਨ ਕੁਝੂਲ ਕਰ ਗਈਆਂ। ਇਨ੍ਹਾਂ ਵਿਚੋਂ ਕੁੱਝ ਪ੍ਰਸਿੱਧ ਵਾਰਾਂ ਨਿਮਨਲਿਖਤ ਹਨ:

ਗੁਰਬਾਣੀ ਵਿੱਚ 22 ਵਾਰਾਂ 17 ਰਾਗਾਂ ਵਿੱਚ ਹਨ। ਰਾਮਕਲੀ ਰਾਗ ਵਿੱਚ ਤਿੰਨ, ਗਉੜੀ, ਗੁਜਰੀ ਤੇ ਮਾਰੂ ਰਾਗਾਂ ਵਿੱਚ ਦੋ ਦੋ ਵਾਰਾਂ ਹਨ ਅਤੇ ਹੇਠਲੇ 13 ਰਾਗਾਂ ਵਿੱਚ ਇੱਕ ਇੱਕ ਵਾਰ ਦਰ ਜ ਹੈ। ਉਹ ਰਾਗ ਹਨ-

ਸ੍ਰੀਰਾਗ, ਮਾਝ, ਆਸਾ, ਬਿਹਾਗੜਾ, ਵੰਡਹੰਸ, ਸੋਰਠ, ਜੈਤਸਰੀ, ਸੂਹੀ, ਬਿਲਾਵਲ, ਬਸੰਤ, ਸਾਰੰਗ, ਮਲਾਰ ਅਤੇ ਕਾਹਨੜਾ। ਇਨ੍ਹਾਂ ਵਿੱਚ ਗੁਰੂ ਰਾਮਦਾਸ ਦੀਆਂ 8, ਗੁਰੂ ਅਰਜਨ ਦੇਵ ਦੀਆਂ 6, ਗੁਰੂ ਅਮਰਦਾਸ ਦੀਆਂ 4 ਤੇ ਗੁਰੂ ਨਾਨਕ ਦੇਵ ਜੀ ਦੀਆਂ 3 ਵਾਰਾਂ ਹਨ। ਬਾਈਵੀਂ ਵਾਰ ਸੱਤੇ ਤੇ ਬਲਵੰਡ ਦੀ ਹੈ। ਇਨ੍ਹਾਂ ਤੋਂ ਉਪਰੰਤ ਭਾਈ ਗੁਰਦਾਸ ਭੱਲੇ ਦੀਆਂ 40 ਵਾਰਾਂ ਵੀ ਅਧਿਆਤਮਕ ਹਨ। ਇਨ੍ਹਾਂ ਵਿੱਚ ਨਾ ਕਿਸੇ ਦੁਨਿਆਵੀ ਯੁੱਧ ਦੀ ਵਾਰਤਾ ਹੈ, ਨਾ ਕਿਸੇ ਜੋਧੇ, ਰਾਜੇ, ਰਾਣੇ ਜਾਂ ਸਰਦਾਰ ਦੀ ਜੰਗੀ ਬਹਾਦਰੀ ਦਾ ਜਸ ਹੈ ਤੇ ਨਾਂ ਹੀ ਇਨ੍ਹਾਂ ਦਾ ਨਾਇਕ ਕੋਈ ਸੰਸਾਰੀ ਪੁਰਸ਼ ਹੈ। ਇਨ੍ਹਾਂ ਵਿੱਚ ਅਕਾਲ ਪੁਰਖ ਦਾ ਜਸ ਹੈ ਗੁਰਮੁਖਾਂ, ਸੰਤਾਂ, ਚੰਗੇ ਪੁਰਸ਼ਾਂ ਦੀ ਸੰਗਤ ਤੇ ਨੇਕ ਗੁਣਾ ਦੀ ਵਡਿਆਈ ਹੈ। ਇਨ੍ਹਾਂ ਦਾ ਨਾਇਕ ਵਾਹਿਗੁਰੂ ਹੈ ਜਾਂ ਵਾਹਿਗੁਰੂ ਨਾਲ ਮੇਲ ਕਰਾਉਣ ਵਾਲਾ ਕੋਈ ਮਹਾਂਪੁਰਖ ਹੈ। ਇਨ੍ਹਾਂ ਵਿੱਚ ਗੁਰਮੁਖਾਂ ਤੇ ਮਨਮੁਖਾਂ ਦਾ ਟਾਕਰਾ ਵੀ ਦਰਸਾਇਆ ਹੈ, ਨੇਕੀ ਤੇ ਬਦੀ ਦੀ ਟੱਕਰ ਢੱਸੀ ਹੈ ਤੇ ਸੱਚ ਅਤੇ ਝੂਠ ਦਾ ਭੇੜ ਕਰਾਇਆ ਹੈ। ਆਤਮਾ ਮੁੱਖ ਪਾਤਰ ਹੈ ਜਿਸ ਦੀ ਕਾਮ, ਕਰੋਧ, ਲੋਭ, ਮੋਹ,

ਹੰਕਾਰ-5 ਬਲੀਆਂ ਨਾਲ ਟੱਕਰ ਦਰਸਾਈ ਹੈ ਤੇ ਮਹਾਨ ਆਤਮਾ ਦੀ ਜਿੱਤ ਹੁੰਦੀ ਦੱਸੀ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚੰਡੀ ਦੀ ਵਾਰ ਲਿੱਖੀ ਜਿਸ ਵਿੱਚ ਇਸਤਰੀ ਨੂੰ ਪਹਿਲੀ ਵਾਰ ਨਾਇਕ ਦੀ ਪੰਦਰੀ ਦਿੱਤੀ ਗਈ ਹੈ। ਮਿਹਰਬਾਨ ਸੋਢੀ ਨੇ 'ਪੀਰਾਂ ਦੀ ਵਾਰ' ਲਿੱਖੀ ਹੈ ਜਿਸ ਵਿੱਚ ਮੁਸਲਮ ਪੀਰ ਪੈਗੰਬਰਾਂ ਦੀ ਉਸਤਤ ਕੀਤੀ ਹੈ। ਮਿਹਰਬਾਨ ਦੇ ਪੁੱਤਰ 'ਹਰਿ ਜੀ' ਨੇ 'ਸੌਰਠ ਕੀ ਵਾਰ' ਲਿੱਖੀ ਜਿਸ ਵਿੱਚ ਪੰਜਾਂ ਵਿਸ਼ਿਆਂ ਦੀ ਸੱਤ, ਸੰਤੋਖ, ਧੀਰਜ ਤੇ ਕਰਮ ਨਾਲ ਮੁਠਭੇੜ ਕਰਾ ਕੇ ਚਾਰਾਂ ਦੀ ਜਿੱਤ ਕਰਵਾਈ ਹੈ। ਮੀਰ ਸੱਤਾ ਤੇ ਮੀਰ ਬਲਵੰਤ ਨੇ ਪਹਿਲੇ ਪੰਜਾਂ ਗੁਰੂ ਸਾਹਿਬਾਨ ਦੀ ਕੀਰਤੀ ਗਈ ਹੈ। ਭਾਈ ਨੋਥੇ ਅਤੇ ਅਬਦੂਲਾ ਨੇ ਗੁਰੂ ਹਰਗੋਬਿੰਦ ਨਾਲ ਸੰਬੰਧਤ ਚਾਰ ਵਾਰਾਂ ਰਚ ਕੇ ਗਾਈਆਂ ਹਨ ਏਸੇ ਤਰ੍ਹਾਂ ਭਾਈ ਮੁਸ਼ਕੀ ਅਤੇ ਭਾਈ ਛਬੀਲੇ ਨੇ ਚਾਰ ਵਾਰਾਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਰਹਿੰਦਿਆਂ ਲਿਖੀਆਂ ਤੇ ਹਰ ਰੋਜ਼ ਦੀਆਂ ਸਭਾਵਾਂ ਵਿੱਚ ਗਾਈਆਂ, ਇਸ ਤੋਂ ਉਪਰੰਤ ਭਾਈ ਗੁਰਦਾਸ ਸਿੰਘ ਨੇ 'ਗੁਰੂਖਾਲਸੇ ਦੀ ਵਾਰ' ਲਿੱਖੀ। 'ਸਰਬਲੋਹ ਦੀ ਵਾਰ' ਇੱਕ ਹੋਰ ਪ੍ਰਸਿੱਧ ਰਚਨਾ ਹੈ ਜਿਹੜੀ ਬੰਦਾ ਬਹਾਦਰ ਵੇਲੇ ਲਿੱਖੀ ਗਈ। ਤੇਜ਼ ਭਾਨ ਦੀ 'ਕਾਹਨ ਭਗਵਾਨ' ਦੀ ਵਾਰ ਤੇ ਲਵ ਕੁਸ਼ ਦੀ ਵਾਰ, ਮਹਾਂ ਸਿੰਘ ਤੇ ਚੱਠਿਆਂ ਵਿਚਕਾਰ ਹੋਈ ਲੜਾਈ ਸੰਬੰਧੀ ਪੀਰ ਮਹੁੰਮਦ ਦੀ 'ਚੱਠਿਆਂ ਦੀ ਵਾਰ' ਅਤੇ ਨਜਾਬਤ ਕਵੀ ਦੀ 'ਨਾਦਰ ਸਾਹ ਦੀ ਵਾਰ' ਵਿਸ਼ੇਸ਼ ਸਥਾਨ ਰੱਖਦੀਆਂ ਹਨ।

ਰਣਜੀਤ ਸਿੰਘ ਵੇਲੇ ਬਹੁਤ ਸਾਰੀਆਂ ਵਾਰਾਂ ਹੋਂਦ ਵਿੱਚ ਆਈਆਂ ਜਿਨ੍ਹਾਂ ਵਿੱਚ ਸਿੰਘਾਂ ਦੀ ਵਾਰ, ਸੋਢੀਆਂ ਦੀ ਵਾਰ, ਸੰਧਾਵਲੀਆਂ ਦੀ ਵਾਰ, ਮਹਾਰਾਜਾ ਰਣਜੀਤ ਸਿੰਘ ਦੀ ਵਾਰ ਆਦਿਕ। ਇਹ ਸਭ ਹੀ ਉੱਚ ਪਾਏ ਦੀਆਂ ਵਾਰਾਂ ਹਨ।

ਅਜੇਕੇ ਸਮੇਂ ਵਿੱਚ ਵੀ ਹਰਿੰਦਰ ਸਿੰਘ ਨੇ 21 ਵਾਰਾਂ ਲਿਖੀਆਂ ਹਨ। ਪ੍ਰੇ: ਮੋਹਨ ਸਿੰਘ ਨੇ 'ਸਾਹਿਬ ਕੌਰ ਦੀ ਵਾਰ' ਅਤੇ 'ਸਿਹਰਾਈ' ਦੀ 'ਤਲੰਗਾਨਾ ਦੀ ਵਾਰ' ਸਾਹਿਤ ਦੀਆਂ ਬਹੁਤ ਪ੍ਰਸਿੱਧ ਵਾਰਾਂ ਹਨ। ਗੱਲ ਕੀ ਹੁਣ ਤੱਕ ਅਨੇਕਾਂ ਹੀ ਬੀਰ ਰਸੀ, ਦੁਨਿਆਵੀ ਤੇ ਆਧਿਆਤਮਕ ਵਾਰਾਂ ਲਿਖੀਆਂ ਜਾ ਚੁੱਕੀਆਂ ਹਨ ਤੇ ਲਿਖੀਆਂ ਜਾ ਰਹੀਆਂ ਹਨ।

ਵਾਰ ਬਾਹਰਮੁੱਖੀ ਕਵਿਤਾ ਹੁੰਦੀ ਹੈ ਜਿਸ ਦੇ ਲਹਿਜੇ ਦਾ ਬਿਆਨੀਆ ਹੋਣਾ ਬਹੁਤ ਜ਼ਰੂਰੀ ਹੈ। ਜਿੱਥੋਂ ਤੱਕ ਵਾਰ ਦੀ ਬੋਲੀ ਦਾ ਸੰਬੰਧ ਹੈ ਉਹ ਬਹੁਤ ਠੇਠ ਤੇ ਸੌਖੀ ਹੋਵੇ ਤੇ ਆਮ ਲੋਕਾਂ ਦੀ ਬੋਲਚਾਲ ਹੋਵੇ। ਔਖੀ ਤੇ ਭਾਰੀ ਬੋਲੀ ਜਨਸਮੂਹ ਤੇ ਪਰਭਾਉ ਨਹੀਂ ਪਾ ਸਕਦੀ। ਇਹ ਖੂਨ ਖੋਲਣ ਲਾਉਣ ਦੀ ਸਮੱਰਥਾ ਰਖਦੀ ਹੋਵੇ ਤੇ ਸ਼ਬਦਾਂ ਦੇ ਟਕਰਾਓ ਨਾਲ ਛਣਕਾਰ ਪੈਦਾ ਕਰੇ। ਇੰਝ ਲੱਗੇ ਕਿ ਆਹਮੇ ਸਾਹਮਣੇ ਖੰਡਾ ਖੜਕਦਾ ਹੈ ਤੇ ਤਲਵਾਰਾਂ ਦੀ ਟੱਕਰ ਘੋੜ ਸਵਾਰਾਂ ਨੂੰ ਗਰਮਾ ਰਹੀ ਹੋਵੇ। ਕਿਉਂਕਿ ਵਾਰ ਇੱਕ ਵੀਰ ਰਸੀ ਕਾਵਿ ਰੂਪ ਹੈ ਇਸ ਲਈ ਅਤਿਕਥਨੀ ਅਲੰਕਾਰਾਂ ਦੀ ਵਰਤੋਂ ਇਸ ਵਿੱਚ ਵਧੇਰੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸ਼ਬਦ ਅਲੰਕਾਰ ਵੀ ਕਾਫ਼ੀ ਮਾਤ੍ਰਾ ਵਿੱਚ

ਆ ਜਾਂਦਾ ਹੈ। ਜੇ ਵਾਰ ਦਾ ਵਿਸ਼ਾ ਦੁਨਿਆਵੀ ਜੰਗ ਨਾਲ ਹੋਵੇ ਤਾਂ ਹਾਸ ਰਸ, ਰੌਦਰ ਰਸ ਅਤੇ ਵੀਭਤਸ ਰਸ ਵੀ ਵਰਤ ਲਿਆ ਜਾਂਦਾ ਹੈ ਪਰ ਅਧਿਆਤਮਕ ਵਾਰ ਵਿੱਚ ਪ੍ਰਾਣਗੀ ਸ਼ਾਂਤਰਸ ਦੀ ਹੀ ਹੁੰਦੀ ਹੈ ਭਾਵੇਂ ਨਾਮ ਮਾਤਰ ਤੌਰ 'ਤੇ ਦੂਜੇ ਰਸ ਵੀ ਛੋਹ ਲਏ ਜਾਂਦੇ ਹਨ। ਵਾਰ ਵਿੱਚ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਨਾਇਕ ਦਾ ਜਸ ਹੋਣਾ ਬਹੁਤ ਜ਼ਰੂਰੀ ਹੈ ਜੋ ਸੱਚਾ ਤੇ ਸੁੱਚਾ ਹੋਵੇ ਜਿਸ ਨਾਲ ਉਸਦਾ ਵਿਅਕਤਿਤ ਉਡੁੱਭਰ ਕੇ ਲੋਕ-ਹਮਦਰਦੀ ਪੈਦਾ ਕਰੇ। ਨਾਲ ਹੀ ਵਿਰੋਧੀ ਨਾਇਕ ਨੂੰ ਵੀ ਉਭਾਰਿਆ ਹੋਵੇ ਕਿਉਂਕਿ ਤਕੜੇ ਵਿਰੋਧੀ ਨੂੰ ਹਰਾ ਕੇ ਹੀ ਨਾਇਕ ਲੋਕ ਪ੍ਰਸ਼ੰਸਾ ਦਾ ਪਾਤਰ ਹੋ ਸਕਦਾ ਹੈ। ਵਾਰ ਵਿੱਚ ਅਣਹੋਣੀਆਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ। ਵਾਪਰੀ ਘਟਨਾ ਦਾ ਜ਼ਿਕਰ ਕਰਕੇ ਨਵੀਂ ਘਟਨਾ ਘਟਾਉਣਾ ਵਾਰ ਦਾ ਮੁੱਖ ਵਿਸ਼ਾ ਹੁੰਦਾ ਹੈ।

ਸਮਾਂ ਅਫਣੀ ਤੌਰ 'ਤੇ ਤੁਰਦਾ ਰਹਿੰਦਾ ਹੈ। ਇਸਨੇ ਮਣਾ ਮੁੰਹੀ ਸਾਹਿਤ ਤੇ ਇਤਿਹਾਸ ਪੈਦਾ ਕੀਤਾ ਹੈ। ਇਤਿਹਾਸ ਨੇ ਅਨੇਕਾਂ ਪਲਟੇ ਖਾਧੇ ਹਨ ਅਤੇ ਰਾਜਸੀ, ਸਮਾਜੀ ਅਤੇ ਧਾਰਮਕ ਅਦਲਾ ਬਦਲੀ ਕੀਤੀ ਹੈ ਜਿਸ ਦਾ ਵੇਰਵਾ ਮੌਖਿਕ ਤੇ ਲਿਖਤੀ ਰੂਪ ਵਿੱਚ ਦਿੱਤਾ ਜਾਂਦਾ ਰਿਹਾ ਹੈ। ਪਰਾਚੀਨ ਲਿਖਤਾਂ ਇਹ ਦਸਦੀਆਂ ਹਨ ਕਿ ਵਾਰ ਸਾਹਿਤ ਭਾਵੋਂ ਪੰਡਾਂ ਦੀਆਂ ਪੰਡਾਂ ਉਲੀਕਿਆ ਜਾਂਦਾ ਰਿਹਾ ਫੇਰ ਵੀ ਜਿੰਨ੍ਹਾਂ ਕੁ ਹੱਥ ਲੱਗਾ ਉਸਦਾ ਜ਼ਿਕਰ ਕਰਨਾ ਮੈਂ ਏਥੇ ਜ਼ਰੂਰੀ ਸਮਝਦਾ ਹਾਂ।

ਢਾਡੀ ਨੱਥਮਲ ਅਤੇ ਢਾਡੀ ਅਬਦੁੱਲਾ ਪਿੰਡ ਸੁਰਸਿੰਘ (ਅੰਮ੍ਰਿਤਸਰ) ਦੇ ਵਸਨੀਕ ਸਨ ਜਿੰਨ੍ਹਾਂ ਨੇ ਕਹਿੰਦੇ ਹਨ ਕਿ 72 ਵਾਰਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਬੀਰ ਰਸ ਨੂੰ ਉਭਾਰ ਕੇ ਜੋਧਿਆਂ ਦੇ ਡੋਲੇ ਫਰਕਾਉਣ ਲਈ ਗਾਈਆਂ। ਇੰਨ੍ਹਾਂ ਵਿੱਚੋਂ ਨੌਂ ਜਿੰਨ੍ਹਾਂ ਦੇ ਕੁੱਝ ਭਾਗ ਉਪਲਖਧ ਹਨ, ਇਹ ਹਨ:

1. ਵਾਰ ਮਲਕ ਮੁਰੀਦ ਤਥਾ ਚੰਦਰ ਹੜਾ ਸੋਹੀਆਂ ਕੀ।
2. ਵਾਰ ਰਾਇ ਕਮਾਲਦੀ ਮੌਜਦੀ ਕੀ।
3. ਵਾਰ ਟੁੰਡੇ ਅਸਰਜੇ ਕੀ।
4. ਵਾਰ ਸਕੰਦਰ ਇਬਰਾਹੀਮ ਕੀ।
5. ਵਾਰ ਲੱਲਾ ਬਹਿਲੀਮਾ ਕੀ।
6. ਵਾਰ ਜੋਧੇ ਵੀਰੇ ਪੂਰਬਾਣੀ ਕੀ।
7. ਵਾਰ ਰਾਇ ਮਹਿਸੇ ਹਸਨੇ ਕੀ।
8. ਵਾਰ ਰਾਇ ਕੈਲਾਸ਼ ਤਥਾ ਮਾਲਦੇ ਕੀ।
9. ਵਾਰ ਮੂਸੇ ਕੀ।

ਇੰਨ੍ਹਾਂ ਦੀਆਂ ਧੁਨੀਆਂ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿੱਚੋਂ ਕਈਆਂ ਨੂੰ ਗਾਉਣ ਦੀ ਹਦਾਇਤ ਕੀਤੀ ਗਈ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਹਨ ਜੋ ਅਧਿਆਤਮਕ ਹਨ। ਇੰਨ੍ਹਾਂ ਵਿੱਚੋਂ 21 ਗੁਰੂ ਸਾਹਿਬਾਨ ਦੀਆਂ ਹਨ ਅਤੇ ਇੱਕ ਮੀਰ ਸੱਤਾ ਅਤੇ ਬਲਵੰਤ ਦੀ ਹੈ

ਜੇ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਵਿੱਚ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਵੇਲੇ ਮਹਾਨ ਵਿਦਵਾਨ ਭਾਈ ਗੁਰਦਾਸ ਨੇ 40 ਵਾਰਾਂ ਲਿਖੀਆਂ ਹਨ ਜਿੰਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਦੋ ਢਾਡੀ ਭਾਈ ਮੁਸ਼ਕੀ ਅਤੇ ਭਾਈ ਛਬੀਲਾ ਸਨ ਜਿੰਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੁੱਧਾਂ ਬਾਰੇ ਚਾਰ ਵਾਰਾਂ ਉਚਾਰੀਆਂ ਹਨ ਤੇ 'ਚੰਡੀ ਦੀ ਵਾਰ' ਗੁਰੂ ਗੋਬਿੰਦ ਸਿੰਘ ਦੀ ਜਗਤ ਪ੍ਰਸਿੱਧ ਰਚਨਾ ਹੈ।

ਇੰਨ੍ਹਾਂ ਤੋਂ ਉਪਰੰਤ ਹੋਰ ਅਨੇਕਾਂ ਵਾਰਾਂ ਜਿੰਨ੍ਹਾਂ ਦਾ ਪ੍ਰੀਤੀ ਵਿਦਵਾਨਾਂ ਦੀ ਖੋਜ ਨੇ ਕਰਾਇਆ ਹੈ ਓਹ ਹੇਠ ਲਿਖੇ ਅਨੁਸਾਰ ਹਨ:

ਵਾਰ ਬਾਬਾ ਰਤਨ ਨਾਥ ਕੀ  
 ਵਾਰ ਤੁਗਲਕੁ ਕੀ।  
 ਵਾਰ ਮੀਰ ਬਾਬਰ ਕੀ।  
 ਵਾਰ ਸੇਰ ਖੋਖਰ ਕੀ।  
 ਵਾਰ ਭੈੜੇ ਕੀ ਪਾਤਸ਼ਾਹੀ। 10  
 ਵਾਰ ਰਾਇ ਬੁਲਾਰ ਕੀ।  
 ਵਾਰ ਗੁਰੂ ਹਰਗੋਬਿੰਦ ਕੀ (ਸੁਖਰਾ)  
 ਵਾਰ ਪੀਰਾਂ ਕੀ।  
 ਪੌੜੀ ਦੀਵਾਨ ਅਲਫ਼ਖਾਂ ਕੀ (ਜਾਨ ਕਵੀ)  
 ਵਾਰ ਦੁਰਗਾ ਕੀ- ਗੁਰੂ ਗੋਬਿੰਦ ਸਿੰਘ  
 ਵਾਰ ਗੁਰੂ ਗੋਬਿੰਦ ਸਿੰਘ ਜੀ ਕੀ (6)  
 ਲਵਕੁਸ ਕੀ ਵਾਰ- ਜਸ਼ੋਪਾ ਨੰਦਨ  
 ਲਉਕੁਸ ਦੀ ਵਾਰ- ਦੇਵੀ ਦਾਸ  
 ਵਾਰ ਕਾਨੂ ਭਗਵਾਨ ਕੀ- ਤੇਜ ਭਾਨ  
 ਸ੍ਰੀ ਰਾਮ ਚੰਦਰ ਕੀ ਵਾਰ- ਸਦਾ ਨੰਦ  
 ਵਾਰ ਮਲੁਕ ਕੀ (ਰਾਮਾਇਣ)  
 ਵਾਰ ਮਾਰੂ ਕੀ (ਰਾਮਾਇਣ)  
 ਵਾਰ ਰਾਮ ਕੀ (ਜਵਾਹਰ ਸਿੰਘ)  
 ਵਾਰ ਮਹਾਂਭਾਰਤ ਕੀ  
 ਸਰਬਲੋਹ ਦੀ ਵਾਰ  
 ਗੁਰੂ ਖਾਲਸੇ ਦੀ ਵਾਰ (ਭਾਈ ਗੁਰਦਾਸ ਸਿੰਘ)  
 ਬੰਦੇ ਦੀ ਵਾਰ (ਹਾਕਮ ਰਾਏ)  
 ਜੱਟਾਂ ਦੀ ਵਾਰ (ਸਿੱਧ ਜੀਵ ਮਰਾਸੀ)  
 ਬਹਾਦਰ ਸ਼ਾਹ ਦੀ ਵਾਰ

ਨਾਦਰ ਸ਼ਾਹ ਦੀ ਵਾਰ (ਨਜਾਬਤ)

ਹਕੀਕਤ ਰਾਏ ਦੀ ਵਾਰ (ਅਗਰਾ)

ਚੱਠਿਆਂ ਦੀ ਵਾਰ (ਪੀਰ ਮਹੁੰਮਦ)

ਸੋਢੀਆਂ ਦੀ ਵਾਰ (ਰਾਮ ਸਿੰਘ)

ਵਾਰ ਅੰਮ੍ਰਿਤਸਰ ਕੀ (ਦਰਸ਼ਨ)

ਸ. ਮਹਾਂ ਸਿੰਘ ਦੀ ਵਾਰ (ਹਾਸ਼ਮ)

ਮਹਾਰਾਜਾ ਰਣਜੀਤ ਸਿੰਘ ਦੀ ਵਾਰ

ਕਾਂਗੜੇ ਦੀ ਵਾਰ

ਬੈਰਾੜਾਂ ਦੀ ਵਾਰ

ਸਿੱਧੂਆਂ ਦੀ ਵਾਰ

ਭੱਟੀਆਂ ਦੀ ਵਾਰ

ਸੰਪਾਵਾਲੀਆਂ ਦੀ ਵਾਰ

ਰਾਜਾ ਅਜੀਤ ਸਿੰਘ ਦੀ ਵਾਰ

ਲਾਡੂਏ ਵਾਲੇ ਦੀ ਵਾਰ

ਧੀ ਦੀ ਵਾਰ (ਡਾ. ਗੁਰਦੇਵ ਸਿੰਘ ਪੰਦੋਹਲ)

ਵਾਰ ਸ਼ਹੀਦ ਸਰਦਾਰ ਉਧੱਮ ਸਿੰਘ (ਡਾ. ਗੁਰਦੇਵ ਸਿੰਘ ਪੰਦੋਹਲ)

ਬਚਿੱਤਰ ਸਿੰਘ ਦੀ ਵਾਰ

ਰਾਜਾ ਸਿੰਘ ਦੀ ਵਾਰ

ਚੂਹੜ ਸਿੰਘ ਭਦੋੜੀਏ ਦੀ ਵਾਰ

ਭਾਈ ਬੀਰ ਸਿੰਘ ਨੌਰਗਾਬਦੀ ਦੀ ਵਾਰ

ਚਮਕੋਰ ਦੀ ਵਾਰ

ਭੰਗਾਣੀ ਦੀ ਵਾਰ

ਜੈਮਲ ਛੱਤੇ ਦੀ ਵਾਰ

ਦਾਊਦ ਦੀ ਵਾਰ

ਮੁਲਤਾਨ ਦੀ ਵਾਰ

ਗਦਰ ਦੀ ਵਾਰ

ਰਾਣੀ ਸਾਹਿਬ ਕੌਰ ਦੀ ਵਾਰ (ਪ੍ਰੋ. ਮੋਹਨ ਸਿੰਘ)

ਇੰਨ੍ਹਾਂ ਤੋਂ ਉਪਰਿਤ ਦੋਰੇ ਜਦੀਦ ਵਿੱਚ ਵੀ ਬਹੁਤ ਸਾਰੇ ਕਵੀਆਂ ਨੇ ਵਾਰਾਂ

ਨਾਲ ਵੀਰ ਸਾਹਿਤ ਨੂੰ ਬਹੁਤ ਅਮੀਰ ਬਣਾਇਆ ਹੈ ਜਿੰਨ੍ਹਾਂ ਵਿੱਚ ਅਸੀਂ ਅਵਤਾਰ ਸਿੰਘ ਆਜ਼ਾਦ, ਵਿਧਾਤਾ ਸਿੰਘ ਤੀਰ, ਵਹੀਉਦੀਨ ਸ਼ਰਫ਼, ਕੁੰਦਨ, ਗੁਰਦੇਵ ਸਿੰਘ ਮਾਨ, ਮਾਹੀਆ, ਮੁਸਤਾਕ, ਚਾਤਰ ਅਤੇ ਹਰਿੰਦਰ ਸਿੰਘ ਰੂਪ ਦੇ ਨਾਂ- ਸਤਿਕਾਰ ਸਹਿਤ ਲੈ ਸਕਦੇ ਹਾਂ। ਬਲਜੀਤ ਤੁਲਸੀ ਨੇ ਤਿੰਨ ਵਾਲਾਂ, ਸ੍ਰੀ ਗੁਰੂ ਨਾਨਕ ਦੇਵ, ਸ੍ਰੀ

ਗੁਰੂ ਅਰਜਨ ਦੇਵ ਅਤੇ ਸ੍ਰੀ ਗੁਰੂ ਤੇਗ ਬਹਾਦਰ ਬਹੁਤ ਖੂਬਸੂਰਤ ਲਿਖੀਆਂ ਹਨ। ਪਿਆਰਾ ਸਿੰਘ ਸਹਿਰਾਈ ਦੀ 'ਤਲੰਗਾਨਾ ਦੀ ਵਾਰ' ਵੀਰ ਸਾਹਿਤ ਦੀ ਪਰੰਪਰਾ ਵਿੱਚ ਵਿਸੇ ਪੱਖੋਂ ਬਹੁਤ ਅਜੀਬ ਵਾਰ ਹੈ ਜਿਸ ਵਿੱਚ ਕਿਰਤੀ ਕਿਸਾਨ ਨੂੰ ਨਾਇਕ ਬਣਾ ਕੇ ਪੇਸ਼ ਕਰਿਆ ਹੈ।

ਗੱਲ ਕੀ ਵਾਰ ਸਾਹਿਤ ਦਾ ਬਹੁਤ ਲੰਬਾ ਇਤਿਹਾਸ ਹੈ ਜਿਸ ਰਾਹੀਂ ਪ੍ਰਾਚੀਨ ਕਾਲ ਤੋਂ ਬਹਾਦਰੀ ਦੇ ਕਾਰਨਾਮੇਂ ਸਾਹਿਤਕਾਰਾਂ ਨੇ ਮੰਜ਼ਰੇ ਆਮ ਤੱਕ ਲਿਆਂਦੇ ਹਨ ਅਤੇ ਢਾਡੀ ਗੁਰੰਤਰੀਆਂ ਨੇ ਉਚੀਆਂ ਹੇਕਾਂ ਨਾਲ ਜਨਸਮੂਹ ਤੱਕ ਪੁਚਾ ਕੇ ਖੂਨ ਗਰਮਾਇਆ ਹੈ। ਹੁਣ ਵੀ ਜੇ ਗਹੁ ਨਾਲ ਛਾਣਬੀਣ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਅਨੇਕਾਂ ਵਾਰਾਂ ਅਣਲਿਖਤ ਰੂਪ ਵਿੱਚ ਪਈਆਂ ਹਨ ਜੋ ਢਾਡੀ ਲੋਕਾਂ ਦੇ ਮੁਖਾਰ ਬਿੰਦੋਂ ਸੁਣ ਕੇ ਹੈਰਾਨੀ ਹੁੰਦੀ ਹੈ।

ਉਪਰੋਕਤ ਪੱਨਿਆਂ ਤੇ ਮੈਂ ਵਾਰ ਬਾਰੇ ਕਾਫ਼ੀ ਵਿਸਥਾਰ ਨਾਲ ਅਰਜ਼ਗੇ ਹੋਇਆ ਹਾਂ ਜਿਸ ਵਿੱਚ ਵਿਦਵਾਨ ਪਾਰਖੂਆਂ ਦੇ ਵਿਚਾਰਾਂ ਨੂੰ ਮੁੱਖ ਰੱਖ ਕੇ ਉਹਨਾਂ ਦੇ ਹਵਾਲਿਆਂ ਨੂੰ ਪਾਠਕਾਂ ਦੇ ਦ੍ਰਿਸ਼ਟੀ ਗੇਂਦਰ ਕੀਤਾ ਹੈ। ਅੰਤ ਵਿੱਚ ਮੈਂ ਕੁੰਜੀਗਤ ਸ਼ਬਦਾਂ ਵਿੱਚ ਅਪਣੀ ਵਾਚਨਾ ਦਾ ਸਿੱਟਾ ਪੇਸ਼ ਕਰਦਾ ਹਾਂ ਕਿ ਵਾਰ ਨਰੋਲ ਆਪਣਾ ਛੰਦ ਤੇ ਰੂਪ ਹੈ ਜਿਸ ਦਾ ਅਰਥ ਹੱਲਾ ਕਰਨਾ, ਧਾਰਾ ਬੋਲਣਾ ਤੇ ਗਹਿ ਗੱਚ ਲੜਾਈ ਵਿੱਚ ਜੂਝਣਾ ਹੈ ਤਾਂ ਜੋ ਹਮਲਿਆਂ ਨੂੰ ਵਰਜ ਕੇ ਤੇ ਰੋਕ ਕੇ ਸੁਰਖਿਆ ਲਈ ਹੰਭਲਾ ਮਾਰਿਆ ਜਾਵੇ। ਇਸ ਕਾਵਿ ਰੂਪ ਨੂੰ ਢਾਡੀ ਲੋਕ ਢੱਡਾਂ ਤੇ ਸਾਰੰਗੀਆਂ ਨਾਲ ਉੱਚੀਆਂ ਸੁਰਾਂ ਵਿੱਚ ਗਾ ਕੇ ਸਰੋਤਿਆਂ ਦਾ ਜੋਸ਼ ਉਭਾਰਦੇ ਹਨ। ਪਰਾਚੀਨ ਸਮਿਆਂ ਵਿੱਚ ਇਹ ਢਾਡੀ ਗਮਾਂਤ੍ਰੀ ਅਮੀਰਾਂ ਦੇ ਵਾਰਾਂ ਅਰਥਾਤ ਬੁਹਿਆਂ ਉੱਤੇ ਖੜ੍ਹੇ ਕੇ ਜਸ ਗਾਉਂਦੇ ਸਨ। ਉਹਨਾਂ ਦੇ ਗਾਇਨ ਵਿੱਚ .ਕੁਰਬਾਨੀ ਤੇ ਵਾਰੇ ਜਾਣ ਦਾ ਜੋਸ਼ ਠਾਠਾਂ ਮਾਰਦਾ ਸੀ। ਹੁਣ ਵੀ ਜਦੋਂ ਕੋਈ ਢਾਡੀ ਵਾਰ ਦਾ ਪ੍ਰਸੰਗ ਉੱਚੀਆਂ ਹੇਕਾਂ ਲਾ ਕੇ ਗਾਉਂਦੇ ਹਨ ਤਾਂ ਬਦੋ-ਬਦੀ ਡੱਲੇ ਫਰਕਣ ਲਗ ਪੈਂਦੇ ਹਨ ਤੇ ਐਂਕੜਾਂ ਦਾ ਸਾਹਮਣਾ ਕਰਨ ਤੇ ਟੱਕਰ ਲਈ ਮਨ ਕਾਹਲਾ ਪੈਂਦਾ ਹੈ ਤੇ .ਕੁਰਬਾਨੀ ਦਾ ਮਾਦਾ ਉਛਾਲੇ ਖਾਣ ਲਗਦਾ ਹੈ। ਇਹ ਸਭੋਂ ਕੁੱਝ ਵਾਰ ਛੰਦ ਜੋ ਸ੍ਰੀਰਕ ਪੱਖੋਂ ਪਾਉੜੀਆਂ ਵਿੱਚ ਹੁੰਦਾ ਹੈ ਦੀ ਪਰਿਭਾਸ਼ਾ ਦਾ ਵਿਸ਼ੇਸ਼ ਵਰਣਣ ਹੈ ਜਿਸ ਵਿੱਚ ਬੀਰ ਰਸ ਦੀ ਪਰਧਾਨਗੀ ਹੁੰਦੀ ਹੈ ਤੇ ਵੀਰਤਾ ਨਾਲ ਲੜਨ ਵਾਲਿਆਂ ਜਾਂ-ਨਿਸਾਰਾਂ ਦਾ ਖੜਕਦੀਆਂ ਤਲਵਾਰਾਂ ਦੇ ਸਾਏ ਹੇਠ ਭਿੜ ਰਹੇ ਬਹਾਦਰਾਂ ਦੀ ਸ਼ਲਾਘਾ ਕਰਕੇ ਤੇ ਜੋਸ਼ ਉਭਾਰ ਕੇ ਜੁਲਮ ਦੇ ਵਿਰੁੱਧ ਮਰ ਮਿਟਣ ਲਈ ਤਿਆਰ-ਬਰ ਤਿਆਰ ਕਰਨਾ ਹੈ। ਮੁਢਲੇ ਕਾਲ ਵਿੱਚ ਅਜਿਹੀਆਂ ਵਾਰਾਂ ਦਾ ਆਗਾਜ਼ ਹੋਇਆ। ਇਹ ਵਾਰਾਂ ਏਨੀਆਂ ਹਰਮਨ ਪਿਆਰੀਆਂ ਹੋਈਆਂ ਕਿ ਗੁਰੂ ਸਹਿਬਾਨ ਨੇ ਵੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਬਾਈ ਅਧਿਅਤਮਕ ਵਾਰਾਂ ਵਿੱਚੋਂ ਬਹੁਤ ਸਾਰੀਆਂ ਨੂੰ ਇਨ੍ਹਾਂ ਪ੍ਰਾਚੀਨ ਵਾਰਾਂ ਦੀਆਂ ਧੁਨੀਆਂ ਉੱਤੇ ਗਾਉਣ ਦੀ ਹਦਾਇਤ ਕੀਤੀ।

ਵਾਰ-ਪਾਰਖੂਆਂ ਨੇ ਵਾਰ-ਕਾਵਿ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ:

- 1. ਅਧਿਆਤਮਕ ਅਤੇ ਧਾਰਮਕ ਵਾਰਾਂ।
- 2. ਬੀਰ ਰਸੀ ਵਾਰਾਂ
- 3. ਸ਼ਿੰਗਾਰ ਰਸੀ ਵਾਰਾਂ

ਅਧਿਆਤਮਕ ਪਖੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ, ਭਾਈ ਗੁਰਦਾਸ ਭੱਲੇ ਦੀਆਂ 40 ਵਾਰਾਂ ਤੇ ਕਵੀ ਖੁਸ਼ਹਾਲ ਚੰਦ ਦੀ 'ਕਲਿਆਣ ਦੀ ਵਾਰ' ਗਿਣ ਸਕਦੇ ਹਾਂ, ਬੀਰ ਰਸੀ ਵਾਰਾਂ ਵਿੱਚ ਪੂਰਬ ਮੁਗਲ ਕਾਲ ਦੀਆਂ ਵਾਰਾਂ, ਚੰਡੀ ਦੀ ਵਾਰ, ਭਾਈ ਗੁਰਦਾਸ ਸਿੰਘ ਦੀ "ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ" ਵਾਰ ਨਜ਼ਾਬਤ ਅਰਥਾਤ ਨਾਦਰਸ਼ਾਹ ਦੀ ਵਾਰ, ਅਨੰਦ ਪੁਰ ਦੀ ਵਾਰ, ਲਵ ਕੁਸ਼ ਦੀ ਵਾਰ, ਚਠਿਆਂ ਦੀ ਵਾਰ, ਗਦਰ ਬਾਰੇ ਵਾਰਾਂ, ਭਾਰਤ ਪਾਕ ਜੰਗ ਦੀ ਵਾਰ, ਭਾਰਤ ਚੀਨ ਜੰਗ ਦੀ ਵਾਰ, ਅਤੇ ਹੋਰ ਅਣਗਿਣਤ ਵਾਰਾਂ ਲੈ ਸਕਦੇ ਹਾਂ ਅਤੇ ਸ਼ਿੰਗਾਰ ਰਸੀ ਵਾਰਾਂ ਵਿੱਚ ਪਿਆਰ ਜੋੜਿਆਂ ਦੀਆਂ ਵਾਰਾਂ ਲੈ ਸਕਦੇ ਹਾਂ ਜਿਨ੍ਹਾਂ ਵਿੱਚ ਪਿਆਰ ਰਸ ਕਾਫੀ ਮਾਤਰਾ ਵਿੱਚ ਉੱਭਰਦਾ ਦਿਸਦਾ ਹੈ ਤੇ ਪ੍ਰੇਮੀਆਂ ਦੀ ਸਮਾਜ ਨਾਲ ਟੱਕਰ ਹੁੰਦੀ ਹੈ।

ਗੱਲ ਕੀ, ਵਾਰ ਕਾਵਿ, ਪੰਜਾਬੀ ਕਾਵਿ ਸੰਸਾਰ ਦਾ ਇੱਕ ਵਿਸ਼ੇਸ਼ ਤੇ ਵਿਲੱਖਣ ਅੰਗ ਹੈ ਜਿਸ ਤੇ ਜਿੱਨਾਂ ਹੋ ਸਕੇ, ਮਾਣ ਕੀਤਾ ਜਾ ਸਕਦਾ ਹੈ।

ਅੜ ਮੁਹੱਬਤ ਖਾਰਹਾ ਗੁਲ ਮੇ-ਸ਼ਵਦਾ।  
ਵਜ਼ ਮੁਹੱਬਤ ਸਿਰਕਹ-ਏ-ਮੁਲ ਮੇਸ਼ਵਦਾ।  
(ਮੌਲਾਨਾ ਰੂਮੀ)

ਅਨੁਵਾਦ  
ਪ੍ਰੇਮ 'ਚ ਕੰਡੇ ਛੁੱਲ ਹੋ ਜਾਂਦੇ।  
ਪ੍ਰੇਮ 'ਚ ਸਿਰਕਾ ਹੋਏ ਸ਼ਰਾਬ।  
(ਡਾ. ਪੰਦੋਹਲ)

## ਭਾਈ ਮਰਦਾਨਾ ਰਬਾਬੀ

ਭਾਰਤੀ ਪ੍ਰਾਚੀਨ ਇਤਿਹਾਸ ਦਾ ਅਧਿਐਨ ਕਰਨ ਤੋਂ ਪਤਾ ਚਲਦਾ ਹੈ ਕਿ ਚੌਪਵੀ-ਪੰਦਰੂਵੀਂ ਸਦੀ ਵਿੱਚ ਇੱਕ-ਪੁਰਖਾ ਰਾਜ ਦੀ ਬਦੋਲਤ ਸਾਰੇ ਦੇਸ਼ ਵਿੱਚ ਜਗੀਰਦਾਰੀ ਨਜ਼ਾਮ ਪਰਚਲਤ ਸੀ ਜਿਸ ਵਿੱਚ ਜਗੀਰਦਾਰਾਂ, ਅਹਿਲਕਾਰਾਂ ਅਤੇ ਮੁੱਲਾਂ ਮੁਲਾਣਿਆਂ ਦਾ ਬੋਲ ਬਾਲਾ ਸੀ ਤੇ ਜਨਤਾ ਪੂਰੀ ਤਰ੍ਹਾਂ ਅੱਖਿਂ ਪਰੋਖੇ ਕੀਤੀ ਹੋਈ ਸੀ ਜੋ ਈਸ਼ਵਰ, ਵਾਹਿਗੁਰੂ ਜਾਂ ਰੱਬ ਆਸਰੇ ਜੀਵਨ ਕਟੀ ਕਰ ਰਹੀ ਸੀ। ਇਹ ਜਗੀਰਦਾਰ ਜ਼ਰ, ਜੋਰੇ ਤੇ ਜ਼ਮੀਨ ਦੇ ਕੋਝੇ ਵਿਚਾਰਾਂ ਵਿੱਚ ਗੁਸੇ ਐਸੇ ਪ੍ਰਸਤੀ ਦਾ ਜੀਵਨ ਬਿਤਾ ਰਹੇ ਸਨ ਤੇ ਅਪਣੇ ਮਨ-ਪਰਚਾਰੇ ਦੇ ਸਾਧਨਾਂ ਦੀ ਪੂਰਤੀ ਲਈ ਭਿੰਨ-ਭਿੰਨ ਪ੍ਰਕਾਰ ਦੇ ਅੰਡਬਰ ਰਚ ਕੇ ਮਨ ਮਾਨੀਆਂ ਕਰਦੇ ਸਨ। ਅਜੇਹੇ ਹਾਲਾਤ ਦੇ ਸਨਮੁੱਖ ਉਦਰਪੂਰਤੀ ਲਈ ਜਨਤਾ ਵਿਚੋਂ ਵੀ ਸਮੇਂ ਦੀ ਨਬਜ਼ ਨੂੰ ਪਛਾਨਣ ਵਾਲੇ ਅੱਗੇ ਆਉਣ ਦੇ ਅਨੇਕਾਂ ਢੰਗ ਸੋਚਦੇ ਰਹਿੰਦੇ ਸਨ ਜਿਨ੍ਹਾਂ ਨਾਲ ਉਹਨਾਂ ਦੇ ਦਰਪੇਸ਼ ਮਸਾਇਲ ਹੱਲ ਹੋ ਸਕਣ। ਇਹ ਨਬਜ਼ ਪਛਾਣੂੰ ਅਪਣੀ ਦਿਭ ਦ੍ਰਿਸ਼ਟੀ ਸਹਾਰੇ ਹੁਕਮਰਾਨਾਂ ਤੇ ਜਗੀਰਦਾਰਾਂ ਦੀਆਂ ਕਮਜ਼ੋਰੀਆਂ, ਲੋੜਾਂ ਤੇ ਇੱਛਾਵਾਂ ਨੂੰ ਭੁੱਧ ਕੇ ਅਪਣੀਆਂ ਗੁਣਆਤਮਕ ਦਲੀਲਾਂ ਰਾਹੀਂ ਅਪਣੇ ਵੱਲ ਉਹਨਾਂ ਨੂੰ ਆਕਰਸ਼ਤ ਕਰਦੇ ਰਹਿੰਦੇ ਸਨ ਅਤੇ ਅਪਣੀਆਂ ਕਲਾਤਮਕ ਖੇਡਾਂ ਰਾਹੀਂ ਇਨਾਮ ਕਰਾਮ ਪ੍ਰਾਪਤ ਕਰਦੇ ਰਹਿੰਦੇ ਸਨ। ਇਸ ਪ੍ਰਕਾਰ ਇਹ ਕਲਾਵਾਂ ਪੀੜ੍ਹੀਓਂ ਪੀੜ੍ਹੀ ਉਹਨਾਂ ਦੇ ਵਿਰਸੇ ਨਾਲ ਜੁੜ ਗਈਆਂ ਜਿਨ੍ਹਾਂ ਦੇ ਸਿੱਟੇ ਵਜੋਂ ਜਾਤੀਆਂ ਦੇ ਕਿੱਤਿਆਂ ਵਜੋਂ ਨਾਮਕਰਨ ਇਖਤਿਆਰ ਕਰ ਗਈਆਂ। ਇਸ ਪ੍ਰਕਿਰਿਆ ਅਧੀਨ ਦੋ ਪੇਸ਼ਾਵਰ ਜਾਤੀਆਂ ਉੱਭਰ ਕੇ ਸਾਹਮਣੇ ਆਈਆਂ ਜੋ ਭੱਟ ਤੇ ਮਰਾਸੀ ਕਹਾਈਆਂ।

'ਭੱਟ' ਉਹ ਸਨ ਜੋ ਰਾਜਦਰਬਾਰ ਵਿੱਚ ਰਾਜਾ ਤੇ ਯੋਧਿਆਂ ਦਾ ਅਤੇ ਅਮੀਰਾਂ ਵਜੀਰਾ ਤੇ ਜਗੀਰਦਾਰ ਜ਼ਿੰਮੰਦਾਰਾਂ ਅਤੇ ਭੋਈਂ ਨਈਂ ਦੇ ਸਾਈਆਂ ਦਾ ਜੱਸ ਗਾ ਕੇ ਉਹਨਾਂ ਦੇ ਮਨ ਪ੍ਰਚਾਰੇ ਵਿੱਚ ਵਾਧਾ ਕਰਦੇ ਸਨ। ਸੁਰਜ ਪ੍ਰਕਾਸ਼ ਦੇ ਕਰਤਾ ਨੇ ਇੰਨ੍ਹਾਂ ਨੂੰ ਵੇਦਾਂ ਦਾ ਅਵਤਾਰ ਲਿਖਿਆ ਹੈ। ਕਹਿੰਦੇ ਨੇ ਇਹ ਜਾਤੀ ਬ੍ਰਾਹਮਣੀ ਦੇ ਉਦਰ ਤੋਂ ਛੱਡਤੀ ਦੇ ਵੀਰਜ ਦੁਆਰਾ ਉਪਜੀ ਸੀ ਅਤੇ ਕਈਆਂ ਨੇ ਇਸ ਜਾਤੀ ਨੂੰ ਵੈਸ਼ਯ ਔਰਤ ਤੋਂ ਕਿਸੇ ਸੂਦਰ ਦੀ ਉਪਜ ਦੱਸਿਆ ਹੈ।

ਮੀਰਸੀ ਸ਼ਬਦ ਦੇ ਅਰਥ ਹਨ ਸਾਂਭਣ ਵਾਲਾ। ਮਹਾਨ ਕੋਸ਼ ਮੁਤਾਬਕ ਇੱਕ ਮੁਸਲਮਾਨ ਜਾਤ ਜੋ ਭੱਟਾਂ ਤੁੱਲ ਹੈ ਤੇ ਅਪਣੇ ਜਜਮਾਨਾਂ ਦੀ ਵੰਸ਼ਾਵਲੀ ਪੜ੍ਹਦੀ ਹੈ। ਮਰਦਾਨਾ ਏਸ ਜਾਤੀ ਵਿਚੋਂ ਸੀ ਜਿਸ ਬਾਰੇ ਭਾਈ ਗੁਰਦਾਸ ਦਾ ਕੀਤਾ ਜ਼ਿਕਰ ਹੈ:

' ਭਲਾ ਰਬਾਬ ਵਜਾਇੰਦਾ ਮਜ਼ਲਿਸ ਮਰਦਾਨਾ ਮੀਰਸੀ '

(ਵਾਰ 11 ਪੇੜੀ 13 ਵਿੱਚ)

ਇਸ ਤਰ੍ਹਾਂ ਮੀਰਾਸੀਆਂ ਦੀ ਸੰਗਤ ਤੇ ਆਉਣ ਜਾਣ ਉੱਚ-ਘਰਾਣਿਆ ਨਾਲ ਹੀ ਰਿਹਾ ਹੈ। ਇਹ ਸਭ ਵੇਲੇ ਦੇ ਹਾਕਮਾਂ ਦੀ ਮਦਾਹਬੂਨੀ ਤੇ ਭਰਪੂਰ ਵੱਡਿਆਈ ਕਰਕੇ, ਰੋਟੀ ਦਾ ਹੀਲਾ ਬਣਾਕੇ ਜੀਵਨ ਕਟੀ ਕਰ ਰਹੇ ਸਨ ਤੇ ਪੀੜ੍ਹੀਓਂ ਪੀੜ੍ਹੀ ਇੰਨ੍ਹਾਂ ਦਾ ਇਹ ਕਿੱਤਾ ਬਰਕਰਾਰ ਰਿਹਾ ਹੈ।

ਲਾਹੌਰ(ਪਾਕਿਸਤਾਨ) ਤੋਂ ਪੱਛਮ ਵੱਲ 50 ਕੁ ਮੀਲ ਦੇ ਫਾਸਲੇ ਤੇ ਜ਼ਿਲ੍ਹਾ ਸੇਖੂਪੁਰਾ(ਪਾਕਿਸਤਾਨ) ਵਿੱਚ ਇੱਕ ਪ੍ਰਸਿੱਧ ਨਗਰ ਰਾਏਪੁਰ ਸੀ ਜਿੱਥੋਂ ਦਾ ਹਾਕਮ ਰਾਇ ਬੁਲਾਰ ਭੱਟੀ ਮੁਸਲਮਾਨ ਸੀ। ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਰਾਏ ਉਹਨਾਂ ਦੇ ਗਮਾਸ਼ਤੇ ਸਨ ਜੋ ਜ਼ਮੀਨ ਦਾ ਬੰਦੋਬਸਤ ਤੇ ਇੰਤਜ਼ਾਮ ਕਰਿਆ ਕਰਦੇ ਸਨ। ਰਾਇ ਬੁਲਾਰ ਮਹਿਤਾ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਸਨ ਤੇ ਉਹਨਾਂ ਦੇ ਮਨ ਵਿੱਚ ਸ਼੍ਰੀ ਗੁਰੂ ਨਾਨਕ ਜੀ ਦੇ ਮੁਤਾਲੱਕ ਮੁਹੱਬਤ ਭਰੇ ਜਜ਼ਬਾਤ ਸਨ। ਉਸਨੇ ਪਹਿਲਾਂ ਰਾਏਪੁਰ ਦਾ ਨਾਉਂ ਅਪਣੇ ਨਾਉਂ ਉਤੇ ਰਾਇ ਭੋਏ ਕੀ ਤਲਵੰਡੀ ਰੱਖਿਆ ਪਰ ਜਦੋਂ 15 ਅਪ੍ਰੈਲ ਸੰਨ 1469 ਈਸਵੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਇਸ ਦਾ ਨਾਉਂ ਨਾਨਕਿਆਣਾ ਪੈਗਿਆ ਜੋ ਪਿੱਛੋਂ ਜਾਕੇ ਜਦੋਂ ਗੁਰੂ ਮਹਾਰਾਜ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੀ ਸ਼ਕਲ ਇਖਤਿਆਰ ਕਰ ਗਿਆ ਤਾਂ ਨਨਕਾਣਾ ਸਾਹਿਬ ਵਜੋਂ ਜਾਣਿਆਂ ਜਾਣ ਲੱਗਾ ਜਿਸ ਦੇ ਨਾਉਂ 18 ਹਜ਼ਾਰ ਏਕੜ ਜ਼ਮੀਨ ਹੈ।

ਰਾਇ ਭੋਏ ਦੀ ਤਲਵੰਡੀ (ਨਨਕਾਣਾ ਸਾਹਿਬ) ਵਿੱਚ ਇੱਕ ਮਰਾਸੀ ਪਰਿਵਾਰ ਰਹਿੰਦਾ ਸੀ ਜਿਸ ਦੇ ਮੁਖੀ ਦਾ ਨਾਉਂ ਬਦਰਾ ਸੀ ਜੋ ਲੱਖੋਂ ਨਾਮੀ ਅਪਣੀ ਪਤਨੀ ਨਾਲ ਇੱਕ ਛੋਟੇ ਜਿਹੇ ਘਰ ਵਿੱਚ ਵਕਤ ਗੁਜ਼ਾਰ ਰਿਹਾ ਸੀ। ਗਰੀਬੀ ਦਾ ਦੌਰ ਦੌਰਾ ਸੀ। ਬਦਰਾ ਵਿਚਾਰਾ ਅਮੀਰ ਘਰਾਂ ਵਿੱਚ ਜਾ ਕੇ ਟੁੱਟੇ-ਛੁੱਟੇ ਗੀਤਾਂ ਰਾਹੀਂ ਉਹਨਾਂ ਦੀਆਂ ਹੋਰ ਉਚੇਰੀਆਂ ਪਲਾਂਘਾਂ ਦੀ ਅਰਦਾਸ ਕਰਦਾ। ਪਿੰਡ ਦਾ ਕਮੀਣ ਸਮਝ ਕੇ ਲੋਕ ਉਸ ਨੂੰ ਥੋੜਾ ਬਹੁਤਾ ਕੁੱਝ ਨਿਰਬਾਹ ਲਈ ਦੇ ਦੇਂਦੇ ਤੇ ਮਾਈ ਲੱਖੋਂ ਜ਼ਨਾਨੀਆਂ ਨਾਲ ਹੱਥ ਵਟਾਕੇ ਚੂਨ ਭੂਨ ਇੱਕਠਾ ਕਰ ਲਿਆਉਂਦੀ। ਬੱਸ ਇਸ ਤਰ੍ਹਾਂ ਉਹਨਾਂ ਦਾ ਘਰ ਦਾ ਗੁਜ਼ਾਰਾ ਚਲਦਾ ਰਹਿੰਦਾ ਤੇ ਇੰਝ ਮਰਾਸੀ ਪਰਿਵਾਰ ਵੱਡਿਆਂ ਘਰਾਂ ਦੀ ਛੱਤਰ ਛਾਇਆ ਹੇਠ ਵਕਤ ਕਟੀ ਕਰੀ ਜਾਂਦਾ।

ਸੰਮਤ 1516 ਮੁਤਾਬਕ ਸੰਨ 1459 ਈਸਵੀ ਵਿੱਚ ਬਦਰੇ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦੀ ਡੀਲ ਡੌਲ ਮਾਪਿਆਂ ਨੂੰ ਵਧੀਆ ਮਰਦਾਂ ਵਾਲੀ ਲੱਗੀ। ਸ਼ਾਇਦ ਏਸੇ ਕਰਕੇ ਕੁੱਝ ਦਿਨਾਂ ਪਿਛੋਂ ਲੱਖੋਂ ਨੇ ਬਦਰੇ ਮੀਰ ਨੂੰ ਸੁਝਾ ਦਿੱਤਾ:

" ਪ੍ਰਭਾ ! ਮੈਨੂੰ ਲਗਦੈ ਅਪਣਾ ਪੁੱਤਰ ਕਿਸੇ ਦਿਨ ਔਲੀਆ ਲੋਕਾਂ ਦੀ ਕਦਮਬੋਸੀ ਕਰੇਗਾ। ਮੈਨੂੰ ਇਸ ਵਿੱਚ ਵਧੀਆ ਮਨੁੱਖ (ਮਰਦ) ਬਣਨ ਦੇ ਆਸਾਰ ਨਜ਼ਰ ਆਉਂਦੇ ਨੋ।"

ਬਦਰਾ ਹੈਰਾਨ ਜਿਹਾ ਹੋ ਗਿਆ। ਕਹਿਣ ਲੱਗਾ:

" ਭਾਗਵਾਨੇ! ਅਪਣੀ ਏਡੀ ਕਿਸਮਤ ਕਿੱਥੇ ਕਿ ਇਹ ਵਿਸਾਲ ਪ੍ਰਾਪਤ ਹੋ ਜਾਵੇ। ਫੇਰ ਵੀ ਜੇ ਤੂੰ ਸਹਿਮਤ ਹੋਵੇਂ ਤਾਂ ਇਸ ਦਾ ਨਾਉਂ ਕੋਈ ਵਧੀਆ ਜੇਹਾ ਰੱਖ ਦਈਏ। ਭੋਲੀਏ ਨਾਵਾਂ ਵਿੱਚ ਬੜੀ ਬਰਕਤ ਹੁੰਦੀ ਹੈ।"

ਦੋਵਾਂ ਦੇ ਗੱਲ ਮੰਨ ਲੱਗੀ ਤੇ ਬੇਟੇ ਦਾ ਨਾਉਂ 'ਮਰਦਾਨਾ' ਰੱਖ ਦਿੱਤਾ ਜਿਸਦੇ ਅਰਥ ਹਨ ਮਰਦਾਂ ਜੇਹਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੂ ਸੋਲਹੇ ਮ: 5 ਅਨੁਸਾਰ ਇਹ ਪਰੀਭਾਸ਼ਾ ਹੈ ਮਰਦਾਨਾ ਸ਼ਬਦ ਦੀ:

' ਸੋਈ ਮਰਦ ਮਰਦ ਮਰਦਾਨਾ '

ਸ. ਸਰੂਪ ਸਿੰਘ ਅਲਗ ਨੇ ਪੁਸਤਕ 'ਪ੍ਰੀਚੈ ਸ੍ਰੀ ਗੁਰੂ ਗ੍ਰੰਥ ਸਾਹਿਬ' ਵਿੱਚ ਲਿੱਖਿਆ ਹੈ "ਮਰਦਾਨੇ ਦਾ ਨਾਉਂ ਉਸਦੇ ਚੰਗੇ ਚਿਹਨ ਚਕੱਤ ਕਰਕੇ ਮਾਪਿਆਂ ਨੇ 'ਦਾਨਾ' ਅਰਥਾਤ ਅਕਲਵਾਲਾ ਰੱਖਿਆ। ਪਿੱਛੋਂ ਜਦੋਂ ਉਹ ਗੁਰੂ ਨਾਨਕ ਦੇਵ ਦੀ ਸੰਗਤ ਵਿੱਚ ਆਇਆ ਤਾਂ ਉਹਨਾਂ ਨੇ 'ਮਰਦਾਨਾ' ਅਰਥਾਤ ਅਕਲਮੰਦ ਬੰਦਾ ਕਿਹਾ!" ਮੀਰਾਂ ਦੇ ਘਰ ਖੁਸ਼ੀ ਦੀ ਲਹਿਰ ਦੌੜ ਗਈ। ਘਰ ਘਰ ਬਦਰੇ ਨੇ ਖ਼ਬਰ ਪੁਚਾਈ। ਵਿਸੇਸ਼ ਕਰਕੇ ਕਾਲੂ ਬੇਦੀ ਤੇ ਮਾਤਾ ਤ੍ਰਿਪਤਾ ਤੋਂ ਅਸੀਰਬਾਦਾਂ ਲਈਆਂ ਕਿਉਂਕਿ ਇਸ ਪਰਿਵਾਰ ਨਾਲ ਬਦਰੇ ਦੀ ਬੁਹਤ ਹੀ ਢੂੰਘੀ ਮੁਹੱਤ ਸੀ।

ਰਾਏ ਭੋਏ ਦੀ ਤਲਵੰਡੀ ( ਨਨਕਾਣਾ ਸਾਹਿਬ ) ਵਿੱਚ ਇੱਕ ' ਬੇਦੀ ' ਪਰਿਵਾਰ ਰਹਿੰਦਾ ਸੀ ਜਿਸਦਾ ਮੁੱਖੀ ਰਾਮ ਨਰਾਯਣ ਸੀ। ਉਸ ਦਾ ਪੁੱਤਰ ( ਸ਼ਿਵਰਾਮ ਨਰਾਯਣ ) ਸੀ ਜਿਸ ਦੀ ਸ਼ਾਦੀ ਮਾਤਾ ਬਨਾਰਸੀ ਨਾਲ ਹੋਈ ਸੀ ਇੰਨ੍ਹਾਂ ਦਾ ਪੁੱਤਰ ਕਲਿਅਣ ਚੰਦ ( ਕਾਲੂ ਰਾਏ ) ਸੀ ਜਿਸਦਾ ਵਿਆਹ ਮਾਤਾ ਤ੍ਰਿਪਤਾ ਨਾਲ ਹੋਇਆ ਸੀ ਜਿਨ੍ਹਾਂ ਤੋਂ 15 ਅਪ੍ਰੈਲ ਸੰਨ 1469 ਈ: ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਬਾਬਾ ਕਾਲੂ ਰਾਏ, ਤਲਵੰਡੀ ਦੇ ਮਾਲਕ ਰਾਜਪੂਤ ਮੁਸਲਮ ਘਰਾਣੇ ਵੱਲੋਂ ਮਹਿਕਮਾ ਮਾਲ ਦੀ ਕਾਫ਼ੀ ਉੱਚੀ ਪਦਵੀ ਉੱਤੇ ਨਿਯੁਕਤ ਸਨ ਇਸ ਲਈ ਇਹ ਬੇਦੀ ਘਰਾਣਾ ਵੀ ਕੁੱਝ ਕੁ ਅਮੀਰ ਤੇ ਛਾਰਗੁੱਲਬਾਲ ਘਰਾਣਿਆਂ ਵਿੱਚ ਗਿਣਿਆਂ ਜਾਂਦਾ ਸੀ। ਬਾਬਾ ਕਾਲੂ ਰਾਏ ਦੀ ਪੁੱਤਰ ਨਾਨਕ ਨਾਲੋਂ ਇੱਕ ਵੱਡੀ ਬੇਟੀ ਸੀ ਜਿਸ ਦਾ ਨਾਉਂ ਬੀਬੀ ਨਾਨਕੀ ਸੀ ਜੋ ਸੁਲਤਾਨਪੁਰ ਨਿਵਾਸੀ ਖੱਤ੍ਰੀ ਜੈ ਰਾਮ ਨਾਲ ਵਿਆਹੀ ਹੋਈ ਸੀ ਤੇ ਜੈ ਰਾਮ ਪੰਜਾਬ ਦੇ ਗਵਰਨਰ ਦੌੱਲਤ ਖਾਨ ਲੋਪੀ ਦਾ ਆਮਿਲ ਸੀ। ਬਹੁਤ ਅਮੀਰ ਸੀ। ਗੱਲ ਕੀ ਬੇਦੀ ਪਰਿਵਾਰ ਦੀ ਸਰਕਾਰੇ ਦਰਬਾਰੇ ਬਹੁਤ ਪਹੁੰਚ ਸੀ।

ਗੁਰੂ ਨਾਨਕ ਦੀ ਦਾਈ ਦਾ ਨਾਂ ਦੌਲਤਾਂ ਸੀ ਜੋ ਦੂਰ-ਨੇੜਿਓਂ ਮਰਦਾਨੇ ਦੇ ਪਿਤਾ ਬਾਦਰਾ ਦੀ ਸੰਬੰਧੀ ਸੀ। ਉਹ ਜਦੋਂ ਵੀ ਬਾਲ ਨਾਨਕ ਨੂੰ ਖਿਡਾਉਣ ਆਉਂਦੀ ਤਾਂ ਬਾਦਰੇ ਦਾ ਮੁੰਡਾ ਮਰਦਾਨਾ ਵੀ ਨਾਲ ਆ ਜਾਂਦਾ ਤੇ ਨਾਨਕ ਨਾਲ ਖੇਡਦਾ। ਇੰਝ ਹੌਲੀ-ਹੌਲੀ ਦੋਵੇਂ ਬੱਚਿਆਂ ਦਾ ਪਿਆਰ ਵੱਧ ਗਿਆ ਤੇ ਇਹ ਹਾਲਤ ਹੋ ਗਈ ਕਿ ਉਹ ਇੱਕ ਦੂਜੇ ਨੂੰ ਮਿਲੇ ਬਿਨਾਂ ਰਹਿ ਨਾ ਸਕਦੇ।

ਵਕਤ ਲੰਘਦਾ ਗਿਆ ਤੇ ਹਾਲਾਤ ਬਦਲਦੇ ਗਏ। ਮਰਦਾਨਾ ਰੋਜ਼ਗਾਰ ਦੇ

ਕੰਮਾਂ ਦੇ ਨਾਲ-ਨਾਲ ਆਪਣੇ ਪਿਤਾ ਅਤੇ ਵੇਲੇ ਦੀਆਂ ਗਾਇਕ ਢਾਣੀਆਂ ਦੀ ਸੰਗਤ ਨਾਲ ਸਾਜ਼ ਸੰਗੀਤ ਵੱਲ ਢਲ ਗਿਆ, ਕਈ ਪ੍ਰਕਾਰ ਦੇ ਸਾਜ਼ਾਂ ਵਿਸ਼ੇਸ਼ ਕਰਕੇ ਸਾਰੰਗੀ/ਰਬਾਬ ਦਾ ਅੱਛਾ ਖਾਸਾ ਜਾਣੂ ਹੋ ਗਿਆ। ਬਾਲ ਨਾਨਕ ਦੀ ਬਿਰਤੀ ਵੀ ਕੁੱਝ ਸਮੇਂ ਲੋਕਾਈ ਵਿੱਚ ਫੈਲੀ ਬੇਚੈਨੀ ਦੇ ਜ਼ੇਰੇ ਅਸਰ ਡਰਿਆਦੀ ਬਣ ਕੇ ਪ੍ਰਭੂ ਚਰਨਾਂ ਵੱਲ ਦੌੜਨ ਲੱਗ ਪਈ ਤੇ ਉਸ ਨੇ ਮਾਨਵ ਕਲਿਆਣ ਦੇ ਤਰਾਨੇ ਲਿਖਣੇ ਤੇ ਗਾਉਣੇ ਆਰੰਭ ਕਰ ਦਿੱਤੇ। ਇਸ ਤਰ੍ਹਾਂ ਨਾਨਕ ਦੀ ਰਸਭਰੀ ਆਵਾਜ਼ ਤੇ ਮਰਦਾਨੇ ਦੇ ਮਨਮੁੱਗਧ ਸਾਜ਼ (ਰਬਾਬ) ਨੇ ਇੱਕ ਮਿੱਕ ਹੋ ਕੇ ਜੁੱਗ ਪਲਟਾਊ ਲਹਿਰ ਦਾ ਆਗਾਜ਼ ਕਰ ਦਿੱਤਾ। ਇਹ ਸਿਲਸਿਲਾ ਕਾਫ਼ੀ ਚਿਰ ਜਾਰੀ ਰਿਹਾ ਪਰ ਦੋਵੇਂ ਪਿਤਾ ਅਪਣੇ ਪੁੱਤਰਾਂ ਦੇ ਕਾਰ ਵਿਹਾਰ ਤੋਂ ਅਸੰਤੁਸ਼ਟ ਸਨ ਕਿਉਂ ਜੋ ਖੱਟੀ ਕਮਾਈ ਵੱਲ ਦੋਵਾਂ ਦਾ ਹੀ ਕੋਈ ਧਿਆਨ ਨਹੀਂ ਸੀ।

ਮਰਦਾਨਾ ਤਾਂ ਆਪਣੇ ਕਿੱਤੇ ਅਨੁਸਾਰ ਅਪਣੇ ਜਜਮਾਨਾਂ ਦੇ ਅੰਗ ਸੰਗ ਲੱਗ ਕੁੱਝ ਨਾ ਕੁੱਝ ਲੈ ਹੀ ਆਉਂਦਾ ਪਰ ਨਾਨਕ ਦਾ ਨਜ਼ਰੀਆ ਲੋਕ ਦਰਦ ਪ੍ਰਤੀ ਹੋਰ ਛੂੰਘਾ ਹੁੰਦਾ ਗਿਆ ਤੇ ਧੂੰਨ ਵਿੱਚ ਆਏ ਉਬਾਲਾਂ ਨੂੰ ਸ਼ਾਬਦਿਕ ਚਿਤ੍ਰਾਂ ਰਾਹੀਂ ਉਲੀਕ-ਉਲੀਕ ਰਾਗਮਈ ਧੁਨਾਂ ਦੇ ਸਪੁਰਦ ਕਰੀ ਜਾਂਦਾ ਜਿਸ ਤੋਂ ਪਿਤਾ ਦੀ ਪਰੇਸ਼ਾਨੀ ਹੋਰ ਵੱਧ ਜਾਂਦੀ।

ਸਮੇਂ ਦੇ ਚੱਕਰਾਂ ਦੀ ਲਪੇਟ ਵਿੱਚ ਬਾਲ ਨਾਨਕ 19 ਕੁ ਸਾਲਾਂ ਦਾ ਅਤੇ ਮਰਦਾਨਾ 29 ਕੁ ਸਾਲਾਂ ਦਾ ਹੋ ਗਿਆ। ਦੋਵਾਂ ਦੀਆਂ ਸ਼ਾਦੀਆਂ ਹੋ ਚੁੱਕੀਆਂ ਸਨ। ਪਿਤਾ ਕਾਲੂ ਨੇ ਜਵਾਈ ਜੈ ਰਾਮ ਨੂੰ ਆਖ ਕੇ ਨਾਨਕ ਨੂੰ ਸੁਲਤਾਨਪੁਰ ਵਿਖੇ ਮੋਦੀ ਦੀ ਨੌਕਰੀ ਦਿਵਾ ਦਿੱਤੀ। ਦੋਵੇਂ ਮਿਤ੍ਰਾਂ ਵਿੱਚ ਪਈ ਜੁਦਾਈ ਅਸਹਿ ਸੀ ਤੇ ਕੱਠੇ ਹੋਣ ਲਈ ਉਤਾਰਵਲੇ ਸਨ। ਅੰਤ ਉਹ ਦਿਨ ਆ ਗਿਆ ਜਦੋਂ 30 ਕੁ ਸਾਲ ਦੀ ਉਮਰ ਵਿੱਚ ਮਰਦਾਨਾ ਅਪਣੇ ਮਿਤਰ ਨਾਨਕ ਪਾਸ ਸੁਲਤਾਨਪੁਰ ਪੁੱਜ ਗਿਆ। ਬਸ ਫਿਰ ਕੀ ਸੀ ਸਾਜ਼ ਤੇ ਆਵਾਜ਼ ਦੀਆਂ ਸੁਰਾਂ ਮੁੜ ਅਸਮਾਨ ਵਿੱਚ ਗੁੰਜਣ ਲੱਗੀਆਂ ਤੇ ਸੁੱਤੀ ਖੂਦਾਈ ਨੂੰ ਟੁੰਬ ਕੇ ਜਗਾ ਖਬਰਦਾਰ ਕਰਨ ਲੱਗੀਆਂ।

ਭਾਈ ਮਰਦਾਨਾ ਗੁਰੂ ਜੀ ਦਾ ਦਿਲੀ ਮੁਹਿੰਬ (ਮਿਤਰ) ਸੀ ਤੇ ਗੁਰੂ ਜੀ ਵੀ ਉਸਨੂੰ ਅਪਣੇ ਬਚਪਨ ਦਾ ਸਾਬੀ ਸਮਝ ਕੇ ਦਿਲੀ ਧਿਆਰ ਦੇਂਦੇ ਸਨ। ਤਾਂਹੀਓਂ ਭਾਈ ਮਰਦਾਨਾ ਦੇ ਖਲੂਸੇ ਮੁਹੱਬਤ ਦੇ ਸਨਮੁੱਖ ਗੁਰੂ ਜੀ ਨੇ ਉਹਨੂੰ 'ਭਾਈ' ਦੀ ਉਪਾਧੀ ਦੇ ਕੇ ਨਵਾਜ਼ਿਆ ਸੀ ਤੇ ਬਰਾਬਰ ਦਾ ਹੀ ਮਰਤਬਾ ਬਖਸ਼ਿਆ ਸੀ। ਪ੍ਰੇ. ਸਾਹਿਬ ਸਿੰਘ ਅਨੁਸਾਰ ਜੇ ਗੁਰੂ ਜੀ ਉਸਨੂੰ ਇੱਕ ਅਦਨਾ ਜਿਹਾ ਮਰਾਸੀ ਸਮਝਦੇ ਤਾਂ ਉਹ ਕਦੀ ਵੀ ਆਖਰੀ ਦਮ ਤੱਕ ਨਾਂ ਨਿਭਾਉਂਦਾ। ਇਹੀ ਨਹੀਂ, ਗੁਰੂ ਜੀ ਨੇ ਆਪਣੇ ਨਾਲ ਕਿਸੇ ਸਮੇਂ ਵੀ ਕੋਈ ਛੂਤ ਛਾਤ ਦਾ ਖ਼ਿਆਲ ਨਹੀਂ ਆਉਣ ਦਿੱਤਾ। ਸਪਸ਼ਟ ਹੈ ਕਿ ਸਾਲਹਾ ਸਾਲ ਪ੍ਰਦੇਸ਼ਾਂ ਵਿੱਚ ਕੱਠੇ ਰਹਿ ਕੇ ਇਹ ਕਿਵੇਂ ਹੋ ਸਕਦਾ ਸੀ ਜਦ ਕਿ ਉਹਨਾਂ ਦਾ ਹਰ ਸਮੇਂ ਖਾਣਾ ਪੀਣਾ, ਬੈਠਣਾ-ਉਠਣਾ ਤੇ ਬੋਲਣਾ-ਚੱਲਣਾ ਇੱਕਠਾ ਸੀ। ਜੇ ਗੁਰੂ ਜੀ ਅਪਣੀ

ਜਾਤ ਦਾ ਧਿਆਨ ਦਿਲਾਉਂਦੇ ਰਹਿੰਦੇ ਤਾਂ ਉਹਨਾਂ ਦੀ ਇੰਨੇ ਮੁਸ਼ਕਲ ਤੇ ਖਤਰਨਾਕ ਤੇ ਲੰਮੇ ਸੰਫਰ ਵਿੱਚ ਕਿਵੇਂ ਨਿਭ ਸਕਦੀ ਸੀ? ਉਹਨਾਂ ਨੇ ਤਾਂ ਇੱਕ ਜਾਨ ਦੋ ਕਾਲਬ ਹੋ ਕੇ ਜੀਵਨ ਪੰਧ ਮੁਕਾਏ ਹਨ ਜੋ ਉਹਨਾਂ ਛੂਤ-ਛਾਤ ਦੇ ਸਮਿਆਂ ਵਿੱਚ ਇੱਕ ਵਾਹਦ ਮਿਸਾਲ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦੇ ਉਪਾਰ ਲਈ ਦੇਸ਼ ਦੇਸ਼ਾਂਤਰਾਂ ਦਾ ਗਮਨ ਕੀਤਾ। ਇਸ ਮੰਤਵ ਲਈ ਉਹ ਚਾਰ ਵਾਰ ਪ੍ਰਚਾਰ ਫੇਰੀਆਂ/ ਉਦਾਸੀਆਂ ਲਈ ਘਰੋਂ ਨਿਕਲੇ ਤੇ ਭਾਈ ਮਰਦਾਨਾ ਸਦਾ ਹੀ ਉਹਨਾਂ ਦੇ ਅੰਗ ਸੰਗ ਰਿਹਾ। ਇਹ ਉਦਾਸੀਆਂ ਸੰਨ 1500 ਤੋਂ ਪੰਜਾਬ ਤੋਂ ਆਰੰਭ ਹੋਈਆਂ। ਉਸ ਸਮੇਂ ਗੁਰੂ ਨਾਨਕ ਜੀ 31 ਸਾਲ ਤੇ ਭਾਈ ਮਰਦਾਨਾ 41 ਸਾਲਾਂ ਦੇ ਸਨ। ਪਹਿਲੀ ਉਦਾਸੀ ਸਮੇਂ ਭਾਰਤ ਦੇ ਤੀਰਥਾਂ ਦਾ ਰਟਨ ਕੀਤਾ। ਦੂਜੀ ਉਦਾਸੀ ਵਿੱਚ ਉਹ ਦੱਖਣ ਵੱਲ ਗਏ ਤੇ ਰਾਸ ਕੁਮਾਰੀ ਹੁੰਦੇ ਹੋਏ ਲੰਕਾ ਪੁੱਜੇ। ਤੀਜੀ ਉਦਾਸੀ ਸਮੇਂ ਉਹਨਾਂ ਨੇ ਉੱਤਰ ਵੱਲ ਚੜ੍ਹਾਈ ਕੀਤੀ ਅਤੇ ਸਿੱਕਮ, ਭੂਟਾਨ ਤੇ ਤਿੱਬਤ ਹੁੰਦੇ ਹੋਏ ਯਾਰਕੰਦ ਪੁੱਜੇ। ਚੌਥੀ ਉਦਾਸੀ ਸਮੇਂ ਉਹਨਾਂ ਨੇ ਪੱਛਮ ਵੱਲ ਚਾਲੇ ਪਾਏ। ਸੂਰਤ ਤੋਂ ਸਮੁੰਦਰੀ ਜਹਾਜ਼ ਰਾਹੀਂ ਅਰਬ ਦੇ ਕੰਢੇ ਪੁੱਜੇ ਤੇ ਉੱਥੋਂ ਤੁਰਕੇ ਮੱਕੇ ਚਲੇ ਗਏ।

ਫਿਰ ਯੋਰੋਸ਼ਾਲਿਮ, ਦਮਿਸ਼ਕ, ਮਿੱਸਰ ਤੇ ਸੁਫਾਨ ਹੁੰਦੇ ਬਗਦਾਦ ਪੁੱਜ ਗਏ ਤੇ ਉੱਥੋਂ ਈਰਾਨ ਵਿੱਚ ਹੁੰਦੇ ਹੋਏ ਬੁਖਾਰਾ, ਤਾਸ਼ਕੰਦ, ਸਮਰਕੰਦ ਦੀ ਸੈਰ ਕਰਦੇ ਹੋਏ ਅਫਗਾਨਿਸਤਾਨ ਦੇ ਸ਼ਹਿਰ ਕਾਬਲ ਆ ਗਏ। ਇਸ ਸਮੇਂ ਮਰਦਾਨੇ ਦੀ ਉਮਰ 75 ਸਾਲ ਦੀ ਸੀ। ਕਾਬਲ ਤੋਂ ਜਦੋਂ ਉਹ ਖੂਰਮ ਦਰਿਆ ਦੇ ਕੰਢੇ ਆਏ ਤਾਂ ਮਰਦਾਨੇ ਦੀ ਮੌਤ ਹੋ ਗਈ। ਮਹਾਨ ਕੋਸ਼ ਮੁਤਾਬਕ ਲੱਖੋਂ ਅਤੇ ਬਾਦਰੇ ਮਹਾਸੀ ਦਾ ਪੁੱਤਰ ਜੋ ਸੰਮਤ 1516 ਵਿੱਚ ਤਲਵੰਡੀ ਜਨਮਿਆਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੋ ਕੇ 'ਭਾਈ' ਪਦ ਦਾ ਅਧਿਕਾਰੀ ਹੋਇਆ, ਇਹ ਦੇਸ਼ ਦੇਸ਼ਾਂਤਰਾਂ ਵਿੱਚ ਜਗਤ ਗੁਰੂ ਦੀ ਸੇਵਾ ਵਿੱਚ ਹਾਜ਼ਿਰ ਰਹਿ ਕੇ ਕੀਰਤਨ ਕਰਦਾ ਰਿਹਾ। ਇਸ ਦਾ ਦੇਹਾਂਤ 13 ਮੱਘ ਸੰਮਤ 1591 ਵਿੱਚ ਅਫਗਾਨਿਸਤਾਨ ਦੇ ਕੁਰੱਮ ਦਰਿਆ ਦੇ ਕਿਨਾਰੇ ਕੁਰੱਮ ਨਗਰ ਵਿੱਚ ਹੋਇਆ। ਇੱਥੋਂ ਗੁਰੂ ਨਾਨਕ ਜੀ ਨੇ ਇਸ ਦੀ ਦੇਹ ਆਪਣੇ ਹੱਥੀ ਸੰਸਕਾਰੀ। ਰਬਾਬ ਵਜਾਉਣ ਕਰਕੇ " ਰਬਾਬੀ " ਉਪਾਧੀ ਇਸ ਦੇ ਨਾਨਾਲ ਆਉਂਦੀ ਹੈ। ਵਾਰ ਬਿਹਾਗੜਾ ਵਿੱਚ ਭਾਈ ਮਰਦਾਨੇ ਦੇ ਨਾਮ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਲੋਕ ਦੇਖੀਏ ਹਨ।

( ਵਾਰ ਬਿਹਾਗੜਾ ਮ: ੧ , ਪੋੜੀ ੧੨ ਮਹਾਨ ਕੋਸ਼ ਪੰਨਾ ੯੪)

34 ਸਾਲ ਦੀ ਯਾਤਰਾ ਦੌਰਾਨ ਅਨੇਕਾਂ ਹੀ ਘਟਨਾਵਾਂ ਵਾਪਰੀਆਂ। ਮੁਹੱਮਦ ਲਤੀਫ ਅਨੁਸਾਰ ਬਾਬਰ ਦੇ ਸੰਨ 1521 ਵਿੱਚ ਐਮਨਾਬਾਦ ਦੇ ਹਮਲੇ ਵੇਲੇ ਮਰਦਾਨੇ ਨੂੰ ਸਣੇ ਗੁਰੂ ਨਾਨਕ ਗ੍ਰਿਫਤਾਰ ਕਰ ਲਿਆ ਗਿਆ ਅਤੇ ਐਮਨਾਬਾਦ ਵਿੱਖੇ ਬਾਬਰ ਅੱਗੇ ਪੇਸ਼ ਕੀਤਾ ਗਿਆ। ਗੁਰੂ ਸਾਹਿਬ ਨਾਲ ਵਾਰਤਾਲਾਪ ਤੋਂ ਬਾਬਰ ਏਨਾਂ ਪ੍ਰਭਾਵਿਤ ਹੋਇਆ ਕਿ ਬਹੁਤ ਸਾਰੇ ਜ਼ਜ਼ਰਾਨੇ ਤੋਹਫੇ ਦੇ ਕੇ ਉਹਨਾਂ ਨੂੰ ਛੱਡ ਦਿੱਤਾ ਪਰ ਉਹਨਾਂ ਨੇ

ਨਜ਼ਰਾਨੇ ਲੈਣ ਤੋਂ ਇਨਕਾਰ ਕਰ ਦਿੱਤਾ।

(History of the Punjab, S.M. Latif page 49)

ਮਰਦਾਨੇ ਦਾ ਚਿੱਤਰ ਵਲੀ ਕੰਪਾਰੀ ਵਾਲੀ ਸਾਖੀ ਵਿੱਚ ਉੱਭਰਿਆ ਹੈ ਜਦੋਂ ਉਹ ਪਿਆਸ ਨੂੰ ਤ੍ਰਾਹੁੰਦਾ ਹੈ।

(Glimpses of the Divine Master page 130)

ਏਸੇ ਪੁਸਤਕ ਦੇ ਕਰਤਾ ਨੇ ਇਹ ਵੀ ਲਿਖਿਆ ਹੈ ਕਿ ਆਸਾਮ ਵਿੱਚ ਗੁਰੂ ਜੀ ਮਰਦਾਨੇ ਨੂੰ ਨਾਲ ਲੈ ਕੇ ਜੰਗਲਾਂ ਵਿੱਚ ਘੁੰਮਦੇ ਰਹੇ। ਮਰਦਾਨਾ ਪੁਕਾਰਿਆ ਕਿ ਤੁਸੀਂ ਤਾਂ ਰੱਬੀ ਜੋਤ ਹੋ। ਨਾ ਬੱਕਦੇ ਨਾ ਅੱਕਦੇ ਹੋ ਅਤੇ ਨਾ ਹੀ ਤੁਹਾਨੂੰ ਭੁੱਖ ਤੇ ਤ੍ਰੇਹ ਸਤਾਉਂਦੀ ਹੈ। ਇਸ ਉੱਤੇ ਮਰਦਾਨਾ ਕੁੱਝ ਖਾਣ ਪੀਣ ਦੀਆਂ ਵਸਤਾਂ ਦੀ ਭਾਲ ਵਿੱਚ ਤੁਰਿਆ। ਛੇਤੀ ਹੀ ਉਸ ਨੇ ਇੱਕ ਰਾਕਸ਼ ਵੇਖਿਆ। ਉਸਦਾ ਨਾਉਂ ਕੌਡਾ ਸੀ। ਉਸਨੇ ਮਰਦਾਨੇ ਨੂੰ ਰੱਸੇ ਨਾਲ ਬੰਨ੍ਹ ਲਿਆ ਤੇ ਖਿੱਚ ਕੇ ਇੱਕ ਤੇਲ ਦੇ ਕੜ੍ਹਾਹੇ ਪਾਸ ਲੈ ਗਿਆ ਤਾਂ ਜੋ ਉਸ ਨੂੰ ਤਲ ਲਿਆ ਜਾਵੇ। ਜਿਉਂ ਹੀ ਮਰਦਾਨੇ ਨੇ ਵੇਖਿਆ, ਢਾਹਾਂ ਮਾਰਨ ਲੱਗ ਪਿਆ ਤੇ ਗੁਰੂ ਨੂੰ ਯਾਦ ਕਰਕੇ ਬਹੁੜੀਆਂ ਪਾਈਆਂ। ਗੁਰੂ ਜੀ ਪਹੁੰਚੇ ਤੇ ਅੱਗ ਠੰਡੀ ਹੋ ਗਈ। (Glimpses of the Divine Master page 99-100)

ਅਗੇ ਜਾ ਕੇ ਕਰਤਾ ਨੇ ਲਿਖਿਆ ਹੈ ਕਿ:

Mardana was a Mohamdan Minstrel . He was enamoured with songs of Nanak while he was still at Talwandi. When Nanak came to stay at Sultanpur, he also moved to that place. At the time of Nanak's marriage, Mardana asked bridegroom for a small wedding-gift that may help to keep him ever close to the master. Nanak gave him a Rebec (rubwb) and said "Wait till I call you".

Mardana was called and he never left the presence of the 'Devine Bridegroom'.

Mardana, the Master's Rebec player stayed by his side through most of his travel contributing his own little part by plucking on the string of the Rebec and defusing haunting melodies that set to music Nanak's flood of spontaneous songs.

(Page 101-103)

ਅਰਥਾਤ ਮਰਦਾਨਾ ਇੱਕ ਮੁਸਲਮਾਨ ਗਵਈਆ ਸੀ। ਤਲਵੰਡੀ ਵਿੱਚ ਰਹਿਣ ਸਮੇਂ ਤੋਂ ਹੀ ਉਹ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਦਾ ਮੁਸ਼ਤਾਕ ਸੀ। ਜਦੋਂ ਨਾਨਕ ਜੀ ਸੁਲਤਾਨਪੁਰ ਤੋਂ ਆ ਗਏ ਤਾਂ ਨਾਲ ਹੀ ਉਹ ਵੀ ਉੱਥੇ ਪੁੱਜ ਗਿਆ। ਨਾਨਕ

ਦੇ ਵਿਆਹ ਸਮੇਂ ਮਰਦਾਨੇ ਨੇ ਲੜੇ ਤੋਂ ਇੱਕ ਅਜੇਹਾ ਤੋਹਫਾ ਮੰਗਿਆ ਜੋ ਸਦਾ ਹੀ ਉਸਦੀ ਯਾਦ ਆਪਣੇ ਕੋਲ ਰੱਖਣ ਵਿੱਚ ਸਹਇਤਾ ਕਰੇ। ਇਸ ਤੇ ਨਾਨਕ ਨੇ ਉਸਨੂੰ ਰੁਬਾਬ ਦੇ ਕੇ ਆਖਿਆ, 'ਜਦ ਤੱਕ ਮੈਂ ਤੈਨੂੰ ਬਲਾਉਂਦਾ ਨਹੀਂ, ਇੰਤਜਾਰ ਕਰ।'

ਇਸ ਪਿਛੋਂ ਮਰਦਾਨਾ ਸਦਾ ਲਈ 'ਰੱਬੀ ਲੜੇ' ਨਾਲ ਇੱਕ-ਮਿੱਕ ਹੋ ਗਿਆ ਅਤੇ ਆਪਣੇ ਮਾਲਕ ਦਾ ਰੁਬਾਬੀ ਬਣ ਉਹਨਾਂ ਦੀ ਆਪ ਮੁਹਾਰੇ ਆਈ ਧੁਰ ਕੀ ਬਾਣੀ ਦੀਆਂ ਮਿੱਠੀਆਂ ਸੁਰਾਂ ਰੁਬਾਬ ਦੀਆਂ ਤਾਰਾਂ ਤੇ ਗਾ ਕੇ ਉਹਨਾਂ ਦੀਆਂ ਉਦਾਸੀਆਂ ਵੇਲੇ ਅੰਗ ਸੰਗ ਰਹਿ ਆਪਣਾ ਯਥਾਧੋਗ ਹਿੱਸਾ ਪਾਉਂਦਾ ਰਿਹਾ।

ਬਹੁਤ ਪ੍ਰਸਿੱਧ, ਲੇਖਕ ਮੁਹਸਨਫ਼ਾਨੀ ਨੇ ਆਪਣੀ ਪੁਸਤਕ 'ਦਬਿਸਤਾਨਿਮਜ਼ਾਹਬ' ਵਿੱਚ ਲਿਖਿਆ ਹੈ ਕਿ ਸੁਲਤਾਨ ਪੁਰ ਵਿੱਖੇ ਮੋਦੀ ਹੁੰਦਿਆਂ ਆਪਣਾ ਕੰਮ ਈਮਾਨਦਾਰੀ ਨਾਲ ਨਿਭਾਉਣ ਦੇ ਨਾਲ ਨਾਲ ਗੁਰੂ ਜੀ ਰੱਬੀ ਪਿਆਰ ਵਿੱਚ ਮਗਨ ਰਹਿੰਦੇ ਤੇ ਕੁਝ ਸਮਾਂ ਰੱਬੀ ਉਸਤਤਿ ਵਿੱਚ ਬਿਤਾਂਦੇ ਸਨ। ਤਲਵੰਡੀ ਦਾ ਇੱਕ ਮੁਸਲਮਾਨ ਮਰਾਸੀ (ਸਾਜ਼ਗਰ) ਮਰਦਾਨਾ ਸੀ, ਜੋ ਗੁਰੂ ਨਾਨਕ ਨਾਲੋਂ 10 ਕੁ ਸਾਲ ਵੱਡਾ ਸੀ, ਉਹਨਾਂ ਦੀ ਸੁਰੀਲੀ ਆਵਾਜ਼, ਚੰਗੀ ਰਹਿਣੀ ਬਹਿਣੀ ਤੇ ਰੱਬ ਪ੍ਰਤੀ ਚੰਗੀ ਭਗਤੀ ਵੇਖ ਉਹਨਾਂ ਦਾ ਭਰਾ ਬਣ ਗਿਆ। ਪਿਤਾ ਕਾਲੂ ਦੇ ਕਹਿਣ ਤੇ ਗੁਰੂ ਨਾਨਕ ਨੂੰ ਰੱਬੀ ਉਪਾਸਨਾਂ ਨਾਲੋਂ ਹਟਾ ਕੇ ਸਫਲ ਦੁਨਿਆਵੀ ਜੀਵਨ ਬਿਤਾਉਣ ਵੱਲ ਪ੍ਰੇਰਨ ਲਈ ਸੁਲਤਾਨ ਪੁਰ ਆਇਆ ਸੀ। ਪਰ ਗੁਰੂ ਜੀ ਦੇ ਨੂੰ ਜਲਾਲ ਥੱਲੇ ਆ ਗਿਆ ਅਤੇ ਜਦੋਂ ਵੀ ਗੁਰੂ ਜੀ ਪ੍ਰਭੂ ਉਸਤਤਿ ਦੇ ਸ਼ਬਦ ਗਾਉਂਦੇ ਤਾਂ ਉਹ ਰੁਬਾਬ ਉੱਤੇ ਉਹਨਾਂ ਨਾਲ ਸੰਗਤ ਕਰਨ ਲੱਗ ਪਿਆ। ਲੋਕੀ ਗੁਰੂ ਨਾਨਕ ਦੇ ਰੱਬੀ ਸ਼ਬਦ ਸੁਣਨ ਲਈ ਬਹੁਤ ਗਿਣਤੀ ਵਿੱਚ ਇਕੱਤਰ ਹੋਣੇ ਸ਼ੁਰੂ ਹੋ ਜਾਂਦੇ।

(ਸਫ਼ਾ 223)

ਪੁਰਾਤਨ ਜਨਮ ਸਾਖੀ ਤੋਂ ਗੁਰੂ ਨਾਨਕ ਤੇ ਮਰਦਾਨੇ ਦੇ ਮੇਲ ਬਾਰੇ ਪਤਾ ਚਲਦਾ ਹੈ। ਸਾਖੀ ਨੰਬਰ 9, " ਮੋਦੀਖਾਨਾ ਸੰਭਾਲਿਆ " ਵਿੱਚ ਲਿਖਿਆ ਹੈ:

"ਪਿਛੋਂ ਮਰਦਾਨਾ ਛੂਮ ਆਇਆ। ਤਲਵੰਡੀਓਂ ਆਇ ਬਾਬੇ ਨਾਲ ਟਿਕਿਆ।" ਜਦੋਂ ਬਾਬਾ ਵਜਦ ਵਿੱਚ ਆ ਕੇ ਰਾਗ ਅਲਾਪਦਾ ਤਾਂ ਆਖਦਾ:

'ਮਰਦਾਨਿਆਂ! ਰੁਬਾਬ ਵਜਾਇ'

ਇਹ ਸ਼ਬਦ ਗੁਰੂ ਜੀ ਉਦੋਂ ਕਿਹਾ ਕਰਦੇ ਸਨ ਜਦੋਂ ਧੁਰ ਕੀ ਬਾਣੀ ਆਉਂਦੀ ਸੀ।

'ਮਰਦਾਨੇ ਨੇ ਗੁਰੂ ਜੀ ਨਾਲ 54 ਸਾਲ ਰੁਬਾਬ ਵਜਾਈ ਤੇ ਗੁਰਬਾਣੀ, ਕੀਰਤਨ ਤੇ ਭਾਰਤੀ ਸੰਗੀਤ ਦੇ ਪਿਤਾਮਾ, ਗੁਰੂ ਜੀ ਆਖਦੇ:

'ਮਰਦਾਨਿਆਂ ਰੁਬਾਬ ਵਜਾਇ ਕਾਈ ਸਿਫਤ ਖੁਦਾਇ ਕੀ ਕਰੀਏ।'

ਮਹੁੰਮਦ ਲਤੀਫ਼ ਲਿਖਦਾ ਹੈ:

Lakhmi Dass was a baby when Nanak abandoned all the worldly connections and putting on the garb of a Faqir,

started on a tour . His companion in his travel was Mardana, the Family Mirasi or musician, a skillful performer on the Rubab or harp,Lehna , who afterwards became his successor. Bala a Sindhee Jat and Ram Dass sur namd Budha or the ancient. Whatever verses Nanak composed in praise of the Devine Being ,and saying which he uttered to his votaries by way of admonitions were played by Mardana on his Rubab a stringed musical instrument like a Guitar.

(History of Punjab Page 243)

ਅਰਥਾਤ ਲਖਮੀ ਦਸ ਅਜੇ ਬੱਚਾ ਹੀ ਸੀ ਜਦੋਂ ਨਾਨਕ ਨੇ ਦੁਨਿਆਵੀ ਸੰਬੰਧਾਂ ਨੂੰ ਤਿਆਗ ਕੇ ਡਕੀਰੀ ਲਿਬਾਸ ਪਹਿਨ ਕੇ ਯਾਤਰਾ ਆਰੰਭ ਕਰ ਦਿੱਤੀ। ਉਸਦੇ ਸਫਰ ਵਿੱਚ ਮਰਦਾਨਾ ਇੱਕ ਕੁਨਬਾ ਮੀਰਾਸੀ ਜਾਂ ਗਵੱਯਾ ਜੋ ਇੱਕ ਪਾਤਰ ਰੁਬਾਬੀ ਸੀ, ਲਹਿਣਾ ਜੋ ਪਿਛੋਂ ਉਹਨਾਂ ਦਾ ਉੱਤਰਾਧਿਕਾਰੀ ਬਣਿਆ, 'ਬਾਲਾ' ਇੱਕ ਸੰਧੀ ਜੱਟ ਅਤੇ ਰਾਮ ਦਾਸ ਜਿਸਨੂੰ ਬੁੱਢਾ ਕਹਿੰਦੇ ਸਨ, ਸ਼ਾਮਲ ਸਨ। ਨਾਨਕ ਜੋ ਸ਼ਬਦ ਪ੍ਰਭੂ ਦੀ ਉਸਤਤੀ ਵਿੱਚ ਉਚਾਰਦਾ, ਮਰਦਾਨਾ ਰੁਬਾਬੀ ਸੁਰਾਂ ਵਿੱਚ ਉਹਨਾਂ ਨੂੰ ਬਨ੍ਹਦਾ ਜਾਂਦਾ।

ਭਾਵੇਂ ਡਾ. ਟਰੰਪ ਭਾਈ ਬਾਲਾ ਨਾਉਂ ਦੇ ਕਿਸੇ ਵਿਅਕਤੀ ਨੂੰ ਨਾਨਕ ਦੇ ਸਫਰ ਵਿੱਚ ਸ਼ਾਮਲ ਨਹੀਂ ਮੰਨਦਾ ਕਿਉਂਕਿ ਪੁਰਾਤਨ ਜਨਮ ਸਾਖੀ ਜਿਸ ਵਿੱਚ ਭਾਈ ਬਾਲੇ ਦਾ ਨਾਉਂ ਆਉਂਦਾ ਹੈ, ਗੁਰੂ ਅਰਜਨ ਦੇਵ ਦੇ ਵੇਲੇ ਦੀ ਲਿਖਤ ਹੈ। ਪਰ ਮਹੁੰਮਦ ਲਤੀਫ ਮੁਤਾਬਕ ਭਾਈ ਬਾਲਾ, ਨਾਨਕ ਦੀ ਜਵਾਨ ਅਵਸਥਾ ਤੋਂ ਨਾਲ ਮਿਲ ਗਿਆ ਸੀ।

ਅੱਗੇ ਜਾ ਕੇ ਮਰਦਾਨੇ ਦੀ ਮੌਤ ਹੋ ਗਈ। ਲਤੀਫ ਨੇ ਲਿਖਿਆ ਹੈ:

While on his trvales to Afganistan, he lost his faithful servant Mardana, the harper who was originally a Mohamdan, but who had become a convert to Nanak's new doctrine and was burnt according to his own wish in Khulm where he died.

(Page 245)

'ਅਫਗਾਨਿਸਤਾਨ ਦੇ ਸਫਰ ਵੇਲੇ ਉਸਨੇ (ਨਾਨਕ ਨੇ) ਅਪਣਾ ਆਗਿਆਕਾਰ ਤੇ ਵਿਸ਼ਵਾਸ ਪਾਤਰ ਸਾਬੀ ਗਵੱਯਾ ਮਰਦਾਨਾ ਖੋ ਲਿਆ ਜੋ ਨਾਨਕ ਦੀ ਵਿਚਾਰਧਾਰਾ ਅਧੀਨ ਮੁਸਲਮਾਨ ਤੋਂ ਉਸਦੇ ਮੱਤ ਵਿੱਚ ਸ਼ਾਮਲ ਹੋ ਗਿਆ ਸੀ। ਨਾਨਕ ਨੇ ਉਸਨੂੰ ਖੁੱਲਮ ਵਿਖੇ ਜਿੱਥੇ ਉਸਦੀ ਮੌਤ ਹੋਈ ਸੀ ਅਗਨ ਭੇਟ ਕੀਤਾ।'

ਏਸੇ ਸਮੇਂ ਦੌਰਾਨ ਗੁਰੂ ਜੀ ਦੇ ਪਿਤਾ ਕਾਲੂ ਅਤੇ ਸ਼ਰਧਾਲੂ ਰਾਇਬੁਲਾਰ ਦੀ

ਮੱਤ ਹੋ ਚੁੱਕੀ ਸੀ। ਗੁਰੂ ਜੀ ਤਲਵੰਡੀ ਪੁੱਜੇ। ਕਈ ਇਤਿਹਾਸਕਾਰ ਇਸ ਮੱਤ ਦੇ ਹਨ ਕਿ ਮਰਦਾਨੇ ਦੀ ਮੱਤ ਕਰਤਾਰਪੁਰ (ਪਾਕਿਸਤਾਨ) ਵਿੱਚ ਹੋਈ ਸੀ ਤੇ ਨਜ਼ਰ ਆਤਿਸ਼ ਕੀਤਾ ਸੀ ਜਦ ਕਿ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਵਿੱਚ ਰਾਵੀ ਦੇ ਪਾਣੀ ਵਿੱਚ ਬਹਾ ਦਿੱਤਾ ਸੀ। ਪਰ ਫੁੰਘੀਆਂ ਖੋਜਾਂ ਦੀ ਬਿਨਾ ਤੇ ਪਤਾ ਲਗਦਾ ਹੈ ਕਿ ਉਸਦਾ ਅੰਤ ਖੁੱਲਮ ਵਿੱਚ ਹੀ ਹੋਇਆ ਸੀ ਜਿੱਥੇ ਸੰਨ 1533 ਵਿੱਚ ਬਾਬਾ ਨਾਨਕ ਨੇ ਆਪਣੇ ਹੱਥੀਂ ਉਸਦਾ ਸਸਕਾਰ ਕੀਤਾ ਸੀ।

ਮਰਦਾਨੇ ਦੇ ਦੋ ਪੁੱਤਰ ਸਨ ਭਾਈ ਰਜਾਦਾ ਤੇ ਭਾਈ ਸਜਾਦਾ। ਉਸਦੀ ਮੱਤ ਪਿੱਛੋਂ ਜਦੋਂ ਗੁਰੂ ਜੀ ਤਲਵੰਡੀ ਪੁੱਜੇ ਤਾਂ ਸਜਾਦਾ ਉਹਨਾਂ ਨੇ ਆਪਣੇ ਨਾਲ ਰਲਾ ਲਿਆ। ਇੱਕ ਦਿਨ ਮੁਲਤਾਨ ਪਾਸ ਜਦੋਂ ਗੁਰੂ ਤੁਲੰਬਾ ਵਿਖੇ ਗਏ ਤਾਂ ਸਜਾਦਾ ਬਦਮਾਸ਼ ਠੱਗਾਂ ਦੇ ਧੱਕੇ ਚੜ੍ਹ ਗਿਆ ਜਿੰਨ੍ਹਾਂ ਪਾਸੋਂ ਗੁਰੂ ਜੀ ਨੇ ਉਸਨੂੰ ਆਪਣੀ ਆਤਮਕ ਸ਼ਕਤੀ ਦੁਆਰਾ ਛੁਡਾਇਆ।

(‘ਹਿਸਟਰੀ ਆਫ ਦੀ ਪੰਜਾਬ’ ਮਹੁੰਮਦ ਲਤੀਫ, ਸਫ਼ਾ 245)

ਇਸ ਪ੍ਰਕਾਰ ਜਿੱਨਾਂ ਚਿਰ ਗੁਰੂ ਜੀ ਜੀਵਤ ਰਹੇ, ਮਰਦਾਨੇ ਦੇ ਪਰਿਵਾਰ ਉੱਤੇ ਨਜ਼ਰਿ-ਇਨਾਜਤ ਕਰਦੇ ਰਹੇ ਤੇ ਹਰ ਔਖ ਸੌਖ ਵਿੱਚ ਉਹਨਾਂ ਦੀ ਸਹਾਇਤਾ ਕੀਤੀ।

ਕਈ ਅਨਾੜੀ ਲੇਖਿਕਾਂ ਨੇ ਮਰਦਾਨੇ ਨੂੰ ਇੱਕ ਭੁੱਖਾ ਮਰਾਸੀ, ਡਰਪੋਕ ਭੰਡ, ਮੰਗਤਾ ਤੇ ਆਲਸੀ ਆਦਿ ਨਾਵਾਂ ਨਾਲ ਅਪਣੀਆਂ ਲਿਖਤਾਂ ਵਿੱਚ ਸੰਬੋਧਨ ਕੀਤਾ ਹੈ ਤੇ ਉਸਨੂੰ ਇੱਕ ਮਸਖਰਾ ਤੇ ਜੋਕਰ ਬਣਾ ਦਿੱਤਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਵਰਗੇ ਮਹਾਨ ਵਿਦਵਾਨ, ਵੇਤਾ ਅਤੇ ਵਿਗਾਨਿਕ ਸੂਝ ਦੇ ਮਾਲਕ ਵਿੱਅਕਤੀ ਨਾਲ ਕੀ ਅਜੇਹਾ ਵਿਅਕਤੀ ਉਮਰ ਭਰ ਨਿਭਾ ਸਕਦਾ ਸੀ? ਜੇ ਮਰਦਾਨਾ ਸੱਚੋਂ ਹੀ ਇਸ ਤਰ੍ਹਾਂ ਦਾ ਹੁੰਦਾ ਤੇ ਮਸਖਰੀਆਂ ਗੱਲਾਂ ਕਰਦਾ ਤਾਂ ਉਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਨਾ ਹੁੰਦੀ, ਜਦਕਿ ‘ਬਿਹਾਗੜੇ ਕੀ ਵਾਰ ਮਹਲਾ ੪ ਸਲੋਕ ਮਰਦਾਨਾ ॥੧॥’ ਸਰਲੇਖ ਹੇਠ ਤਿੱਨ ਪਦ ਰਾਗ ਬਿਹਾਗੜੇ ਵਿੱਚ ਰਚੇ ਸ੍ਰੀ ਗ੍ਰੰਥ ਸਾਹਿਬ ਵਿੱਚ ਪੰਨਾ ਪ੫੩ ਉੱਤੇ ਇਸ ਪ੍ਰਕਾਰ ਹਨ:

‘ਸਲੋਕ ਮਰਦਾਨਾ ॥੧॥ ਕਲਿ ਕਲਵਾਲੀ-----ਜਾਹਿ ਬਿਕਾਰ॥੧॥

ਸਲੋਕ ਮਰਦਾਨਾ ॥੧॥ ਕਾਇਆ-----ਨਾਮ ਆਧਾਰੁ॥੨॥

ਸਲੋਕ ਮਰਦਾਨਾ ॥੧॥ ਕਾਯਾਂ ਲਾਹਣਿ-----ਕਟਹਿ ਬਿਕਾਰ॥੩॥

ਸਲੋਕ ਮਰਦਾਨਾ ॥੧॥ ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥

ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥

ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥

ਸਿੰਘ ਕਰਣੀ ਲਾਹਣਿ ਸਤਿ ਗੁੜੁ ਸੱਚੁ ਸਰਾ ਕਰਿ ਸਾਰੁ ॥

ਗੁਣ ਮੰਡੇ ਕਰਿ ਸੀਲ ਘਿਉ ਸਰਮੁ ਮਾਸੁ ਆਹਾਰ ॥  
 ਗੁਰੂ ਮੁਖਿ ਪਾਈਐ ਨਾਨਕਾ ਖਾਧੇ ਜਾਹਿ ਬਿਕਾਰੁ ॥੧॥  
 ਸਲੋਕ ਮਰਦਾਨਾ ॥੧॥ ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥  
 ਮਨਸਾ ਕਟੋਰੀ ਕੁੜਿ ਭਰੀ ਪੀਲਾਏ ਜਮ ਕਾਲੁ ॥  
 ਇਤੁ ਮਦਿ ਪੀਵੈ ਨਾਨਕਾ ਬਹੁਤੇ ਖਟੀਅਹਿ ਬਿਕਾਰੁ ॥੨॥  
 ਗਿਆਨ ਕੁੜ ਸਾਲਾਹ ਮੰਡੈ ਭਉ ਮਾਸੁ ਆਹਾਰ ॥  
 ਨਾਨਕ ਇਹੁ ਭੋਜਨ ਸਚੁ ਹੈ ਸਚੁ ਨਾਮੁ ਆਧਾਰੁ ॥੨॥  
 ਸਲੋਕ ਮਰਦਾਨਾ ॥੧॥ ਕਾਯਾ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰੁ ॥  
 ਸਤਸੰਗਤ ਸਿਉ ਮਿਲਾਪ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ  
 ਪੀ ਪੀ ਕਟਹਿ ਬਿਕਾਰੁ ॥੩॥  
 (ਪੰਜਾਬੀ ਸਾਹਿਤ ਦਾ ਇਤਿਹਾਸ ਡਾ. ਈਸ਼ਵਰ ਸਿੰਘ ਤਾਂਧ ਪੰਨਾ ੪੨੧)


ਇਨ੍ਹਾਂ ਦਾ ਸਮੁੱਚਾ ਭਾਵ ਇਸ ਪ੍ਰਕਾਰ ਹੈ : ਕਲਜੁਗ ਦਾ ਘੜਾ ਲਾਲਸਾ  
 ਰੂਪੀ ਸ਼ਰਾਬ ਨਾਲ ਭਰਿਆ ਹੋਇਆ ਹੈ ਜਿਸ ਨੂੰ ਪੀਣ ਲਈ ਲੋਕ ਮਦਮਸਤ ਹਨ।  
 ਉਹ ਆਪਣੇ ਅਜਾਈਂ ਗੰਵਾਏ ਜਾ ਰਹੇ ਜੀਵਨ ਤੋਂ ਬੇ-ਸੁਧ ਹਨ। ਸਾਡੇ ਆਤਮਕ  
 ਕਲਿਆਣ ਲਈ ਬੰਗੇ ਅਮਲ ਨੀਯਤ ਕੀਤੇ ਹੋਣੇ ਚਾਹੀਏ ਹਨ ਤੇ ਸਾਡਾ ਜੀਵਨ  
 ਆਹਾਰ ਸਚਾਈ ਹੋਣਾ ਚਾਹੀਦਾ ਹੈ ਅਤੇ ਸਿਮਰਨ ਹੀ ਸ਼ਰਾਬ ਹੋਣੀ ਚਾਹੀਦੀ ਹੈ ਤੇ  
 ਪਰਉਪਕਾਰ ਖੁਰਾਕ, ਭਲਮਾਣਸੀ ਮੱਖਣ ਤੇ ਨੇਕ ਨੀਯਤੀ ਮਾਸ ਹੋਵੇ। ਉਸ ਸ਼ਰਾਬ ਨੂੰ  
 ਜੋ ਵਿਸ਼ੇ ਵਿਕਾਰ ਪੈਦਾ ਕਰੇ ਛੱਡ ਕੇ ਨਾਮ ਦੀ ਮਸਤੀ ਦਾ ਰਸ ਪੀਣਾ ਚਾਹੀਦਾ ਹੈ। ਪ੍ਰਭੂ  
 ਇਨ੍ਹਾਂ ਵਸਤਾ ਦੇ ਸੇਵਨ ਸਦਕਾ ਮਿਲ ਜਾਂਦਾ ਹੈ। ਪ੍ਰਮਾਤਮਾ ਦੀ ਪ੍ਰੀਤ ਦਾ ਪਿਆਲਾ  
 ਸਾਧ ਸੰਗਤ ਨਾਲ ਭਰਦਾ ਹੈ। ਇਸ ਅੰਮ੍ਰਿਤ ਨਾਲ ਪਾਪਾਂ ਦਾ ਨਾਸ ਹੁੰਦਾ ਹੈ।

ਇਹ ਸਲੋਕ ਮਰਦਾਨੇ ਨੂੰ ਪਹਿਲਾ ਗੁਰਦਰਬਾਰੀ ਕਵੀ ਹੋਣ ਦਾ ਮਾਣ  
 ਬਖਸ਼ਦੇ ਹਨ। ਸ੍ਰੀ ਗੁਰੂ ਗ੍ਰੰਥ ਵਿੱਚ 31 ਰਾਗਾਂ ਵਿੱਚ ਬਾਣੀ ਦਰਜ ਹੈ। ਵਿਦਵਾਨਾਂ  
 ਮੁਤਾਬਕ ਭਾਈ ਮਰਦਾਨੇ ਨੇ ਸ੍ਰੀ ਗੁਰੂ ਨਾਨਕ ਦੀ ਬਾਣੀ ਨੂੰ 17 ਰਾਗਾਂ ਵਿੱਚ ਗਾਇਆ  
 ਹੈ। ਮਰਦਾਨੇ ਦੇ ਦੋਵੇਂ ਪੁੱਤਰਾਂ ਨੇ ਵੀ ਰਾਗ ਵਿੱਦਿਆ ਨੂੰ ਅੱਗੇ ਤੌਰੀ ਰੱਖਿਆ ਤੇ ਗੁਰੂ  
 ਘਰ ਵਿੱਚ ਰਾਗ ਵਿੱਦਿਆ ਦੇ ਮੁਜਦ ਅਖਵਾਏ। ਰਾਗ ਦੇ ਮਾਹਰ ਪੰਡਤ ਹਰੀ ਦਾਸ,  
 ਭਾਈ ਮਰਦਾਨਾ ਦੇ ਸ਼ਿਸ਼ ਕਹੇ ਜਾਂਦੇ ਹਨ ਜਿੰਨ੍ਹਾਂ ਤੋਂ ਅੱਗੇ ਮੀਆਂ ਤਾਨਸੇਨ ਤੇ ਬੈਜੂ  
 ਬਾਵਚਾ ਜੇਹੇ ਜਗਤ ਪ੍ਰਸਿੱਧ ਸੰਗੀਤਕਾਰਾਂ ਨੇ ਵਿੱਦਿਆ ਪ੍ਰਾਪਤ ਕੀਤੀ ਜਿਨ੍ਹਾਂ ਪਿੱਛੋਂ  
 ਭਾਈ ਮੇਤੀ, ਭਾਈ ਤਾਬਾ ਅਤੇ ਭਾਈ ਚਾਂਦ, ਇਹ ਸਭ ਭਾਈ ਮਰਦਾਨੇ ਦੀ ਸ਼ੈਲੀ ਨੂੰ  
 ਹੀ ਅੱਗੇ ਤੌਰਦੇ ਰਹੇ ਹਨ।

ਭਾਈ ਆਸ਼ਕ ਅਲੀ ਜੋ ਲਾਲ ਜੀ ਕਢਕੇ ਪ੍ਰਸਿੱਧ ਹਨ ਲਾਹੌਰ ਰਹਿੰਦੇ ਸਨ  
 ਸੰਨ 1929 ਵਿੱਚ ਪੈਦਾ ਹੋਏ ਸਨ। ਸੰਨ 1940-41 ਵਿੱਚ ਉਹਨਾਂ ਦੇ ਪਿਤਾ ਉਸਨੂੰ  
 ਭਾਈ ਚਾਂਦ ਪਾਸ ਅੰਮ੍ਰਿਤਸਰ ਛੱਡ ਗਏ ਸਨ। ਭਾਈ ਚਾਂਦ ਤੇ ਭਾਈ ਘੜੀਟਾ ਪਾਸੋ

ਕੀਰਤਨ ਸਿੱਖਿਆ ਤੇ ਪਿਛੋਂ ਭਾਈ ਰਮਜ਼ਾਨ ਜੀ ਪਿਸੌਰ ਵਾਲਿਆਂ ਦੇ ਚੇਲੇ ਬਣੇ। ਜਦੋਂ ਰਾਗ ਵਿੱਦਿਆ ਵਿੱਚ ਮਾਹਰ ਹੋ ਗਏ ਤਾਂ ਨਨਕਾਣਾ ਸਾਹਿਬ ਕਿਆਮ ਪੜ੍ਹਿਰ ਹੋ ਗਏ।

ਕੁੱਝ ਸਾਲ ਹੋਏ ਭਾਈ ਆਸ਼ਕ ਅਲੀ (ਲਾਲ ਜੀ) ਭਾਰਤ ਆਏ ਤਾਂ ਸੈਨੂੰ ਲੁਧਿਆਣਾ ਵਿਖੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਮੈਂ ਉਹਨਾਂ ਦੀ ਜੱਦ ਬਾਰੇ ਪੁਛਿਆ ਤਾਂ ਉਹਨਾਂ ਨੇ ਕੁੱਝ ਇਸ ਪ੍ਰਕਾਰ ਦੱਸਿਆ:



ਅੰਤ ਵਿੱਚ ਅਲੱਗ ਸਾਹਿਬ ਦੇ ਸ਼ਬਦਾ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮਰਦਾਨਾ ਪਰਿਵਾਰ ਨੇ ਪੁਸਤਾਂ ਦਰ ਪੁਸਤਾਂ ਅਤੁੱਟ ਸੰਤ ਸੰਗ ਨਿਭਾ ਕੇ ਆਪਣੇ ਆਪ ਨੂੰ, ਆਪਣੇ ਸਿਦਕ ਨੂੰ ਤੇ ਆਪਣੇ ਹੁਨਰ ਨੂੰ ਅਮਰ ਕਰ ਲਿਆ ਹੈ। ਭਾਈ ਮਰਦਾਨਾ ਜੀ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਅਮਿੱਟ ਰੂਪ ਵਿੱਚ ਜੀਵਤ ਹਨ ਤੇ ਸਦਾ ਹੀ ਜੀਵਤ ਰਹਿਣਗੇ।

-0-



## ਬਲਵੰਡ ਤੇ ਸੱਤਾ ਰੁਬਾਬੀ

ਹਰ ਬੋਲੀ ਦੇ ਸਾਹਿਤ ਵਿੱਚ ਲੜਾਈਆਂ ਭੜਾਈਆਂ ਦਾ ਜਿਕਰ ਆਮ ਮਿਲਦਾ ਹੈ ਜਿਸ ਨੂੰ ਵਿਦਵਾਨਾਂ ਨੇ ਵਾਰ, ਰਾਸੋ, ਓਡ (ode), ਜੰਗਨਾਮਾਂ ਆਦਿ ਨਾਵਾਂ ਨਾਲ ਯਾਦ ਕੀਤਾ ਹੈ। 'ਵਾਰ' ਸੰਸਕ੍ਰਿਤ ਭਾਸ਼ਾ ਵਿੱਚੋਂ ਆਪਣੇ ਅਸਲੀ ਰੂਪ ਵਿੱਚ ਹੀ ਪੰਜਾਬੀ ਬੋਲੀ ਵਿੱਚ ਟਿਕਿਆ ਆ ਰਿਹਾ ਹੈ। ਪੰਜਾਬੀ ਸਾਹਿਤ ਅਨੁਸਾਰ 'ਵਾਰ' ਉਸ ਕਵਿਤਾ ਨੂੰ ਕਹਿੰਦੇ ਹਨ ਜਿਸ ਵਿੱਚ ਕਿਸੇ ਸੂਰਮੇ ਦੇ ਰਣਭੂਮੀ ਵਿੱਚ ਦਿਖਾਏ ਬਹਾਦਰੀ ਦੇ ਕੰਮਾਂ ਦਾ ਵਰਣਨ ਹੋਵੇ। ਵਾਰ ਸਾਰੇ ਜੀਵਨ ਦਾ ਵਰਣਨ ਨਹੀਂ ਹੁੰਦਾ ਕੇਵਲ ਜੀਵਨ ਵਿੱਚ ਸੂਰਮਗਤੀ ਦੀ ਇੱਕੋ ਝਾਕੀ ਹੁੰਦੀ ਹੈ।

ਕਈਆਂ ਦਾ ਮੱਤ ਹੈ ਕਿ ਢਾਡੀ ਲੋਕ ਅਪਣੇ ਜਜਮਾਨਾਂ ਦੇ ਬਾਰਾਂ (ਬੂਹਿਆਂ) ਤੇ ਜਾ ਕੇ ਉਹਨਾਂ ਦੀ ਸਿਫ਼ਤ ਸਲਾਹ ਲਈ ਜੋ ਕਾਵਿ-ਰੂਪ ਵਰਤਕੇ ਛੱਡ-ਸਾਰੰਗੀ ਨਾਲ ਜਸ ਗਾਉਂਦੇ ਸਨ, ਵਾਰ ਅਖਵਾਇਆ। ਉਂਝ ਵਾਰ ਸ਼ਬਦ ਦਾ ਅਰਥ ਸਾਹਮਣਾ ਕਰਨਾ, ਧਕੇਲਣਾ, ਰੋਕਣਾ ਤੇ ਪਰੇ ਹਟਾਉਣਾ ਹਨ।

ਵਾਰਾਂ ਕਹਿਣ ਦਾ ਰਿਵਾਜ ਬਹੁਤ ਪੁਰਾਣਾ ਹੈ। ਕੁੱਝ ਪੇਸ਼ਾਵਰ ਕਵੀ ਟੋਲੀਆਂ ਬਣਾਕੇ ਜਗੀਰਦਾਰਾਂ, ਜ਼ਮੀਦਾਰਾਂ ਅਤੇ ਵੱਡੇ-ਵੱਡੇ ਭੋਇਨਈ ਦੇ ਸਾਈਆਂ ਦੇ ਘਰਿਆਂ ਜਾ ਕੇ ਅਪਣੀ ਗਾਇਕੀ ਰਾਹੀਂ ਉਹਨਾਂ ਦੀ ਬਹਾਦਰੀ ਦਾ ਜਸ ਗਾਉਂਦੇ ਸਨ ਜਿੰਨ੍ਹਾਂ ਨੂੰ ਢਾਡੀ ਜਾਂ ਭੱਟ ਕਹਿੰਦੇ ਸਨ। ਇੰਨ੍ਹਾਂ ਗਾਇਕਾਂ ਦਾ ਮੁੱਖ ਮੰਤਵ ਤੇ ਮਨੋਰਥ ਲੋਕਾਂ ਦਾ ਮਨ-ਪ੍ਰਚਾਰਾ ਕਰਨਾ, ਸਰਦਾਰਾਂ ਦੀਆਂ ਵਾਰਾਂ ਗਾ ਕੇ ਇਨਾਮ ਪ੍ਰਾਪਤ ਕਰਨਾ ਅਤੇ ਯੋਧਿਆਂ ਦੇ ਕਾਰਨਾਮੇ ਸੁਣਾ ਕੇ ਬੀਰ ਰਸ ਨੂੰ ਉਭਾਰਨਾ ਸੀ ਅਤੇ ਭੀੜ ਪਈ ਤੇ ਲੜ ਮਰਨ ਦੀ ਪ੍ਰੇਰਨਾ ਦੇਣਾ ਸੀ।

ਵਾਰਾਂ ਦੋ ਪ੍ਰਕਾਰ ਦੀਆਂ ਮੰਨੀਆਂ ਗਈਆਂ ਹਨ—

1. ਦੁਨਿਆਵੀ ਵਾਰਾਂ ਜਾਂ ਲੋਕ ਵਾਰਾਂ 2. ਅਧਿਆਤਮਕ ਵਾਰਾਂ

ਲੋਕ ਵਾਰਾਂ ਵਿੱਚ 9 ਵਾਰਾਂ ਮਿਲਦੀਆ ਹਨ ਜੋ ਸ਼ਾਇਦ ਸੱਤਵੀ ਅੱਠਵੀ ਸਦੀ ਵਿੱਚ ਰਚੀਆਂ ਗਈਆਂ ਹਨ:

1. ਮਲਕ ਮੁਰੀਦ ਤਥਾ ਚੰਦਰ ਹੜਾ ਸੋਹੀਆ ਦੀ ਵਾਰ,
2. ਰਾਇ ਕਮਾਲ ਦੀ ਮੌਜਦੀ ਦੀ ਵਾਰ।
3. ਲੱਲਾ ਬਹਿਲੀਮਾ ਦੀ ਵਾਰ।
4. ਟੁੰਡੇ ਅਸਰਾਜੇ ਦੀ ਵਾਰ।
5. ਸਿਕੰਦਰ ਇਬਰਾਹਿਮ ਦੀ ਵਾਰ।
6. ਹਸਨੇ ਮਹਮੇ ਦੀ ਵਾਰ।
7. ਮੁਸੇ ਦੀ ਵਾਰ।
8. ਜੋਧੇ ਵੀਰੇ ਪੂਰਬਾਣੀ ਦੀ ਵਾਰ।

## 9. ਰਾਣਾ ਕੈਲਸ਼ ਦੇਵ ਮਾਲਦੇ ਦੀ ਵਾਰ।

ਇੰਨ੍ਹਾਂ ਨੂੰ ਧੁਨੀਆਂ ਦੀਆਂ ਵਾਰਾਂ ਕਿਹਾ ਜਾਂਦਾ ਹੈ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਬੀੜ ਦੀ ਸੰਪਾਦਨਾ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿਚੋਂ 9 ਵਾਰਾਂ ਨੂੰ ਇੰਨ੍ਹਾਂ ਵਾਰਾਂ ਦੀਆਂ ਧੁਨੀਆਂ ਉੱਤੇ ਗਾਉਣ ਦੀ ਹਦਾਇਤ ਕੀਤੀ ਹੋਈ ਹੈ।

ਇੰਨ੍ਹਾਂ ਤੋਂ ਉਪਰੰਤ ਜੈਮਲ ਫੱਤੇ ਦੀ ਵਾਰ, ਦਹੂਦ ਦੀ ਵਾਰ, ਬੰਦਾ ਬਹਾਦਰ ਦੀ ਵਾਰ, ਨਾਦਰ ਸ਼ਾਹ ਦੀ ਵਾਰ, ਸਿੰਘਾਂ ਦੀ ਵਾਰ, ਗਾਜਾ ਸਿੰਘ ਦੀ ਵਾਰ, ਸਰਦਾਰ ਮਹਾਂ ਸਿੰਘ ਦੀ ਵਾਰ, ਚੱਠਿਆਂ ਦੀ ਵਾਰ, ਹਕੀਕਤ ਰਾਏ ਦੀ ਵਾਰ ਅਤੇ ਸ. ਹਰੀ ਸਿੰਘ ਦੀ ਵਾਰ ਨੂੰ ਵੀ ਅਸੀਂ ਦੁਨਿਆਵੀਂ ਵਾਰਾਂ ਵਿੱਚ ਗਿਣ ਸਕਦੇ ਹਾਂ ਕਿਉਂਕਿ ਇੰਨ੍ਹਾਂ ਦੇ ਨਾਇਕ ਕੋਈ ਨਾਂ ਕੋਈ ਦੁਨਿਆਵੀ ਜੀਵ ਜਿਵੇਂ ਕਿ ਜੋਧੇ, ਜਗੀਰਦਾਰ, ਰਾਜੇ ਜਾਂ ਅਹਿਲਕਾਰ ਹੁੰਦੇ ਸਨ ਜੋ ਅਪਣੀ ਮਦਹਖ਼ਾਨੀ ਦੇ ਮੁਹਤਾਜ਼ ਸਨ ਤੇ ਵੇਲੇ ਦੇ ਭਟਾਂ / ਮਰਾਸੀਆਂ ਵਰਗੇ ਪੇਸ਼ਾਵਰ ਢਾਡੀਆਂ ਪਾਸੋਂ ਉਪਮਾ ਕਰਵਾ ਕੇ ਮਨ ਨੂੰ ਸ਼ਾਂਤ ਕਰਦੇ ਹਿੰਦੇ ਸਨ।

ਗੁਰੂ ਕਾਲ ਵੇਲੇ ਵਾਰ ਦੇ ਮੁਹਾਂਦਰੇ ਵਿੱਚ ਪਰੀਵਰਤਨ ਆ ਗਿਆ। ਦੁਨਿਆਵੀ ਨਾਇਕਾਂ ਦੀ ਥਾਂ ਕਿਸੇ ਮਹਾਂਪੁਰਸ਼, ਭਗਤ, ਪੀਰ, ਪੈਗੰਬਰ, ਗੁਰਮੁਖ ਅਤੇ ਵਾਹਿਗੁਰੂ ਨੂੰ ਨਾਇਕ ਬਣਾਇਆ ਗਿਆ ਜਿਸ ਰਾਹੀਂ ਲੋਕ-ਕਲਿਆਣ ਨੂੰ ਮੁੱਖ ਰੱਖ ਕੇ ਚਿੱਤਰ ਉਸਾਰੀ, ਸਿਮਰਨ, ਵਿਸ਼ੇ ਵਿਕਾਰਾਂ ਦੇ ਤਿਆਰੀ ਅਤੇ ਵਧੀਆ ਮਾਨਵ ਬਣਨ ਲਈ ਹਾਰ ਦੱਸ ਕੇ ਤਾਕੀਦ ਕੀਤੀ ਗਈ। ਇੰਨ੍ਹਾਂ ਨੂੰ ਅਧਿਆਤਮਕ ਵਾਰਾਂ ਦਾ ਨਾਉਂ ਦਿੱਤਾ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਧਿਆਤਮਕ ਵਾਰਾਂ ਦੀ ਗਿਣਤੀ 22 ਹੈ। ਗੁਰੂ ਵਿਅਕਤੀਆਂ ਨੇ ਇਸ ਜਗਤ ਨੂੰ ਇੱਕ ਰਣਭੂਮੀ ਵੇਖਿਆ। ਸਭ ਜੀਵ-ਸਿਪਾਹੀ ਇਸ ਰਣਭੂਮੀ ਵਿੱਚ ਪੰਜ ਵਿਸ਼ਿਆਂ (ਵੈਰੀਆਂ) ਨਾਲ ਲੜ ਰਹੇ ਹਨ। ਆਮ ਲੋਕ ਤਾਂ ਹਾਰ ਖਾ ਰਹੇ ਹਨ ਪਰ ਗੁਰਮੁਖ ਜੋਧੇ ਕਰਾਰੀ ਟੱਕਰ ਲੈਂਦੇ ਹਨ ਤੇ ਵੈਰੀਆਂ ਨੂੰ ਹਰਾਉਣ ਲਈ ਸੁਚੱਜੇ ਦਾਅ ਪੇਚ ਵਰਤਦੇ ਹਨ ਜੋ ਸਿਮਰਨ, ਸੇਵਾ, ਕੀਰਤਨ, ਸਤਸੰਗ ਤੇ ਪ੍ਰੇਮ ਆਦਿਕ ਹਨ। ਆਤਮ ਸੰਗ੍ਰਾਮ ਦੇ ਕਾਰਨਾਮਿਆਂ ਤੇ ਗੁਰੂ ਸਾਹਿਬਾਨ ਨੇ ਜੋ ਵਾਰਾਂ ਉਚਾਰੀਆਂ ਹਨ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ।

1. ਗੁਰੂ ਨਾਨਕ 3 ਵਾਰਾਂ ਰਾਗ ਮਲਾਰ, ਰਾਗ ਮਾਝ ਅਤੇ ਰਾਗ ਆਸਾ ਵਿੱਚ।
2. ਗੁਰੂ ਅਮਰਦਾਸ 4 ਵਾਰਾਂ ਗੁਜਰੀ, ਸੂਹੀ, ਰਾਮਕਲੀ ਤੇ ਮਾਰੂ ਰਾਗਾਂ ਵਿੱਚ।
3. ਗੁਰੂ ਰਾਮ ਦਾਸ 8 ਵਾਰਾਂ ਸ਼ਿਰੀ ਰਾਗ, ਗਉੜੀ, ਬਿਹਾਗੜਾ, ਵਡਹੰਸ, ਸੋਰਠਿ, ਬਿਲਾਵਲ, ਸਾਰੰਗ ਅਤੇ ਕਾਨੜਾ ਰਾਗ ਵਿੱਚ।
4. ਗੁਰੂ ਅਰਜਨ 6 ਵਾਰਾਂ ਗਉੜੀ, ਗੁਜਰੀ, ਜੈਤ ਸਰੀ, ਰਾਮਕਲੀ, ਮਾਰੂ ਅਤੇ ਬਸੰਤ ਰਾਗ ਵਿੱਚ।

ਇੱਕ ਵਾਰ ਸੱਤੇ ਬਲਵੰਡ ਦੀ ਹੈ ਜੋ ਰਾਮਕਲੀ ਰਾਗ ਵਿੱਚ ਦਰਜ ਹੈ। ਇਸ ਵਾਰ ਦੀਆਂ ਕੁੱਲ 8 ਪੇਉੜੀਆਂ ਹਨ ਪਹਿਲੀਆਂ ਤਿੰਨ ਪੇਉੜੀਆਂ ਦਾ ਕਰਤਾ ਬਲਵੰਡ ਤੇ ਪਿਛਲੀਆਂ 5 ਦਾ ਕਰਤਾ ਸੱਤਾ ਹੈ। ਇਸਨੂੰ ਰਾਇ ਬਲਵੰਡ ਤੇ ਰਾਇ ਸੱਤਾ ਛੂਮਾਂ ਨੇ ਗੁਰੂ ਅਰਜਣ ਦੇਵ ਜੀ ਦੇ ਦਰਬਾਰ ਵਿੱਚ ਕੱਠਿਆਂ ਹੀ ਗਾ ਕੇ ਸੁਣਾਇਆਂ ਸੀ। ਇਹ ਵਾਰ ਸਿੱਖ ਇਤਿਹਾਸ ਦੀ ਇੱਕ ਜ਼ਰੂਰੀ ਯਾਦਗਾਰ ਹੈ ਜਿਸ ਦਾ ਮਫ਼ਹੂਮ ਗੁਰੂ ਨਾਨਕ ਤੋਂ ਗੁਰੂ ਅਰਜਨ ਤੱਕ ਸਾਰੇ ਗੁਰੂ ਸਾਹਿਬਾਨ ਨੂੰ ਇਕੋ ਰੂਪ ਜਾਣਕੇ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਵਿੱਚ ਆਖੀ ਉਸਤਤਿ ਹੈ।

"ਨਾਨਕ ਤੂੰ ਲਹਣਾ ਤੂੰ ਹੈ ਗੁਰੂ ਅਮਰ ਤੂੰ ਵੀਚਾਰਿਆ"

ਅੰਮ੍ਰਿਤਸਰ ਵਸਾਉਣ ਪ੍ਰਤੀ ਇਤਿਹਾਸ ਤੋਂ ਜੋ ਜਾਣਕਾਰੀ ਮਿਲਦੀ ਹੈ ਉਸਤੋਂ ਪਤਾ ਚਲਦਾ ਹੈ ਕਿ ਗੁਰੂ ਸਾਹਿਬਾਨ ਨੇ ਭਿੰਨ-ਭਿੰਨ ਕਿੱਤਿਆਂ ਦੇ ਕਿੱਤਾਕਾਰ (Artisans) ਲਿਆ ਲਿਆ ਕੇ ਏਥੇ ਆਬਾਦ ਕੀਤੇ ਸਨ। ਇੰਨ੍ਹਾਂ ਵਿੱਚ ਸੱਤਾ ਅਤੇ ਬਲਵੰਡ ਦੇ ਗੀਤਕਾਰ ਵੀ ਸਨ ਜੋ ਜੱਦੀ ਮਰਾਸੀ ਹੋਣ ਕਰਕੇ ਲੋਕਾਂ ਦੇ ਘਰੋਂ ਮੰਗ ਟੁੰਗ ਕੇ ਅਪਣੇ ਚੂਣ ਬੂਣ ਦਾ ਉਪਰਾਲਾ ਕਰਦੇ ਸਨ। ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਡੂਰ (ਖਡੂਰ ਸਾਹਿਬ) ਦੇ ਵਾਸੀ ਸਨ। ਅਪਣੀ ਕਲਾ ਸਹਾਰੇ ਹੌਲੀ ਹੌਲੀ ਇਹ ਦਰਬਾਰ ਸਾਹਿਬ ਵਿੱਚ ਕੀਰਤਨੀਆਂ ਦੀ ਪਦਵੀ ਤੱਕ ਪੁੱਜ ਗਏ ਤੇ ਗੁਰੂ ਅਰਜਨ ਦੇਵ ਜੀ ਨੇ ਇੰਨ੍ਹਾਂ ਤੋਂ ਖੁਸ਼ ਹੋਕੇ ਦਰਬਾਰੀ ਢਾਡੀ ਹੋਣ ਦਾ ਮਾਣ ਬਖਸ਼ ਦਿੱਤਾ। ਵਿਦਵਾਨਾਂ ਦੀ ਵੱਖੋਂ ਵੱਖ ਲਿਖਤਾਂ ਨੂੰ ਪੜ੍ਹਨ ਤੋਂ ਪਤਾ ਚਲਦਾ ਹੈ ਕਿ ਇਹਨਾਂ ਮੀਰਾ, ਬਲਵੰਡ ਤੇ ਸੱਤਾ ਨੇ ਕੋਈ 30 ਸਾਲ ਗੁਰੂ ਘਰ ਦੀ ਸੇਵਾ ਕੀਤੀ ਤੇ ਅਣਗਿਣਤ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਗੁਰੂ ਅਰਜਨ ਦੇਵ ਜੀ ਪਿਛੋਂ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਵੀ ਗੁਰੂ ਘਰ ਦਾ ਸਿੱਗਾਰ ਬਣੇ ਰਹੇ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਉਹਨਾਂ ਦੀ ਹਾਜ਼ਰੀ ਵਿੱਚ ਉਹ ਪਹਿਲਾਂ ਵਾਂਗ ਹੀ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਕਿ ਅਚਾਨਕ ਹੀ ਦੋਵੇਂ ਕੀਰਤਨ ਕਰਦੇ ਕਰਦੇ ਟੁੰਡੇ ਅਸ ਰਾਜੇ ਦੀ ਧਨੀ ਵਿੱਚ ਮਸਤ ਹੋਏ ਪਰਾਨ ਤਿਆਗ ਗਏ ਗੁਰੂ ਮਹਾਰਾਜਾ ਨੇ ਇਹਨਾਂ ਦਾ ਕ੍ਰਿਆ ਕਰਮ ਆਪਣੇ ਹੱਥਾਂ ਨਾਲ ਕਰਾਇਆ ਤੇ ਸਾਰੀਆਂ ਰਸਮਾਂ ਆਪ ਪੂਰੀਆਂ ਕਰਕੇ ਇਨ੍ਹਾਂ ਨੂੰ ਉੱਚ ਮਰਤਬਾ ਹੀ ਨਹੀਂ ਦਿੱਤਾ ਸਗੋਂ ਗੁਰੂ ਘਰ ਵਿੱਚ ਅਮਰ ਕਰ ਦਿੱਤਾ।

ਸਮਾਂ ਬੀਤਦਾ ਗਿਆ ਤੇ ਕੀਰਤਨ ਦਰਬਾਰ ਵਿੱਚ ਰੌਣਕਾਂ ਵਧਦੀਆਂ ਗਈਆਂ। ਲੋਕਾਂ ਦੇ ਵਧਦੇ ਰੁਹਜਾਨ ਨੂੰ ਵੇਖ ਕੇ ਪ੍ਰਿਥੀਆਂ ਗਰੁੱਪ ਜੋ ਗੁਰੂ ਅਰਜਨ ਦੇਵ ਜੀ ਦਾ ਜਾਨੀ ਦੁਸ਼ਮਨ ਸੀ ਕਿਵੇਂ ਸਹਿ ਸਕਦਾ ਸੀ। ਉਸਨੇ ਹਰ ਪੱਖੋਂ ਵਿਰੋਧਤਾ ਦੇ ਸਾਧਨ ਲੱਭ ਲਏ। ਇਨ੍ਹਾਂ ਵਿੱਚੋਂ ਇੱਕ ਸੀ ਸੰਗਤ ਨੂੰ ਉਲਟੀਆਂ ਸਿੱਧੀਆਂ ਧਮਕੀਆਂ ਦੇ ਕੇ ਕੀਰਤਨ ਦਰਬਾਰ ਵਿੱਚ ਆਉਣ ਤੋਂ ਰੋਕਣਾ। ਸਿੱਟਾ ਇਹ ਹੋਇਆ ਕਿ ਦਰਬਾਰ ਦੀ ਮਾਇਕ ਹਾਲਤ ਕਮਜ਼ੋਰ ਹੋ ਗਈ।

ਸੱਤਾ ਤੇ ਬਲਵੰਡ ਬਾਲ ਬੱਚੜਦਾਰ ਸਨ। ਕੀਰਤਨ ਉਹਨਾਂ ਦਾ ਰੋਜ਼ੀ ਦਾ ਇਕ ਕਿੱਤਾ ਸੀ। ਜਦੋਂ ਗੁਰੂ ਵਿਰੋਧੀ ਤਾਕਤਾਂ ਨੇ ਦਰਬਾਰੀ ਆਮਦਨ ਨੂੰ ਘਾਟਾ ਪਾ ਇਹਨਾਂ ਤਾਂ ਪੇਸ਼ਾ ਵਰ ਛੂਮਾਂ ਨੂੰ ਵੀ ਗੁਜ਼ਰਾਨ ਕਰਨੀ ਅੱਖੀ ਹੋ ਗਈ। ਥੋੜਾ ਚਿਰ ਤਾਂ ਜਿਉਂ ਤਿਉਂ ਕਰਕੇ ਝੱਟ ਲੰਘਦੀ ਗਈ ਪਰ ਛੇਤੀ ਹੀ ਮੌਜ ਬਿੰਦੂ ਆ ਗਿਆ ਜਿਸ ਨਾਲ ਚਲਦੀ ਗੱਡੀ ਵਿੱਚ ਰੋੜਾ ਅਟਕ ਗਿਆ।

ਸੱਤੇ ਛੂਮ ਦੀ ਧੀ ਵਰ-ਪ੍ਰਾਪਤ ਸਥਿਤੀ ਵਿੱਚ ਪੁੱਜ ਗਈ ਜਿਸ ਦੀ ਸ਼ਾਦੀ ਉਸ ਅੱਗੇ ਮਾਇਕ ਤੰਗੀ ਦੀ ਸਮੱਸਿਆਂ ਖੜ੍ਹੀ ਹੋ ਗਈ। ਇਸ ਅੱਕੜ ਦੇ ਸਨ -ਪ੍ਰੈਪ ਸੱਤਾ-ਬਲਵੰਡ ਨੇ ਗੁਰੂ ਜੀ ਅੱਗੇ ਮਾਇਆ ਦੀ ਮੰਗ ਰੱਖ ਦਿੱਤੀ। ਗੁਰੂ ਜੀ ਇਹਨਾਂ ਦਿਨਾਂ ਵਿੱਚ ਵਿਰੋਧੀਆਂ ਵੱਲੋਂ ਚੜ੍ਹਦੇ ਸੂਰਜ ਪੈਦਾ ਕੀਤੀਆਂ ਮੁਸੀਬਤਾਂ ਵਿੱਚ ਹੁਣ ਰਹੇ ਸਨ ਜਿਨ੍ਹਾਂ ਕਰਕੇ ਅਪਣੀ ਮਜ਼ਬੂਰੀ ਦਰਸਾਉਂਦਿਆਂ ਉਹਨਾਂ ਨੇ ਵਾਧੂ ਸਹਾਇਤਾ ਤੋਂ ਇਨਕਾਰ ਕਰ ਦਿੱਤਾ। ਇਹ ਸੁਣ ਦੋਵੇਂ ਮੀਰ ਅੱਗ ਬਗੋਲਾ ਹੋ ਗਏ। ਥੈਥਾਂ ਚਨਾ ਬਾਜੇ ਘਣਾ ਦੇ ਅਖਾਣ ਮੁਤਾਬਕ ਤਲਮਲਾਉਂਦੇ ਤੇ ਉੱਚੀ-ਉੱਚੀ ਹੁਣ ਤੱਕ ਗੁਰੂ ਘਰ ਵਿੱਚ ਮੀਰਾਂ ਦੇ ਯੋਗਦਾਨ ਨੂੰ ਜਤਾ ਜਤਾ ਕੇ ਗੁਰੂ ਨਾਨਕ ਤੋਂ ਗੁਰੂ ਅਰਜਨ ਵੱਖ ਮੰਦਾ ਚੰਗਾ ਬੋਲਣਾ ਸੁਹੂ ਕਰ ਦਿੱਤਾ। ਗੁਰੂ ਅਰਜਨ ਨੇ ਬਹੁਤ ਸਮਝਾਇਆ ਪਰ ਉਹਨਾਂ ਦੇ ਕੋਈ ਗੱਲ ਖਾਨੇ ਨਾਂ ਪਈ। ਅੰਤ ਹਾਰ ਕੇ ਜਦੋਂ ਉਹ ਬੋਲਣੇ ਬਾਜ਼ ਨਾਂ ਆਏ ਹੋਏ ਗੁਰੂ ਮਹਾਰਾਜ਼ ਨੇ ਉਹਨਾਂ ਨੂੰ ਦਰਬਾਰ ਵਿੱਚੋਂ ਕੱਢ ਦਿੱਤਾ ਤੇ ਕੀਰਤਨ ਦਾ ਕੰਮ ਆਪ ਅਤੇ ਸੰਗਤ ਨੇ ਸੰਭਾਲ ਲਿਆ।

ਸਿਆਣਿਆਂ ਦਾ ਕਥਨ ਹੈ - ਸਭ ਦਿਨ ਹੋਤ ਨਾ ਏਕ ਸਮਾਨ। ਗੁਰੂ ਜੀ ਆਤਮ ਵਿਸ਼ਵਾਸ, ਰੱਬੀ ਗਿਆਨ ਅਤੇ ਰੂਹਾਨੀ ਸ਼ਕਤੀ ਸਦਕਾ ਲੋਕ ਛੇਤੀ ਹੀ ਹੁੰਕ, ਸੱਚ ਤੇ ਈਮਾਨ ਦੀ ਪਰਖ ਕਰਕੇ ਉਹਨਾਂ ਵੱਲ ਆਕੂਸ਼ਤ ਹੋ ਗਏ ਤੇ ਦਰਬਾਰ ਵਿੱਚ ਥੇ-ਬਹਾ ਰੋਣਕਾਂ ਲੱਗਣ ਲੱਗ ਪਈਆਂ ਜਿਸ ਨਾਲ ਆਰਥਕ ਤੰਗੀ ਤੁਰਤ ਹੀ ਗਾਇਬ ਹੋ ਗਈ।

ਦੂਜੇ ਪਾਸੇ ਸੱਤਾ-ਬਲਵੰਡ ਨੂੰ ਜਵਾਨ ਕੁੜੀ ਵੱਲ ਵੇਖ ਕੇ ਚਿੰਤਾ ਵੱਧਦੀ ਜਾ ਰਹੀ ਸੀ ਤੇ ਉਹਨਾਂ ਦੀ ਨੀਂਦ ਹਰਾਮ ਸੀ। ਉਸਦੇ ਹੱਥ ਪੀਲੇ ਕਰਨ ਲਈ ਤਰਲੇ ਮੌਢੀ ਬਣੇ ਹੋਏ ਸਨ। ਵਿਆਹ ਲਈ ਪੈਸੇ ਦੀ ਪੂਰਤੀ ਲਈ ਘਰ ਘਰ ਜਜਮਾਨਾਂ ਦੇ ਨਿਨਤਾਂ ਤਰਲੇ ਕੀਤੇ ਪਰ ਕਿਸੇ ਨੇ ਉਹਨਾਂ ਨੂੰ ਮੂੰਹ ਨਾਂ ਲਾਇਆ। ਹਾਰੇ ਤੇ ਪਰੇਸ਼ਾਨ ਹੋਏ ਚਿੰਤਾ ਵਿੱਚ ਗੁਸੇ ਘਰ ਅੰਦਰ ਹੀ ਬੈਠ ਕੇ ਰਹਿ ਗਏ।

ਕੁੜੀ ਸੱਤੇ ਦੀ ਸੀ ਤੇ ਉਹ ਸੁਖ ਦੀ ਨੀਂਦ ਕਿਵੇਂ ਸੌਂਦਾ। ਜਦੋਂ ਚਾਰੇ ਪਾਸਿਉਂ ਨਾਕਾਮ ਰਹਿ ਗਈਆਂ ਤਾਂ ਬਲਵੰਡ ਪਾਸ ਆਪਣੀ ਮਾਨਸਿਕ ਵਿਥਿਆ ਵੈਲਣ ਲੱਗਾ। ਬਲਵੰਡ ਪਹਿਲਾਂ ਹੀ ਉਦਾਸ ਬੈਠਾ ਸੀ। ਦੋਨਾਂ ਦੇ ਮਨਾਂ ਨੇ ਉਛਾਲਾ ਪਾਧਾ ਤੇ ਗੁਰੂ ਘਰ ਪ੍ਰਤੀ ਬੋਲੇ ਬੋਲ-ਕੁਬੋਲਾਂ ਦਾ ਪਛਤਾਂਵਾ ਉਮਡ ਆਇਆ। ਇੰਝ ਮਹਿਸੂਸ ਹੋਣ ਲੱਗ ਕਿ ਗੁਰੂ ਜੀ ਤੋਂ ਮੁਆਫੀ ਮੰਗੇ ਤੋਂ ਬਿਨਾਂ ਦਰ ਪੇਸ਼ ਅੱਕੜ ਦਾ

ਹੋਰ ਕੋਈ ਰਾਹ ਨਹੀਂ ਲੱਭੇਗਾ।

ਸੱਤਾ-ਬਲਵੰਡ ਨੇ ਛੂੰਘੀ ਸੋਚ ਵਿਚਾਰ ਪਿੱਛੋਂ ਫੈਸਲਾ ਕੀਤਾ ਕਿ ਗੁਰੂ ਜੀ ਤੱਕ ਰਸਾਈ ਲਈ ਕੋਈ ਅਜੇਹਾ ਬੰਦਾ ਲੱਭਿਆ ਜਾਵੇ ਜਿਹੜਾ ਉਹਨਾਂ ਦੀ ਚਰਨ ਛੋਹ ਤੱਕ ਪੁਚਾ ਸਕੇ। ਉਹਨਾਂ ਦਿਨਾਂ ਵਿੱਚ ਇੱਕ ਆਤਮ-ਗਿਆਨੀ ਅਤੇ ਪਰਉਪਕਾਰੀ ਸਿੱਖ ਭਾਈ ਲੱਧਾ ਜੀ ਲਾਹੌਰ ਵਿੱਚ ਰਹਿੰਦੇ ਸਨ ਜੋ ਗੁਰੂ ਘਰ ਦੇ ਅਨਿਨ ਸਿੱਖ ਸਨ। ਦੋਵੇਂ ਮੀਰ ਉਹਨਾਂ ਪਾਸ ਲਾਹੌਰ ਜਾ ਪੁੱਜੇ ਤੇ ਆਪਣੀ ਸਾਰੀ ਵਿੱਚਿਆ ਉਹਨਾਂ ਨੂੰ ਕਹਿ ਸੁਣਾਈ ਤੇ ਗੁਰੂ ਜੀ ਦੀ ਹਜ਼ੂਰੀ ਵਿੱਚ ਉਹਨਾਂ ਨਾਲ ਜਾ ਕੇ ਭੁੱਲ ਬਖਸ਼ਾਉਣ ਲਈ ਬੇਨਤੀ ਕੀਤੀ।

ਗੁਰੂ ਜੀ ਨੇ ਜਦੋਂ ਦੋਵੇਂ ਮੀਰਾਂ ਨੂੰ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਤੋਂ ਹਟਾਇਆ ਸੀ ਤਾਂ ਨਾਲ ਹੀ ਇਹ ਹੁਕਮਨਾਮਾ ਚਾਲੂ ਕੀਤਾ ਸੀ ਕਿ ਕੋਈ ਸਿੱਖ ਇਹਨਾਂ ਮੀਰਾਂ ਦਾ ਕੀਰਤਨ ਨਾਂ ਸੁਣੇ ਤੇ ਮੇਰੇ ਪਾਸ ਇਹਨਾਂ ਦੀ ਸਿਫਾਰਸ਼ ਨਾਂ ਕਰੋ। ਜੇ ਕੋਈ ਇਹਨਾਂ ਦੇ ਹਿੱਤ ਖਾਤਰ ਮੇਰੇ ਪਾਸ ਆਵੇ ਉਹ ਆਪਣੇ ਆਪ ਨੂੰ ਕਾਲੇ ਮੂੰਹ ਵਾਲਾ ਗਏ ਤੇ ਚੜ੍ਹਿਆ ਸਮਝੋ।

ਗੁਰੂ ਜੀ ਦੀ ਇਹ ਗੱਲ ਭਾਈ ਲੱਧੇ ਦੇ ਕੰਨਾਂ ਤੱਕ ਪੁੱਜੀ ਹੋਈ ਸੀ। ਪਹਿਲਾਂ ਤਾਂ ਉਹਨਾਂ ਨੇ ਮੀਰਾਂ ਨੂੰ ਕੁੱਝ ਕਰਨ ਤੋਂ ਜਵਾਬ ਦੇ ਦਿੱਤਾ ਪਰ ਛੇਤੀ ਹੀ ਉਹ ਅਪਣੀਆਂ ਪਰਉਪਕਾਰੀ ਰੁਚੀਆਂ ਨੂੰ ਠੇਸ ਲਗਦੀ ਮਹਿਸੂਸ ਕਰਨ ਲੱਗ ਪਏ ਤੇ ਉਹਨਾਂ ਦੀ ਬੇਨਤੀ ਨੂੰ ਪਰਵਾਨ ਕਰ ਲਿਆ।

ਪਰਉਪਕਾਰੀ ਪੁਰਸ਼ ਸੂਰਮੇ ਹੁੰਦੇ ਹਨ ਜੋ ਅਪਣੇ ਆਪ ਨੂੰ ਗਵਾਕੇ ਵੀ ਦੂਜਿਆਂ ਦਾ ਭਲਾ ਲੋਚਦੇ ਹਨ ਤੇ ਸ਼ਹੁ ਦੀ ਪ੍ਰਾਪਤੀ ਦੇ ਸਹੀ ਵਾਰਸ ਤੇ ਹਕਦਾਰ ਬਣਦੇ ਹਨ। ਭਾਈ ਲੱਧਾ ਅਜਿਹੇ ਸੂਰਮਿਆਂ ਵਿੱਚੋਂ ਇੱਕ ਸੀ। ਨਾਂ ਆ ਦੇਖਿਆ ਤੇ ਨਾ ਤਾਅ, ਝੱਟ ਹੀ ਮੂੰਹ ਕਾਲਾ ਕਰ ਤੇ ਗਏ ਤੇ ਬੈਠ ਅਪਣੇ ਮੁਰਸ਼ਦ ਪੀਰ ਤੇ ਮਾਲਕ ਗੁਰੂ ਵੱਲ ਰਵਾਨਾ ਹੋ ਗਏ। ਗੁਰੂ ਜੀ ਅਪਣੇ ਪਿਆਰੇ ਸਿੱਖ ਨੂੰ ਵੇਖ ਕੇ ਸਿੰਘਾਸਨ ਤੋਂ ਉੱਠੇ ਤੇ ਭੱਜ ਕੇ ਲੱਧੇ ਨੂੰ ਜੱਫੀ ਵਿੱਚ ਲੈ ਮੀਰਾਂ ਦੇ ਸਾਰੇ ਗੁਨਾਹਾਂ ਨੂੰ ਬਖਸ਼ ਦਿੱਤਾ ਤੇ ਮੁੜ ਗੁਰੂ ਘਰ ਦੇ ਕੀਰਤਨੀਏਂ ਹੋਣ ਦਾ ਏਲਾਨ ਕਰ ਦਿੱਤਾ। ਪਰ ਨਾਲ ਹੀ ਇੱਕ ਸ਼ਰਤ ਲਾਦਿੱਤੀ ਕਿ ਜਿਸ ਮੂੰਹ ਨਾਲ ਇੰਨ੍ਹਾਂ ਨੇ ਵੱਡੇ ਗੁਰੂਆਂ ਤੇ ਗੁਰੂ ਘਰ ਦੀ ਨਿੰਦਾ ਕੀਤੀ ਹੈ ਉਸ ਮੂੰਹ ਨਾਲ ਇਹ ਵਡਿਆਈ ਕਰਕੇ ਮੁਆਫੀ ਮੰਗਣ। ਭਾਈ ਲੱਧਾ ਜੀ ਦੀ ਹਜ਼ੂਰੀ ਵਿੱਚ ਦੋਵੇਂ ਮੀਰ ਭਰਾਵਾਂ ਨੇ ਚਰਨਾਂ ਤੇ ਡਿੱਗ ਕੇ ਮੁਆਫੀ ਮੰਗੀ ਤੇ ਪਿਛਲੇ ਕੀਤੇ ਦਾ ਪਛਤਾਵਾ ਕੀਤਾ। ਗੁਰੂ ਘਰ ਦੀ ਉਪਮਾ ਵਿੱਚ ਜੋ ਵਾਰ ਉਚਾਰੀ ਉਹ ਰਾਮਕਲੀ ਰਾਗ ਵਿੱਚ ਇੰਨ੍ਹਾਂ ਦੋਵੇਂ ਮੀਰਾਂ, ਸੱਤਾ ਤੇ ਬਲਵੰਡ ਦੀ ਵਾਰ ਹੈ।

ਮੈਕਸ ਆਰਬਰ ਮੈਕਾਲਫ ਨੇ 'ਹਿਸਟਰੀ ਆਫ਼ ਦੀ ਸਿਖਸ' ਦੇ ਪੰਨਾ 36 ਉੱਤੇ ਇਸ ਘਟਨਾ ਨੂੰ ਇਸ ਪ੍ਰਕਾਰ ਉਲੀਕਿਆ ਹੈ :

"ਬਲਵੰਡ ਤੇ ਸੱਤਾ ਗੁਰੂ ਜੀ ਪਾਸ ਆਈਆਂ ਸੰਗਤਾਂ ਨੂੰ ਆਪਣੇ ਕੀਰਤਨ ਤੇ

ਸੰਗੀਤ ਨਾਲ ਨਿਹਾਲ ਕਰਦੇ ਹੁੰਦੇ ਸਨ ਪਰ ਗੁਰੂ ਜੀ ਦੀ ਮਹਿਮਾ ਤੇ ਜਸ ਵੱਧਦਾ ਵੇਖ ਕੇ ਉਹਨਾਂ ਦਾ ਹੰਕਾਰ ਵੀ ਉਨ੍ਹਾਂ ਹੀ ਵੱਧ ਗਿਆ। ਲਾਲਚ ਬਹੁਤ ਹੋ ਗਿਆ, ਇਸ ਲਈ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਜੀ ਸਾਡੇ ਹੀ ਸੰਗੀਤ ਕਰਕੇ ਪਰਸਿੱਧ ਹੋਏ ਹਨ। ਜਦੋਂ ਇੱਕ ਬਿਰਧ ਸਿੱਖ ਨੇ ਉਹਨਾਂ ਨੂੰ ਸ਼ਬਦ ਸੁਣਾਉਣ ਲਈ ਕਿਹਾ ਤਾਂ ਭਰੂਵੀ ਬੋਲੀ ਬੋਲ ਕੇ ਕਹਿਣ ਲੱਗੇ, "ਅਸੀਂ ਇਹਨਾਂ ਗਵਾਰ ਲੋਕਾਂ ਨਈ ਸ਼ਬਦ ਗਾਈਏ ?"

ਜਦੋਂ ਗੁਰੂ ਜੀ ਨੂੰ ਪਤਾ ਲੱਗਾ, ਉਹ ਬਹੁਤ ਦੁਖੀ ਹੋਏ। ਜਦੋਂ ਬਲਵੰਡ ਤੋਂ ਸੱਤਾ ਕੀਰਤਨ ਕਰਨ ਆਏ ਤਾਂ ਗੁਰੂ ਜੀ ਉਹਨਾਂ ਵੱਲ ਪਿੱਠ ਕਰਕੇ ਬੈਠ ਗਏ। ਉਹਨਾਂ ਗੁਰੂ ਜੀ ਦੇ ਸਾਹਮਣੇ ਨਮਸਕਾਰ ਕੀਤੀ ਪਰ ਗੁਰੂ ਜੀ ਨੇ ਨਰਾਜ਼ਗੀ ਵਿੱਚ ਕੋਈ ਉੱਤਰ ਵੀ ਨਾਂ ਦਿੱਤਾ। ਗੁਰੂ ਜੀ ਦੀ ਇਹ ਹਾਲਤ ਦੇਖ ਕੇ ਪੁਛ੍ਛੇਣ ਲੱਗੇ:

'ਮਹਾਰਾਜ਼! ਅਸੀਂ ਕੀ ਅਵੱਗਿਆ ਕੀਤੀ ਹੈ?' ਗੁਰੂ ਜੀ ਨੇ ਫਰਮਾਇਆ ਕਿ ਜੇ ਤੁਸੀਂ ਮੇਰੇ ਸਿੱਖਾਂ ਅਗੇ ਨਹੀਂ ਗਾਉਂਦੇ, ਮੇਰੇ ਅੱਗੇ ਵੀ ਨਾਂ ਗਾਉ। ਇਹ ਸੁਣਕੇ ਗੁਰੂ ਚਰਨਾ ਉੱਤੇ ਢਹਿਕੇ ਭੁੱਲ ਬਖਸ਼ਾਉਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਅਪਣੇ ਦਿਆਲੂ ਸੁਭਾ ਅਨੁਸਾਰ ਮੁਆਫ਼ ਕਰ ਦਿੱਤਾ।

ਪਰ ਹੰਕਾਰ ਹਾਲੇ ਵੀ ਪਿੱਛਾ ਨਹੀਂ ਛੱਡ ਰਿਹਾ ਸੀ। ਉਹਨਾਂ ਨੇ ਫੈਸਲਾ ਕਰੀ ਲਿਆ ਕਿ ਅਸੀਂ ਅੱਗੋਂ ਲਈ ਤਾਂ ਹੀ ਦਰਬਾਰ ਵਿੱਚ ਜਾ ਕੇ ਗਾਵਾਂਗੇ ਜੇ ਗੁਰੂ ਜੀ ਸਾਨੂੰ ਅੱਗੇ ਨਾਲੋਂ ਵਧਾ ਕੇ ਮਾਇਆ ਦੇਣਗੇ। ਕੁੱਝ ਸਮੇਂ ਪਿੱਛੋਂ ਗੁਰੂ ਜੀ ਨੂੰ ਬੇਨਤੀ ਕੀਤੀ: ਅੱਗੇ ਨਾਲੋਂ ਵਧਾ ਕੇ ਮਹੀਨੇ ਉਡੀਕੇ, ਆਉਂਦੀ ਵਿਸਾਖੀ ਤੇ ਤੁਹਾਡਾ ਲੇਖਾ ਜੋਖਾ ਕਰ ਦਿਆਂਗੇ। ਬਲਵੰਡ ਕੁੱਝ ਕਾਹਲਾ ਪੈ ਗਿਆ। ਕਹਿਣ ਲੱਗਾ:

'ਅਸੀਂ ਏਨਾਂ ਚਿਰ ਨਹੀਂ ਉਡੀਕ ਸਕਦੇ, ਸਾਡੀ ਰੁਪਇਆ ਛੇਤੀ ਚਾਹੀਦਾ ਹੈ ਚਾਹੇ ਉਪਾਰ ਲੈ ਕੇ ਦੇਵੋ।'

ਗੁਰੂ ਜੀ ਨੇ ਕਿਹਾ ਉਪਾਰ ਚੰਗਾ ਨਹੀਂ ਹੁੰਦਾ। ਤੁਸੀਂ ਧੀਰਜ਼ ਕਰੋ, ਵੇਮੇ ਵਾਹਿਗੁਰੂ ਕੀ ਕਰਦਾ ਹੈ।"

ਇਸ ਤੇ ਉਹ ਗੁਰੂ ਜੀ ਨੂੰ ਨਿਰਾਦਰੀ ਭਰੇ ਛੰਗ ਨਾਲ ਰਹਿਣ ਲੱਗੇ :

"ਇਹ ਅਸੀਂ ਹੀ ਹਾਂ ਜਿਨ੍ਹਾਂ ਤੁਹਾਡੀ ਉਸਤ੍ਰਤਿ ਨਾਲ ਤਹਾਨੂੰ ਉੱਘਾ ਕਰ ਦਿੱਤਾ। ਜੇ ਅਸੀਂ ਕੀਰਤਨ ਨਾਂ ਕਰਦੇ ਤਾਂ ਸਿੱਖ ਤਹਾਨੂੰ ਕਦੀ ਵੀ ਚੜ੍ਹਾਵਾਂ ਨਾਂ ਚੜ੍ਹਾਉਂਦੇ। ਇਸ ਲਈ ਜੇ ਤੁਸੀਂ ਸਾਨੂੰ ਲੋੜੀਂਦੀ ਰਕਮ ਨਹੀਂ ਦੇਵੋਗੇ ਅਸੀਂ ਆਪਣੇ ਘਰ ਬੈਠਕੇ ਹੀ ਕੀਰਤਨ ਕਰਿਆ ਕਰਾਂਗੇ।"

ਬੱਸ, ਦੂਜੇ ਦਿਨ ਦੋਵੇਂ ਰੁਬਾਬੀ ਦਰਬਾਰ ਵਿੱਚ ਨਾਂ ਆਏ। ਗੁਰੂ ਜੀ ਨੇ ਬੁਲਾਇਆ, ਫੇਰ ਵੀ ਨਾਂ ਆਏ। ਜਿੱਨੇ ਗੁਰੂ ਜੀ ਨੀਵੇਂ ਹੋਣ, ਉਹ ਹੋਰ ਤਣਦੇ ਜਾਣ। ਸਗੋਂ ਕਹਿਣ ਲੱਗੇ, "ਗੁਰੂ ਜੀ ਸਾਡੀ ਕਦਰ ਨਹੀਂ ਜਾਣਦੇ। ਸਾਡੇ ਬਿਨਾਂ ਉਹਨਾਂ ਦੇ

ਦਰਬਾਰ ਵਿੱਚ ਕੋਈ ਰੌਣਕ ਨਹੀਂ ਹੋਵੇਗੀ। ਗੁਰੂ ਨਾਨਕ ਦੇਵ ਦੇ ਦਰਬਾਰ ਨੂੰ ਵੀ ਮਰਦਾਨੇ ਦੇ ਕੀਰਤਨ ਵਾਝੋਂ ਕੋਈ ਨਾਂ ਜਾਣਦਾ।"

ਗੁਰੂ ਜੀ ਹੋਰ ਸਭ ਕੁੱਝ ਸਹਿ ਸਕਦੇ ਸਨ, ਗੁਰੂ ਨਾਨਕ ਪ੍ਰਤੀ ਨਿਰਾਦਰੀ ਭਰੇ ਸ਼ਬਦ ਨਾ ਸਹਿ ਸਕੇ। ਫਰਮਾਇਆ ਕਿ ਇਨ੍ਹਾਂ, ਦੇ ਪੁੱਤਰ ਪੋਤਰੇ ਦਰਬਦਰ ਅਨਾਥ ਫਿਰਨਗੇ ਤੇ ਉਹਨਾਂ ਦੀ ਕੋਈ ਬਾਤ ਨਹੀਂ ਪੁੱਛੇਗਾ।

ਕੀਰਤਨ ਦਾ ਕੰਮ ਗੁਰੂ ਜੀ ਤੇ ਉਹਨਾਂ ਦੇ ਸਿੱਖ ਕਰਨ ਲੱਗੇ। ਭਾਈ ਗਾਮੂ, ਭਾਈ ਦੀਪਾ, ਉਗਰਸੈਨ ਤੇ ਭਾਈ ਨਗੋਰੀ ਡੱਲੇ ਪਿੰਡੋਂ ਆਪਣੇ ਸਰੰਦੇ ਤੇ ਹੋਰ ਸਾਜ਼ ਲੈ ਕੇ ਆ ਗਏ ਤੇ ਰੁਬਾਬੀ ਭਾਈਆਂ ਦੀ ਥਾਂ ਸੰਭਾਲ ਲਈ। ਦਰਬਾਰ ਫਿਰ ਸੰਗੀਤ ਨਾਲ ਭਰਨ ਲੱਗ ਪਿਆ। ਸੰਗਤ ਪਹਿਲਾਂ ਨਾਲੋਂ ਵੀ ਵੱਧ ਹਾਜ਼ਰੀ ਭਰਨ ਲੱਗ ਪਈ। ਸੱਤਾ ਤੇ ਬਲਵੰਡ ਭਾਵੋਂ ਆਪਣੇ ਘਰ ਵਿੱਚ ਕੀਰਤਨ ਕਰਨ ਲੱਗ ਪਏ ਪਰ ਉਹਨਾਂ ਨੂੰ ਸੁਣਨ ਕੋਈ ਨਾ ਜਾਂਦਾ। ਹੁਣ ਨਾਂ ਉਹਨਾਂ ਪਾਸ ਅੰਨ ਦਾਣਾ ਸੀ ਤੇ ਨਾ ਖਾਧ ਖੁਰਾਕ ਲਈ ਪੈਸਾ। ਭੁੱਖੇ ਮਰਨ ਲੱਗੇ।

ਇਸ ਹਾਲਤ ਵਿੱਚ ਪਛਤਾਉਣ ਲੱਗੇ। ਕੁੱਝ ਸਿੱਖਾਂ ਨੂੰ ਕਹਿਣ ਲੱਗੇ ਕਿ ਅਸੀਂ ਮੁੜ ਦਰਬਾਰ ਵਿੱਚ ਆਉਣ ਲਈ ਤਿਆਰ ਹਾਂ। ਸਿੱਖਾਂ ਨੇ ਜਦੋਂ ਉਹਨਾਂ ਬਾਰੇ ਗੁਰੂ ਜੀ ਨੂੰ ਦੰਸਿਆ ਤਾਂ ਉਹ ਹੋਰ ਗੁਸੇ ਵਿੱਚ ਆ ਕੇ ਕਹਿਣ ਲੱਗੇ ਕਿ ਜਿਹਨੂੰ ਨੇ ਗੁਰੂ ਨਾਨਕ ਬਾਰੇ ਅਪਸ਼ਬਦ ਬੋਲੇ ਹਨ ਉਹਨਾਂ ਬਾਰੇ ਮੇਰੇ ਕੋਲ ਕੋਈ ਗੱਲ ਨਾਂ ਕੀਤੀ ਜਾਵੇ। ਸਗੋਂ ਫਰਮਾਇਆ ਕਿ ਜਿਹੜਾ ਸਿੱਖ ਉਹਨਾਂ ਦੀ ਸਾਡੇ ਅੱਗੇ ਗੱਲ ਕਰੇਗਾ ਉਸਦਾ ਮੂੰਹ ਕਾਲਾ ਕਰਕੇ ਖੋਤੀ ਉੱਤੇ ਚੜ੍ਹਾਇਆ ਜਾਵੇਗਾ ਅਤੇ ਸ਼ਹਿਰ ਵਿੱਚ ਫੇਰਿਆ ਜਾਵੇਗਾ।

ਦੇ ਮਹੀਨੇ ਲੰਘ ਗਏ। ਸੱਤਾ ਤੇ ਬਲਵੰਡ ਇੱਕ ਸਿੱਖ ਭਾਈ ਲੱਧਾ ਜੀ ਨੂੰ ਲਹੌਰ ਵਿੱਖੇ ਮਿਲਣ ਲਈ ਗਏ ਤੇ ਆਪਣੇ ਗੁਰੂ ਜੀ ਨਾਲ ਝਗੜੇ ਦੀ ਗੱਲ ਉਹਨਾਂ ਨੂੰ ਦੱਸੀ ਅਤੇ ਬੇਨਤੀ ਕੀਤੀ ਕਿ ਉਹਨਾਂ ਦਾ ਗੁਰੂ ਜੀ ਨਾਲ ਸਮੱਝਤਾ ਕਰਾਇਆ ਜਾਵੇ। ਭਾਈ ਲੱਧਾ ਜੀ ਨੂੰ ਤਰਸ ਆ ਗਿਆ ਤੇ ਸੋਚਿਆ ਇਹ ਕਿਸੇ ਦਾ ਭਲਾ ਕਰਨ ਦਾ ਮੌਕਾ ਹੈ। ਉਸਨੇ ਰੁਬਾਬੀਆਂ ਨੂੰ ਪਹਿਲਾਂ ਭੇਜ ਦਿੱਤਾ ਤੇ ਅਪ ਮੂੰਹ ਕਾਲਾ ਕਰਕੇ ਗਧੇ ਉੱਤੇ ਪਿੱਛੇ ਨੂੰ ਮੂੰਹ ਕਰਕੇ ਸਵਾਰ ਹੋ ਕੇ ਖੜੂਰ ਸਾਹਿਬ ਵੱਲ ਤੁਰ ਪਏ। ਹਜ਼ੂਰੀ ਵਿੱਚ ਪੁਜਿਆ। ਹਜ਼ੂਰ ਨੇ ਵੇਖ ਕੇ ਪੁਛਿਆ : " ਇਹ ਕੀ ਰੂਪ ਧਾਰਿਆ ਹੈ।" ਉੱਤਰ ਮਿਲਿਆ: "ਮਹਾਰਾਜ! ਮੈਂ ਤਾਂ ਆਪਜੀ ਦਾ ਹੁਕਮ ਮੰਨਿਆ ਹੈ। ਕ੍ਰਿਪਾ ਕਰਕੇ ਇਹਨਾਂ ਰੁਬਾਬੀਆਂ ਨੂੰ ਬਖਸ਼ ਦੇਉ ਤੇ ਮੁੜ ਕੀਰਤਨ ਦੀ ਸੇਵਾ ਬਖਸ਼ੋ। ਸਿੱਖ ਸਦਾ ਭੁਲਣ ਹਾਰ ਹਨ ਤੇ ਗੁਰੂ ਸਦਾ ਟੁੱਟੀ ਨੂੰ ਗੰਢਦੇ ਹਨ।"

ਗੁਰੂ ਜੀ ਨੇ ਭਾਈ ਲੱਧਾ ਜੀ ਦੀ ਬੇਨਤੀ ਪਰਵਾਨ ਕਰਕੇ ਬਖਸ਼ ਦਿੱਤਾ। ਰੁਬਾਬੀ ਚਰਨਾਂ ਉੱਤੇ ਢਹਿ ਪਏ। ਗੁਰੂ ਜੀ ਨੇ ਰਬਾਬ ਫੜਾਉਦਿਆਂ ਹੁਕਮ ਦਿੱਤਾ ਕਿ ਜਿੰਨ੍ਹਾਂ ਮੂੰਹਾਂ ਨਾਲ ਗੁਰੂ ਨਾਨਕ ਨੂੰ ਅਪਜਸ ਦੇ ਸ਼ਬਦ ਕੱਢੇ ਸਨ, ਉਹਨਾਂ ਨਾਲ ਹੀ ਜੱਸ੍ਹ

ਗਾਵੇ। ਬੱਸ, ਰੁਬਾਬੀ ਭਾਈ ਸ਼ਰਮ ਨਾਲ ਪਾਣੀ-ਪਾਣੀ ਹੋ ਗਏ ਤੇ ਦਰਬਾਰ ਵਿੱਚ ਹਾਜ਼ੰਗੀ ਲਗਵਾਉਣ ਲੱਗੇ। ਹੁਕਮ ਅਨੁਸਾਰ ਉਪਮਾਂ ਵਿੱਚ ਜੋ ਕਾਵਿ ਰਚਿਆ ਤੇ ਗਾਇਆ ਉਹ 'ਰਾਮਕਲੀ ਦੀ ਵਾਰ' ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਰਾਮਕਲੀ ਦੀ ਵਾਰ, ਰਾਇ ਬਲਵੰਡ ਤਥਾ ਸੱਤੇ ਛੂਮਿ ਆਖੀ" ਸਿਰਲੇਖ ਹੇਠ ਦਰਜ ਹੈ। ਇਸ ਨੂੰ ਟਿੱਕੇ ਦੀ ਵਾਰ ਵੀ ਕਿਹਾ ਜਾਂਦਾ ਹੈ। (Sikh History, by M.A. Macauliffe.)

ਅਸੀਂ ਵੇਖਦੇ ਹਾਂ ਕਿ ਭਾਵੇਂ ਵੱਖੋ-ਵੱਖ ਵਿਅਕਤੀਆਂ ਨੇ ਥੋੜਾ-ਬਹੁਤਾ ਫਰੜ ਦਰਸਾ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਪਰ ਸਾਰਿਆਂ ਦਾ ਮਫ਼ਹੂਮ ਲਗ ਭਗ ਇੱਕੋ ਹੈ।

ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ ਕਿ ਇਸ ਵਾਰ ਦੀਆਂ ਅੱਠ ਪੌੜੀਆਂ ਹਨ- ਪਹਿਲੀਆਂ ਤਿੰਨ ਰਾਇ ਬਲਵੰਡ ਦੀਆਂ ਤੇ ਪਿਛਲੀਆਂ ਪੰਜ ਸੱਤੇ ਦੀਆਂ ਹਨ। ਇਸ ਦਾ ਨਿਰਣਾ ਵਾਰ ਨੂੰ ਪੜ੍ਹਨ ਨਾਲ ਭਲੀ ਭਾਂਤ ਹੋ ਜਾਂਦਾ ਹੈ। ਸੰਨ 1604 ਵਿੱਚ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਦਨਾ ਕੀਤੀ ਤਾਂ ਰਾਮਕਲੀ ਰਾਗ ਦੇ ਖੰਡ ਵਿੱਚ ਸਫ਼ਾ 923 ਉਤੇ "ਰਾਮਕਲੀ ਦੀ ਵਾਰ, ਰਾਇ ਬਲਵੰਡ ਤਥਾ ਸੱਤੇ ਛੂਮਿ ਆਖੀ" ਸਿਰਲੇਖ ਹੇਠ ਦਰਜ ਕਰਵਾ ਦਿੱਤਾ। ਭਾਵੇਂ ਇਸ ਵਿੱਚ ਵਾਪਰੀ ਘਟਨਾ ਦਾ ਸਮਾਂ ਮਾਰਚ-ਅਪ੍ਰੈਲ ਸੰਨ 1582 ਹੈ।

ਮੈਕਾਲਫ਼ ਨੇ ਇੱਕ ਥਾਂ ਇਹ ਵੀ ਲਿਖਿਆ ਹੈ ਕਿ ਵਾਰ ਦੀਆਂ ਪਹਿਲੀਆਂ ਪੰਜ ਪਉੜੀਆਂ ਬਲਵੰਡ ਅਤੇ ਪਿਛਲੀਆਂ ਤਿੰਨ ਸੱਤੇ ਦੀਆਂ ਹਨ। ਪਰ ਪਿਛੋਂ ਹੋਈਆਂ ਖੋਜਾਂ ਨੇ ਇਸ ਵਿਚਾਰ ਨੂੰ ਗ੍ਰਲਤ ਕਰਾਰ ਦਿੱਤਾ ਹੈ। ਜੇ ਵਾਰ ਨੂੰ ਗਹੁ ਨਾਲ ਪੜ੍ਹੀਏ ਤਾਂ ਸਾਫ਼ ਜਾਹਰ ਹੈ ਕਿ ਪਹਿਲੀ ਪਉੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਵਿੱਚ ਹੈ ਕਿ ਪ੍ਰਮਾਤਮਾਂ ਨੇ ਉਹਨਾਂ ਨੂੰ ਉੱਚ ਮਰਤਬਾ ਦਿੱਤਾ ਹੈ ਤੇ ਉਹਨਾਂ ਨੇ ਇਹ ਧਰਮ ਦਾ ਰਾਜ ਚਲਾਇਆ ਅਤੇ ਭਾਈ ਲਹਿਣਾ ਅੱਗੇ ਮੱਥਾ ਟੇਕ ਕੇ ਆਪਣਾ ਜਾਨਸ਼ੀਨ ਸਥਾਪਤ ਕੀਤਾ। ਢੂਜੀ ਪਉੜੀ ਵਿੱਚ ਲਹਿਣਾ ਜੀ ਦੀ ਕੀਰਤੀ ਹੈ ਕਿ ਉਹਨਾਂ ਨੇ ਇਹ ਮਰਤਬਾ ਹੁਕਮ ਪਾਲਣ ਵਜੋਂ ਪ੍ਰਾਪਤ ਕੀਤਾ ਹੈ। ਤੀਜੀ ਪਉੜੀ ਵਿੱਚ ਫੇਰ ਗੁਰੂ ਅੰਗਰਦ (ਲਹਿਣਾ) ਦੀ ਵਡਿਆਈ ਹੈ ਤੇ ਉਹਨਾਂ ਨੇ ਲੰਗਰ ਦੀ ਵੀ ਸਿਫਤ ਕੀਤੀ ਹੈ। ਇਸ ਵਿੱਚ ਉਚਾਰਨ ਵਾਲੇ ਦਾ ਨਾਮ ਬਲਵੰਡ ਆਇਆ ਹੈ। ਇਸ ਤੋਂ ਸਿੱਧ ਹੋ ਜਾਂਦਾ ਹੈ ਕਿ ਇਹ ਤਿੰਨੋਂ ਪਉੜੀਆਂ ਬਲਵੰਡ ਦੀਆਂ ਹਨ।

ਚੋਥੀ ਪਉੜੀ ਵਿੱਚ ਨਵੇਂ ਸਿਰਿਊਂ ਫੇਰ ਗੁਰੂ ਨਾਨਕ ਦੀ ਹੀ ਉਸਤਤਿ ਆਰੰਭੀ ਹੈ ਜਿਸ ਵਿੱਚ ਪੁੱਤਰਾਂ ਦੀ ਪਰਖ ਤੇ ਲਹਿਣੇ ਦੀ ਚੋਣ ਦਾ ਜ਼ਿਕਰ ਹੈ। ਇਸ ਤੋਂ ਪਤਾ ਚਲਦਾ ਹੈ ਕਿ ਬਲਵੰਡ ਦੇ ਵਿਚਾਰ ਖਤਮ ਹੋਣ ਪਿਛੋਂ ਕਿਸੇ ਢੂਜੇ ਬੰਦੇ ਨੇ ਆਪਣੇ ਵਿਚਾਰ ਆਰੰਭੇ ਹਨ। ਪੰਜਵੀਂ ਪਉੜੀ ਗੁਰੂ ਅੰਗਰਦ ਦੀ ਵਡਿਆਈ ਵਿੱਚ ਹੈ ਇਸ ਵਿੱਚ ਲਿਖਣ ਵਾਲਾ ਆਪਣੀ ਭੁੱਲ ਦੀ ਮੁਆਫ਼ੀ ਚਾਹੁੰਦਾ ਹੈ। ਛੇਵੀਂ ਪਉੜੀ ਸ੍ਰੀ

ਗੁਰੂ ਅਮਰਦਾਸ ਜੀ ਦੀ ਉਪਮਾਂ ਵਿੱਚ ਹੈ ਜਿਨ੍ਹਾਂ ਵੱਲੋਂ ਬਾਸਕ ਨਾਗ ਦੇ ਨੇਤ੍ਰੇ ਨਾਲ ਮੇਰ ਪਰਬਤ ਮਧਾਣੀ ਰਾਹੀਂ ਸਮੁੰਦਰ ਨੂੰ ਰਿੜਕ ਕੇ, 14 ਰਤਨ ਕੱਢ ਕੇ ਸੰਸਾਰ ਨੂੰ ਰੋਸ਼ਨ ਕਰ ਦੇਣ ਦਾ ਵਰਨਣ ਹੈ ਤੇ ਇਹ ਵਿਚਾਰ ਚੌਥੀ ਪਉੜੀ ਵਿੱਚ ਵੀ ਹਨ। ਛੇਵੰਂ ਪਉੜੀ ਵਿੱਚ ਕਰਤਾ 'ਸੱਤਾ' ਹੈ।

"ਦਾਨ ਜੇ ਸਤਿਗੁਰ ਭਾਵਸੀ ਸੋ ਸੱਤੇ ਦਾਣ"।

ਅਰਥਾਤ ਮੈਨੂੰ ਸੱਤੇ ਨੂੰ ਤੇਰੀ ਉਹੋ ਬਖਸ਼ਿਸ਼ ਚੰਗੀ ਹੈ ਜੋ ਤੈਨੂੰ ਚੰਗੀ ਲਗਦੀ ਹੈ। ਏਥੇ ਸੱਤੇ ਨੇ ਆਪਣੀ ਭੁੱਲ ਦੀ ਤਲਾਫ਼ੀ ਕੀਤੀ ਹੈ।

ਸੱਤਵੀਂ ਪਉੜੀ ਵਿੱਚ ਸ੍ਰੀ ਗੁਰੂ ਰਾਮ ਦਾਸ ਜੀ ਦਾ ਉੱਚ ਮਰਤਬਾ ਦੱਸਕੇ ਆਖਿਆ ਹੈ ਕਿ ਉਹ ਅਥਾਹ ਸਾਗਰ ਹਨ ਤੇ ਹਰ ਪ੍ਰਾਣੀ ਵਿਚੋਂ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਦਾ ਖਾਤਮਾ ਕਰਨ ਵਾਲੇ ਹਨ। ਲੇਖਿਕ ਉਹਨਾਂ ਨੂੰ ਹੀ ਗੁਰੂ ਨਾਨਕ, ਗੁਰੂ ਅੰਗਦ ਅਤੇ ਗੁਰੂ ਅਮਰਦਾਸ ਦੀ ਜੋਤ ਸਮਝਦਾ ਹੈ।

"ਨਾਨਕ ਤੂੰ ਲਹਿਣਾ ਤੂੰ ਹੈ ਗੁਰੂ ਅਮਰ ਤੂੰ ਵੀਜਾਰਿਆ"

ਗੁਰੂ ਡਿੱਠਾ ਤਾਂ ਮਨ ਸਾਧਾਰਿਆ ॥੧੨॥

ਅੱਠਵੀਂ ਪਉੜੀ ਵਿੱਚ ਦੱਸਿਆਂ ਹੈ ਕਿ ਗੁਰੂ ਅਰਜਨ ਦਾ ਤੇਜ਼ ਹਰ ਪਾਸੇ ਚਮਕ ਰਿਹਾ ਹੈ। ਜਿਸ ਦਾ ਚਹੁੰ ਚੱਕਾਂ ਵਿੱਚ ਚਾਨਣ ਹੈ। ਜਿਨ੍ਹਾਂ ਨੇ ਇਹ ਲੋਅ ਪ੍ਰਾਪਤ ਨਹੀਂ ਕੀਤੀ, ਉਹਨਾਂ ਦੀ ਅੰਤਮਾ ਮਰ ਗਈ ਹੈ। ਗੁਰੂ ਅਰਜਨ ਦੀ ਉੱਚਤਾ ਦਿਨ ਰਾਤ ਵਧ ਰਹੀ ਹੈ। ਇਹ ਸੰਸਾਰ ਲਈ ਇੱਕ ਸੱਚੀ ਸੁਗਾਤ ਹਨ, ਸਹਾਰਾ ਹਨ। ਗੁਰੂਆਂ ਦੇ ਆਉਣ ਨਾਲ ਪ੍ਰਭੂ ਆਪ ਪਰਗਟ ਹੋਇਆ ਹੈ।

ਸਮੁੱਚੀ ਵਾਰ ਪੜ੍ਹਨ ਉਪਰੰਤ ਕੁੱਝ ਗੱਲਾਂ ਸਪਸ਼ਟ ਹੋ ਕੇ ਸਾਹਮਣੇ ਆ ਜਾਂਦੀਆਂ ਹਨ ਕਿ ਵਾਰ ਦੀਆਂ ਪਹਿਲੀਆਂ ਤਿੰਨ ਪਉੜੀਆਂ ਬਲਵੰਡ ਦੀਆਂ ਹਨ ਜਦ ਕਿ ਪਿਛਲੀਆਂ ਪੰਜ ਸੱਤੇ ਦੀਆਂ ਹਨ ਕਿਉਂਕਿ ਪਹਿਲੀਆਂ ਤਿੰਨ ਦੇ ਅੰਤ ਵਿੱਚ ਬਲਵੰਡ ਦਾ ਅਤੇ ਅਗਲੀਆਂ ਪੰਜ ਵਿਚਕਾਰ ਸੱਤੇ ਦਾ ਜ਼ਿਕਰ ਹੈ ਜਿਨ੍ਹਾਂ ਵਿੱਚ ਸਿੱਧ ਹੁੰਦਾ ਹੈ ਕਿ ਕੁਬੋਲ ਬੋਲਣ ਵਾਲਾ ਸੱਤਾ ਸੀ ਜਿਸ ਦੀ ਲੜਕੀ ਦੇ ਵਿਆਹ ਲਈ ਲੋੜੀਂਦੀ ਮਾਇਆ ਨਾਂ ਮਿਲਣ ਕਰਕੇ ਉਹ ਮੰਦਾ ਬੋਲ ਬੈਠਿਆ ਸੀ ਅਤੇ ਉਸਨੇ ਹੀ ਭੁੱਲ ਬਖਸ਼ਾਉਣ ਲਈ ਮੁਆਫ਼ੀ ਨਾਮੇ ਦਾ ਉਪਰਾਲਾ ਕੀਤਾ ਸੀ।

ਮੈਕਾਲਿਫ਼ ਅਤੇ ਹੋਰ ਕਈ ਲਿਖਾਰੀਆਂ ਨੇ ਸੱਤਾ ਤੇ ਬਲਵੰਡ ਨੂੰ ਮਰਦਾਨੇ ਦੀ ਸੰਤਾਨ ਆਖਿਆ ਹੈ ਜੋ ਮੇਰੇ ਖਿਆਲ ਵਿੱਚ ਗਲਤ ਹੈ ਕਿਉਂਕਿ ਮਰਦਾਨਾ ਚੌਹੰਬੜ ਮਰਾਸੀ ਸੀ ਅਤੇ ਸੱਤਾ ਤੇ ਬਲਵੰਡ ਮੋਖੜ ਮਰਾਸੀ ਸਨ। ਵੱਖ-ਵੱਖ ਜਾਤਾਂ ਗੋਤਾਂ ਵਾਲੇ ਵਿਅਕਤੀਆਂ ਦਾ ਸੰਬੰਧ ਪਿਉ-ਪੁੱਤਰ ਦਾ ਨਹੀਂ ਹੋ ਸਕਦਾ। ਕਈ ਕੱਚ ਘਰੜ ਕਲਾਕਾਰਾਂ ਨੇ ਸੱਤਾ ਤੇ ਬਲਵੰਡ ਦੀ ਘਟਨਾ ਨੂੰ ਅੰਗਦ ਦੇ ਵੇਲੇ ਹੋਈ ਦੱਸਿਆ ਹੈ ਜੋ ਠੀਕ ਨਹੀਂ। ਇਹ ਦੋਵੇਂ ਮੀਰ ਸ੍ਰੀ ਗੁਰੂ ਅਰਜਨ ਦੇ ਦਰਬਾਰ ਦੇ ਹੀ ਸਿੰਗਾਰ ਸਨ ਜੋ ਕੀਰਤਨ ਨਾਲ ਸੰਗਤ ਨੂੰ ਨਿਹਾਲ ਕਰਦੇ ਸਨ। ਝਗੜਾ ਗੁਰੂ ਅੰਗਦ ਨਾਲ ਨਹੀਂ ਗੁਰੂ

ਅਰਜਨ ਨਾਲ ਹੋਇਆ ਸੀ।

ਇਸ ਵਾਰ ਨੂੰ ਨਿਰੋਲ ਉਸਤਤਿ ਦੀ ਵਾਰ ਕਹਿਣਾ ਵਧੇਰੇ ਠੀਕ ਹੋਵੇਗਾ ਜੋ ਗੁਰੂ ਅਰਜਨ ਦੇ ਦਰਬਾਰ ਵਿੱਚ ਪੰਜਾਂ ਗੁਰੂ ਸਾਹਿਬਾਨ ਵਿੱਚ ਪੂਰਨ ਸ਼ਰਧਾ ਰੱਖਕੇ ਉਚਾਰੀ ਗਈ।

ਪੂਰਾਣੀ ਪੰਜਾਬੀ ਦੀ ਬਲਵਾਨ ਸ਼ਬਦਾਬਲੀ ਨਾਲ ਸੰਗਾਰੀ ਇਸ ਵਾਰ ਦੀ ਭੁਆਂ ਪ੍ਰਾਕ੍ਰਿਤ ਵਰਗੀ ਹੈ ਤੇ ਛੰਦ-ਬਣਤਰ ਉਤੇ ਫਾਰਸੀ ਪ੍ਰਭਾਵ ਪਰਤੱਖ ਟਪਕਦਾ ਹੈ ਪਰ ਨਾਲ ਹੀ ਠੇਠ ਪੰਜਾਬੀ ਅੱਖਰਾਂ ਦੀ ਘਾਟ ਵੀ ਨਹੀਂ ਹੈ। ਵਾਰ ਵਿੱਚ ਅਕਹਿ ਵੇਗ ਤੇ ਜੋਸ਼ ਹੈ। ਸ਼ਬਦਾਂ ਨੂੰ ਇਸ ਪ੍ਰਕਾਰ ਮੌਜ਼ ਦਿੱਤਾ ਹੈ ਕਿ ਉਹਨਾਂ ਦਾ ਪ੍ਰਭਾਵ ਵਧਦਾ ਹੀ ਗਿਆ ਹੈ। ਜਿਸ ਤੋਂ ਪਰਭਾਵਤ ਹੋ ਕੇ ਗੁਰੂ ਅਰਜਨ ਨੇ ਉਹਨਾਂ ਨੂੰ 'ਰਾਇ' ਦਾ ਖਤਾਬ ਦਿੱਤਾ ਸੀ।

ਅੰਤ ਵਿੱਚ ਕਹਿ ਸਕਦੇ ਹਾਂ ਕਿ ਇਸ ਵਾਰ ਦੀ ਇੱਕ ਵਿਸ਼ੇਸ਼ ਇਤਿਹਾਸਿਕ ਤੇ ਸਾਹਿਤਕ ਮਹਾਨਤਾ ਹੈ ਜਿਸ ਕਰਕੇ ਇਹ ਪੰਜਾਬੀ ਸਾਹਿਤ ਦੀਆਂ ਵਾਰਾਂ ਵਿਸ਼ੇਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿੱਚ ਬਰਾਬਰ ਦਾ ਉੱਚ ਮਰਤਬਾ ਤੇ ਹਿਲੈਖਣ ਸਥਾਨ ਰੱਖਦੀ ਹੈ।

ਕਈ ਪੁਸਤਕਾਂ ਵਿੱਚ ਦੱਸਿਆ ਹੈ ਕਿ ਸੱਤਾ ਤੇ ਬਲਵੰਡ ਇਹ ਮਰਦਾਨੇ ਦੇ ਭਰਾ ਸਨ ਤੇ ਗੁਰੂ ਨਾਨਕ ਦੇ ਸਾਥੀ ਸਨ। ਕਈ ਇਨ੍ਹਾਂ ਨੂੰ ਪਿਉ ਪੁੱਤਰ ਦੱਸਦੇ ਹਨ, ਤੇ ਕਈ ਆਪੋ ਵਿੱਚ ਭਰਾ ਕਹਿੰਦੇ ਹਨ। ਇੱਕ ਪਟਿਆਲੇ ਵਾਲੀ ਜਨਮ ~~ਸਾਥੀ~~ ਹੈ ਜੋ ਇੰਨਾਂ ਨੂੰ ਮਰਦਾਨੇ ਦੀ ਸੰਤਾਨ ਦੱਸਦੀ ਹੈ। ਪਰ ਸਾਰੇ ਪੱਖੋਂ ਵਿਚਾਰ ਕਰਨ ਉਪਰੰਤ ਮੈਂ ਮਹਾਨ ਖੱਜੀ ਤੇ ਵਿਦਵਾਨ ਸ. ਸਾਹਿਬ ਸਿੰਘ ਦੇ ਵਿਚਾਰ ਪੇਸ਼ ਕਰਦਾ ਹਾਂ ਜੋ ਨਿਰਣਾਤਮਕ ਅਤੇ ਠੀਕ ਜਾਪਦੇ ਹਨ। ਉਹ ਫਰਮਾਉਂਦੇ ਹਨ ਕਿ ਸੱਤਾ ਤੇ ਬਲਵੰਡ ਭਾਈ ਮਰਦਾਨੇ ਦੀ ਐਲਾਦ ਵਿਚੋਂ ਨਹੀਂ ਸਨ। ਭਾਈ ਮਰਦਾਨਾ 'ਚੌਹਬੜ' ਤੇ ਉੱਹ 'ਮੋਖੜ' ਸਨ ਇਹ ਦੋਵੇਂ ਗੁਰੂ ਅਰਜਨ ਪਾਸ ਕੀਰਤਨ ਕਰਦੇ ਸਨ। ਸਾਦੀ ਸੱਤੇ ਦੀ ਲੜਕੀ ਦੀ ਸੀ। ਜਿਸ ਲਈ ਗੁਰੂ ਪਾਸੋਂ ਪੈਸੇ ਦੀ ਮੰਗ ਕੀਤੀ ਗਈ। ਗੁਰੂ ਜੀ ਨੇ ਇਸ ਲਈ ਜਵਾਬ ਦਿੱਤਾ ਸੀ ਕਿ ਉਹਨਾਂ ਦੇ ਭਰਾ ਪਿਰਥੀ ਚੰਦ ਦੇ ਵਿਰੋਧ ਕਰਕੇ ਬਹੁਤ ਘੱਟ ਮਾਯਾ ਦਰਬਾਰ ਵਿੱਚ ਆਉਂਦੀ ਸੀ।

ਇਹ ਘਟਨਾ ਮਾਰਚ ਸੰਨ 1582 ਵਿੱਚ ਵਾਪਰੀ ਸੀ। ਭਾਈ ਲੱਧਾ ਜੀ ਇੱਕ ਪੂਰਨ ਗੁਰਸਿੱਖ ਲਾਹੌਰੀ ਨੇ ਗੁਰੂ ਜੀ ਅਤੇ ਸੰਗਤ ਪਾਸੋਂ ਮੁਆਫ਼ ਕਰਵਾਇਆ। ਮੁਆਫ਼ੀ ਮਿਲਣ ਉਤੇ ਸੱਤਾ ਅਤੇ ਬਲਵੰਡ ਦੋਵਾਂ ਨੇ ਇਹ ਵਾਰ ਲਿੱਖੀ ਜਿਸ ਦੀਆਂ ਪਹਿਲੀਆਂ ਤਿੰਨ ਪੌੜੀਆਂ ਬਲਵੰਡ ਅਤੇ ਪਿਛਲੀਆਂ ਪੰਜ ਪੌੜੀਆਂ ਸੱਤਾ ਦੀਆਂ ਲਿੱਖੀਆਂ ਹੋਈਆ ਹਨ। ਇੰਨ੍ਹਾਂ ਅੱਠਾ ਪੌੜੀਆਂ ਨੂੰ ਗੁਰੂ ਜੀ ਸਾਹਮਣੇ ਸੰਗਤ ਵਿੱਚ ਦੋਵਾਂ ਨੇ ਗਾ ਕੇ ਮੁਆਫ਼ੀ ਪ੍ਰਾਪਤ ਕੀਤੀ ਤੇ ਮੁੜ ਗੁਰੂ ਘਰ ਦੇ ਕੀਰਤਨੀਏ ਬਣੇ।

ਰਾਮਕਲੀ ਰਾਗ ਵਿੱਚ ਬਲਵੰਡ ਤੇ ਸੱਤੇ ਦੀ ਮਿਲ ਕੇ ਗਈ ਹੋਈ ਇਹ ਵਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 966 ਤੋਂ 968 ਉੱਤੇ ਦਰਜ ਹੈ ਤੇ ਜਿਸ ਦਾ ਸਿਰਲੇਖ  
ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦਿੱਤਾ ਹੈ:

ਰਾਮਕਲੀ ਕੀ ਵਾਰ

ਰਾਇ ਬਲਵੰਡਿ ਤਥਾ ਸਤੈ ਢੂਮਿ ਆਖੀ

ਵਾਰ ਦਾ ਮਤਨ ਨਿਮਨਲਿਖਿਤ ਹੈ:

੧੪ ਸੇਤਿਗੁਰ ਪ੍ਰਸਾਦਿ॥

ਨਾਉ ਕਰਤਾ ਕਾਦਰੁ ਕਰੇ, ਕਿਉ ਬੋਲੁ ਹੋਵੈ ਜੋ ਖੀਵਦੈ॥

ਦੇ ਗੁਨਾ ਸਤਿ ਭੈਣ ਭਰਾਵ ਹੈ, ਪਾਰੰਗਤਿ ਦਾਨੁ ਪੜੀਵਦੈ॥

ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵ ਦੈ॥

ਲਹਣੇ ਧਰਿਓਨੁ ਛਤੁ ਸਿਰਿ, ਕਰਿ ਸਿਫਤੀ ਅੰਮ੍ਰਿਤ ਪੀਵਦੈ॥

ਸਤਿ ਗੁਰੂ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅਦੈ॥

ਗੁਰਿ ਚੇਲੇ ਰਹਿਰਾਸਿ ਕੀਈ, ਨਾਨਕਿ ਸਲਾਮਤਿ ਥੀਵਦੈ॥

ਸਹਿ ਟਿਕਾ ਦਿਤੇਸੁ ਜੀਵਦੈ॥੧॥

ਅਰਥ: ਜਿਹੜੀ ਵਡਿਆਈ ਵਾਹਿਗੁਰੂ ਦੇਂਦਾ ਹੈ ਉਹ ਤੋਲੀ ਨਹੀਂ ਜਾ ਸਕਦੀ। ਸੰਸਾਰ  
ਸਾਗਰ ਦੇ ਪਾਰ ਉਤਾਰੇ ਲਈ ਸਤਿ ਰੂਪੀ ਰੱਬੀ ਗੁਣ ਭੈਣ ਭਰਾ ਹਨ। ਗੁਰੂ ਨਾਨਕ ਦੇਵ  
ਜੀ ਨੇ ਇਸ ਪ੍ਰਕਾਰ ਸੱਚ ਰੂਪੀ ਕਿਲੇ ਨੂੰ ਉਸਾਰ ਕੇ ਰਾਜ ਚਲਾਇਆ ਹੈ।

ਵਾਹਿਗੁਰੂ ਦੀ ਬਖਸ਼ੀ ਮਤਿ ਰੂਪੀ ਤਲਵਾਰ ਨਾਲ ਸ਼ਕਤੀ ਸਹਾਰੇ ਲਹਿਣਾ  
ਜੀ ਦੇ ਸਿਰ ਤੇ ਜਿਹੜੇ ਸਿਫਤ ਸਲਾਹ ਸਦਕਾ ਨਾਮ ਦਾ ਅੰਮ੍ਰਿਤ ਪੀ ਰਹੇ ਸਨ  
ਗੁਰਿਆਈ ਦਾ ਤਾਜ ਰੱਖਿਆ। ਅਪਣੇ ਸਿੱਖ ਅੱਗੇ ਮੱਥਾ ਟੇਕਿਆ ਤੇ ਜਿਊਂਦਿਆਂ ਹੀ  
ਗੁਰਿਆਈ ਦਾ ਤਿਲਕ ਲਹਿਣਾ ਜੀ ਨੂੰ ਲਾ ਦਿੱਤਾ।

ਲਹਿਣੇ ਦੀ ਫੇਰਾਈਐ ਨਾਨਕਾ ਦੇਹੀ ਖਟੀਐ॥

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥

ਝੁਲੈ ਸੁ ਛਤੁ ਨਿਰੰਜਨੀ, ਮਲਿ ਤਖਤ ਬੈਠਾ ਗੁਰ ਹਟੀਐ॥

ਕਰਹਿ ਜਿ ਗੁਰ ਫੁਰਮਾਇਆ, ਸਿਲ ਜੋਗੁ ਅਲੂਣੀ ਚਟੀਐ॥

ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥

ਖਰਚੇ ਦਿਤਿ ਖਸਮ ਦੀ ਆਪ ਖਹਦੀ ਖੈਰਿ ਦਬਟੀਐ॥

ਹੋਵੈ ਸਿਫਤਿ ਖਸਮ ਦੀ ਨੁਰੂ ਅਰਸਹੁ ਕੁਰਸਹੁ ਝਟੀਐ॥

ਤੁਧੁ ਡਿੱਠੈ ਸਚੇ ਪਾਤਿਸਾਹਿ, ਮਲੁ ਜਨਮ ਜਨਮ ਦੀ ਕਟੀਐ॥

ਸਚੁ ਜਿ ਗੁਰਿ ਫੁਰਮਾਇਆ, ਕਿਉ ਏਦੂ ਬੋਲਹੁ ਹਟੀਐ॥

ਪੁਤੀ ਕਉਲੁ ਨਾ ਪਾਲਿਓ, ਕਰਿ ਪੀਰਹੁ ਕੰਨ ਮੁਰਟੀਐ॥

ਦਿਲਿ ਖੋਟੈ ਆਕੀ ਫਿਰਨਿ, ਬੰਨਿ ਭਾਰੁ ਉਚਾਇਨਿ ਛਟੀਐ॥

ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਬਟੀਐ॥

ਕਉਣੁ ਹਾਰੇ, ਕਿਨਿ ਉਵਟੀਐ॥੨॥

ਅਥਥ: ਗੁਰੂ ਨਾਨਕ ਦੀ ਵਡਿਆਈ ਨਾਲ ਲਹਣਾ ਜੀ ਦੀ ਵਡਿਆਈ ਦੀ ਧੁਮ ਪੈ ਗਈ। ਕਿਉਂ ਕਿ ਜੋਤ ਤੇ ਜੀਵਨ ਦਾ ਢੰਗ ਓਹੀ ਸੀ, ਕੇਵਲ ਸਰੀਰ ਹੀ ਬਦਲਿਆ ਸੀ।

ਖੁਬਸੂਰਤ ਰੱਬੀ ਨੂਰ ਸਦਕਾ ਹੁਣ ਗੁਰੂ ਨਾਨਕ ਦੀ ਹੱਟੀ ਵਿੱਚ ਬਾਬਾ ਲਹਣਾ ਗੋਚੀ ਉਤੇ ਬੈਠਾ ਹੈ ਤੇ ਗੁਰੂ ਨਾਨਕ ਦਾ ਬਖਸ਼ਿਆ ਹੁਕਮ ਚਲਾ ਰਿਹਾ ਹੈ। ਇਹ ਹੁਕਮ ਪਾਲਣਾ ਅਲੂਣੀ ਸਿਲ ਚੱਟਣ ਸਮਾਨ ਹੈ। ਹੁਣ ਉਹ ਵਾਹਿਗੁਰੂ ਦੇ ਨਾਮ ਦੀ ਦਾਤ ਵੰਡ ਰਹੇ ਹਨ। ਗੁਰੂ ਕਿਰਪਾ ਨਾਲ ਲੰਗਰ ਚੱਲ ਰਿਹਾ ਹੈ ਤੇ ਨਾਮ ਦੀ ਕਮਾਈ ਵਿੱਚ ਕੋਈ ਘਾਟਾ ਨਹੀਂ ਪੈਂਦਾ।

ਵਾਹਿਗੁਰੂ ਦੇ ਨਾਮ ਦੀ ਸਿਫਤ ਹੋ ਰਹੀ ਹੈ ਤੇ ਉਸਦਾ ਨੂਰ ਝੜ ਰਿਹਾ ਹੈ। ਹੋ ਸੱਚੇ ਗੁਰੂ ਅੰਗਦ! ਤੇਰੇ ਦਰਸ਼ਨ ਨਾਲ ਜਨਮ ਜਨਮਾਂਤਰਾਂ ਦੀ ਸੈਲ ਕੱਟੀ ਜਾ ਰਹੀ ਹੈ।

ਗੁਰੂ ਨਾਨਕ ਨੇ ਜੋ ਹੁਕਮ ਕੀਤਾ ਗੁਰੂ ਅੰਗਦ ਜੀ ਤੁਸੀਂ ਸਤਿਬਚਨ ਕਹਿਕੇ ਕਬੂਲ ਕਰਲਿਆ ਤੇ ਮੰਨਣੇ ਨਾਹੀਂ ਨਹੀਂ ਕੀਤੀ। ਪੁੱਤਰਾਂ ਨੇ ਅਪਣੇ ਪਿਤਾ ਦੀ ਕੋਈ ਗੱਲ ਨਾਂ ਮੰਨੀ ਸਗੋਂ ਹਰ ਬਚਨ ਨੂੰ ਪਿੱਠ ਕਰਕੇ ਟਾਲਦੇ ਰਹੇ।

ਜਿਹੜੇ ਲੋਕ ਗੁਰੂ ਵੱਲੋਂ ਆਕੀ ਹੋਏ ਫਿਰਦੇ ਹਨ ਉਹ ਦੁਨਿਆਵੀ ਕੰਮਾਂ ਦਾ ਭਾਰ ਚੁੱਕੀ ਫਿਰਦੇ ਹਨ। ਨਾਂ ਕੋਈ ਹਾਰਨ ਵਾਲਾ ਹੈ ਨਾਂ ਕੋਈ ਜਿੱਤਣ ਵਾਲਾ। ਜਿਹੜੇ ਨਾਨਕ ਨੇ ਇਹ ਰਜ਼ਾ ਮੰਨਣ ਦਾ ਹੁਕਮ ਦਿੱਤਾ ਹੈ, ਉਹ ਆਪ ਹੀ ਕਾਰ ਕਰਨ ਵਾਲਾ ਸੀ ਜਿਸਨੇ ਇਹ ਖੇਡ ਰਚੀ ਤੇ ਆਪ ਹੀ ਲਹਣਾ ਜੀ ਨੂੰ ਹੁਕਮ ਪਾਲਣ ਦੇ ਕਾਬਲ ਬਣਾਇਆ।

ਜਿਨਿ ਕੀਤੀ ਸੋ ਮੰਨਣਾ, ਕੋ ਸਾਲੁ, ਜਿਵਾਹੇ ਸਾਲੀ॥

ਧਰਮ ਰਾਇ ਹੈ ਦੇਵਤਾ, ਲੈ ਗਲਾ ਕਰੇ ਦਲਾਲੀ॥

ਸਤਿਗੁਰ ਆਖੈ ਸੱਚਾ ਕਰੇ, ਸਾਬਾਤ ਹੋਵੈ ਦਰਹਾਲੀ॥

ਗੁਰ ਅੰਗਦ ਦੀ ਦੋਹੀ ਫਿਰੀ, ਸਚੁ ਕਰਤੈ ਬੰਧਿਬਹਾਲੀ॥

ਨਾਨਕੁ ਕਾਇਆ ਪਲਟੁ ਕਰਿ, ਮਲਿ ਤਖਤੁ ਬੈਠਾ ਸੈ ਡਾਲੀ॥

ਦਰੁ ਸੇਵੇ ਉਮਤਿ ਖੜੀ, ਮਸਕਲੈ ਹੋਇ ਜੰਗਾਲੀ॥

ਦਰਿ ਦਰਵੇਸੁ, ਖਸੰਮ ਦੈ ਨਾਇ ਸਚੈ ਬਾਣੀ ਲਾਲੀ॥

ਬਲਵੰਡ, ਖੀਵੀ ਨੇਕ ਜਨ, ਜਿਸੁ ਬਹੁਤੀ ਡਾਉ ਪਤ੍ਰਾਲੀ॥

ਲੰਗਰਿ ਦਉਲਤਿ ਵੰਡੀਐ, ਰਸੁਅੰਮ੍ਰਿਤ ਖੀਰਿ ਧਿਆਲੀ॥

ਗੁਰਸਿੱਖਾਂ ਕੇ ਮੁਖ ਉਜਲੇ, ਮਨ ਮੁਖ ਥੀਏ ਪਰਾਲੀ॥

ਪਏ ਕਬੂਲ ਖਸੰਮ ਨਾਲਿ; ਜਾਂ ਘਾਲ ਮਰਦੀ ਘਾਲੀ॥

ਮਾਤਾ ਖੀਵੀ ਸਹੁ ਸੋਇ, ਜਿਨਿ ਗੋਇ ਉਠਾਲੀ॥੩॥

ਅਰਥ: ਜਿਹੜੇ ਗੁਰੂ ਨੇ ਹੁਕਮ ਦੀ ਪਾਲਣਾ ਕੀਤਾ, ਉਹ ਮੰਨਣ ਦੇ ਕਾਬਲ ਹੋ ਗਿਆ। ਤਾਰਾ-ਮੀਰਾ ਅਤੇ ਮੁੰਜੀ ਵਿੱਚੋਂ ਮੁੰਜੀ ਸ਼੍ਰੇਸ਼ਟ ਹੁੰਦੀ ਹੈ ਜੋ ਨੀਵੀਂ ਰਹਿੰਦੀ ਹੈ। ਸੋ ਨੀਵਾਂ ਰਹਿਣ ਵਾਲਾਂ ਆਦਰ ਪਾਉਂਦਾ ਹੈ। ਗੁਰੂ ਅੰਗਦ ਧਰਮ ਦਾ ਦੇਵਤਾ ਹੋ ਗਿਆ ਜੋ ਮਾਨਵ ਦੀਆਂ ਬੇਨਤੀਆਂ ਸੁਣ ਵਾਹਿਗੁਰੂ ਨਾਲ ਜੋੜਨ ਦੀ ਵਿਚੋਲਗੀ ਕਰਦਾ ਹੈ। ਹੁਣ ਉਹ ਜੋ ਕਹਿੰਦੇ ਹਨ, ਵਾਹਿਗੁਰੂ ਮੰਨਦਾ ਹੈ ਤੇ ਹੋ ਜਾਂਦਾ ਹੈ। ਗੁਰੂ ਅੰਗਦ ਦੇ ਵਡਿੱਤਣ ਦੀਆਂ ਧੁੰਮਾਂ ਪੈ ਗਈਆਂ ਹਨ। ਵਾਹਿਗੁਰੂ ਨੇ ਉਸਦੀ ਵਡਿਆਈ ਪੱਕੀ ਕਰ ਦਿੱਤੀ ਹੈ।

ਸੈਂਕੜੇ ਸੇਵਕਾਂ ਵਾਲਾ ਨਾਨਕ ਆਪਣਾ ਸ਼੍ਰੀਰ ਬਦਲਕੇ ਗੁਰੂ ਅੰਗਦ ਬਣ ਗੱਦੀ ਸੰਭਾਲ ਬੈਠਾ ਹੈ। ਉਸ ਅੰਦਰ ਨਾਨਕ ਵਾਲੀ ਹੀ ਜੋਤ ਹੈ। ਹੁਣ ਸੰਗਤ ਪ੍ਰੇਮ ਨਾਲ ਉਸਦੇ ਦਰ ਸੇਵਾ ਕਰ ਰਹੀ ਹੈ ਤੇ ਆਤਮਾਂ ਨੂੰ ਪਵਿੱਤਰ ਬਣਾ ਰਹੀ ਹੈ ਕਿਉਂਕਿ ਜੰਗਾਲੀ ਹੋਈ ਧਾਤ ਮਸਕਲੇ ਨਾਲ ਚਮਕ ਜਾਂਦੀ ਹੈ। ਗੁਰੂ ਅੰਗਦ ਗੁਰੂ ਨਾਨਕ ਦੇ ਦਰ ਤੇ ਨਾਮ ਦਾ ਸਵਾਲੀ ਹੈ। ਵਾਹਿਗੁਰੂ ਨਾਮ ਜਪਣ ਕਰਕੇ ਰੰਗ ਚੜ੍ਹੇ ਹੋਏ ਹਨ।

ਹੇ ਬਲਵੰਡ ਮਾਤਾ ਖੀਵੀ ਜੀ ਬਹੁਤ ਹੀ ਨੇਕ ਹਨ। ਉਹਨਾਂ ਦੀ ਛਾਂ ਬਹੁਤ ਸੰਘਣੀ ਹੈ ਜਿਸ ਥਲੇ ਬੈਠਿਆਂ ਦਿਲ ਵਿੱਚ ਸ਼ਾਂਤੀ ਭਰਪੂਰ ਠੰਡ ਉਪਜਦੀ ਹੈ। ਲੰਗਰ ਵਿੱਚ ਸਿਮਰਨ ਦੀ ਦੌਲਤ ਅਤੇ ਅੰਮ੍ਰਿਤ ਰਸ ਵੰਡਿਆ ਜਾ ਰਿਹਾ ਹੈ ਅਤੇ ਮਾਤਾ ਖੀਵੀ ਦੇ ਸਦਕਾ ਘਿਉ ਵਾਲੀ ਖੀਰ ਵਰਤਾਈ ਜਾ ਰਹੀ ਹੈ। ਗੁਰਸਿੱਖਾਂ ਦੇ ਚੇਹਰੇ ਖਿੜੇ ਹੋਏ ਹਨ ਜਦ ਕਿ ਬੇਮੁੱਖਾਂ ਦੇ ਮੂੰਹ ਈਰਖਾ ਨਾਲ ਪੀਲੇ ਪੈਂਦੇ ਹਨ।

ਮਾਤਾ ਖੀਵੀ ਦੇ ਪਤੀ ਗੁਰੂ ਅੰਗਦ ਨੇ ਧਰਤੀ ਦਾ ਸਾਰਾ ਭਾਰ ਚੁੱਕ ਲਿਆ ਸੀ। ਜਦੋਂ ਉਹਨਾਂ ਨੇ ਮਰਦਾਂ ਵਾਲੀ ਘਾਲ ਘਾਲੀ ਤਾਂ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋ ਗਈ।

ਹੋਰਿਓਂ ਗੰਗ ਵਹਾਈਐ, ਦੁਨਿਆਈਆਖੈ ਕਿ ਕਿਓਣੁ॥

ਨਾਨਕ ਈਸਰਿ ਜਗ ਨਾਖਿ, ਉਚਹਦੀ ਵੈਣੁ ਵਿਰਿਕਿਓਣੁ॥

ਮਧਾਣਾ ਪਰਬਤੁ ਕਰਿ ਨੇਤ੍ਰੁ ਬਾਸਕੁ, ਸਬਦਿ ਰਿੜਕਿਓਣੁ॥

ਚਉਦਹ ਰਤਨ ਨਿਕਾਲਿਅਨੁ, ਕਰਿ ਆਵਾਗਉਣੁ ਚਿਲਕਿਓਣੁ॥

ਕੁਦਰਤ ਅਹਿ ਵੇਖਾਲੀਅਨੁ, ਜਿਣਿ ਐਵਡ ਪਿਡ ਠਿਣਕਿਓਣੁ॥

ਲੁਹਣੈ ਧਰਉਨ ਛੜ੍ਹੁ, ਸਿਰਿ, ਅਸਮਾਨਿ ਕਿਆੜਾ ਛਿਕਿਓਣੁ॥

ਜੋਤਿ ਸਮਾਣੀ ਜੋਤਿ ਮਾਹਿ, ਆਪੁ ਆਪੈ ਸੇਤੀ ਮਿਕਿਓਣੁ॥

ਸਿਖਾਂ ਪੁੱਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿਕਿਓਣੁ॥

ਜਾਂ ਸੁਧੋਸੁ, ਤਾਂ ਲਹਣਾ ਟਿਕਿਓਣੁ॥੪॥

ਲੋਕ ਕਹਿੰਦੇ ਹਨ ਕਿ ਮਹਾਨ ਗੁਰੂ ਨਾਨਕ ਨੇ ਬੇਹੱਦ ਉਚਾਂ ਬਚਨ ਉਚਾਰਿਆ ਤੇ ਹਰ ਪਾਸੇ ਤੋਂ ਗੰਗਾ ਬਹਾ ਦਿੱਤੀ ਹੈ। ਇਹ ਪਤਾ ਨਹੀਂ ਉਸਨੇ ਕੀ ਕੀਤਾ ਹੈ?

ਉਸਨੇ ਉੱਚੀ ਸੁਰਤ ਨੂੰ ਮਧਾਣੀ ਬਣਾ ਕੇ, ਬਾਸਕ ਨਾਗ ਨੂੰ ਨਤ੍ਤੇ ਵਿੱਚ ਪਾ ਕੇ ਸ਼ਬਦ ਵਿੱਚ 'ਰੇੜਕਾ' ਪਾਇਆ। ਚੌਦਾਂ ਰਤਨ ਕੱਢੇ ਤੇ ਇਸ ਸੰਸਾਰ ਨੂੰ ਸੁੰਦਰ ਬਣਾ ਦਿੱਤਾ।

ਉਸਨੇ ਅਜੇਹੀ ਸ਼ਕਤੀ ਪ੍ਰਗਟਾਈ ਕਿ ਬਾਬਾ ਲਹਣਾ ਵਰਗੀ ਉੱਚੀ ਅਤਮਾਂ ਨੂੰ ਪਰਖ ਲਿਆ ਤੇ ਉਸਦੇ ਸਿਰ ਤੇ ਤਾਜ ਰੱਖਕੇ ਉਸ ਦੀ ਵਡਿਆਈ ਅਸਮਾਨ ਤੱਕ ਪਹੁੰਚਾ ਦਿੱਤੀ।

ਨਾਨਕ ਦੀ ਆਤਮਾਂ ਲਹਿਣੇ ਦੀ ਆਤਮਾਂ ਵਿੱਚ ਏਦਾਂ ਘੁੱਲ ਗਈ ਕਿ ਨਾਨਕ ਨੇ ਆਪਣੇ ਆਪ ਨੂੰ ਆਪਣੇ ਆਪੇ ਨਾਲ ਸਾਵਾਂ ਕਰ ਲਿਆ। ਸੰਗਤ ਜੀ! ਵੇਖੋ ਜੋ ਉਸਨੇ ਕੀਤਾ, ਆਪਣੇ ਪੁੱਤਾਂ ਨੂੰ ਤੇ ਸਿਖਾਂ ਨੂੰ ਪਰਖ ਕੇ ਜਦੋਂ ਉਸਨੇ ਛਾਂਟੀ ਕੀਤੀ ਤਾਂ ਲਹਣਾ ਚੁਣ ਲਿਆ।

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰ॥

ਜਪੁ ਤਪੁ ਸੰਜਮੁ ਨਾਲਿ ਤੁਧੁ, ਹੋਰ ਮੁਚੁ ਗਰੂਰੁ॥

ਲਬੁ ਵਿਣਾਹੇ ਮਾਣਸਾ, ਜਿਉ ਪਾਣੀ ਬੁਰੁ॥

ਵਰਿਐ ਦਰਗਹ ਗੁਰੂ ਕੀ, ਕੁਦਰਤੀ ਨੂਰੁ॥

ਜਿਤੁ ਸੁ ਹਾਥ ਨ ਲਭਈ, ਤੂੰ ਓਹੁ ਠਰੂਰੁ॥

ਨਉਨਿਧਿ ਨਾਮੁ ਨਿਧਾਨੁ ਹੈ, ਤੁਧੁ ਵਿਚਿ ਭਰਪੂਰੁ॥

ਨਿੰਦਾ ਤੇਰੀ ਜੋ ਕਰੇ, ਸੋ ਵੰਝੇ ਚੂਰੁ॥

ਨੇਂਕੈ ਦਿਸੈ ਮਾਤ ਲੋਕ, ਤੁਧੁ ਸੁਝੈ ਦੂਰੁ॥

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰ॥੫॥

ਅਰਥ: ਫੇਰ ਗੁਰਿਆਈ ਮਿਲਣ ਪਿੱਛੋਂ ਬਾਬਾ ਫੇਰੂ ਦੇ ਪੁੱਤਰ ਨੇ ਖੜੂਰ ਦੀ ਹੈਣਕ ਵਧਾਈ। ਉਹ ਕਰਤਾਰਪੁਰ ਤੋਂ ਖੜੂਰ ਆ ਵੱਸੇ। ਹੋ ਸਤਿਗੁਰੂ! ਦੁਨੀਆਂ ਤਾਂ ਬਹੁਤ ਹੰਕਾਰੀ ਹੈ ਪਰ ਤੇਰੇ ਪਾਸ ਜਪ, ਤਪ ਤੇ ਸੰਜਮ ਹੈ।

ਜਿਵੇਂ ਪਾਣੀ ਨੂੰ ਬੂਰ ਸਾੜ ਦੇਂਦਾ ਹੈ ਓਵੇਂ ਹੀ ਲਾਲਚ ਇਨਸਾਨ ਨੂੰ ਬਰਬਾਦ ਕਰ ਦੇਂਦਾ ਹੈ। ਗੁਰੂ ਨਾਨਕ ਦੇ ਦਰਬਾਰ ਵਿੱਚ ਨਾਮ ਦੀ ਵਰਖਾ ਕਾਰਨ ਤੇਰੇ ਉੱਤੇ ਹੈਂਥੀ ਨੂਰ ਹੈ। ਤੂੰ ਉਹ ਸ਼ਾਂਤ ਸਾਗਰ ਹੈਂ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ। ਨਾਮ ਹੂਪੀ ਖੜਾਨਾ ਤੇਰੇ ਅੰਦਰ ਨੱਕੋਨੱਕ ਭਰਿਆ ਪਿਆ ਹੈ।

ਜਿਹੜਾ ਬੰਦਾ ਤੇਰੀ ਨਿੰਦਿਆ ਕਰੇ, ਮੁੱਕ ਜਾਵੇਗਾ। ਦੁਨੀਆਂ ਤੇ ਸਾਰੇ ਜੀਵਤਾਂ ਆਲੇ ਦੁਆਲੇ ਬਾਰੇ ਹੀ ਜਾਣਦੇ ਹਨ ਪਰ ਤੈਨੂੰ ਤਾਂ ਅੱਗੋਂ ਹੋਣੀ ਬਾਰੇ ਵੀ ਸਭ ਗਿਆਨ ਹੈ। ਫੇਰ ਬਾਬਾ ਫੇਰੂ ਜੀ ਦੇ ਬੇਟੇ ਅੰਗਦ ਨੇ ਖੜੂਰ ਨੂੰ ਭਾਗ ਲਾ ਦਿੱਤੇ।

ਸੋ ਟਿੱਕਾ, ਸੋ ਬੈਹਣਾ, ਸੋਈ ਦੀਬਾਣੁ॥

ਪਿਯੁ ਦਾਦੇ ਜੇਵਿਹਾ, ਪੇਤਾ ਪਰਵਾਣੁ॥

ਜਿਨਿ ਬਾਸਕੁ ਨੇਤ੍ਰੈ ਘਤਿਆ, ਕਰਿ ਨੇਹੀਂ ਤਾਣੁ॥

ਜਿਨਿ ਸਮੁੰਦੁ ਵਿਰੋਲਿਆ, ਕਰਿ ਮੇਰੁ ਮਧਾਣੁ॥  
 ਚਉਦਹ ਰਤਨ ਨਿਕਾਲਿਅਨੁ, ਕੀਤੇਨੁ ਚਾਨਾਣੁ॥  
 ਘੋੜਾ ਕੀਤੇ ਸਹਜ ਦਾ, ਜਤ੍ਰੀ ਕਓ ਪਲਾਣੁ॥  
 ਧਣਖੁ ਚੜਾਇਓ ਸੰਭ ਦਾ, ਜਸ ਹੰਦਾ ਬਾਣੁ॥  
 ਕਲਿ ਵਿਚਿ ਧੂ ਅੰਧਾਰੁ ਸਾ, ਚੜਿਆ ਰੈ ਭਾਣੁ॥  
 ਸਤਹੁ ਖੇਤੁ ਜਮਾਇਓ, ਸਤਹੁ ਛਾਵਾਣੁ॥  
 ਨਿਤ ਰਸੋਈ ਤੇਰੀਐ, ਘਉ ਮੈਦਾ ਖਾਣੁ॥  
 ਚਾਰੇ ਕੁੰਡਾ ਸੁਝੇਓਇਸੁ, ਮਨ ਮਹਿ ਸਬਦੁ ਪਰਵਾਣੁ॥  
 ਆਵਾਗਉਣੁ ਨਿਵਾਰਿਓ, ਕਰਿ ਨਦਰਿ ਨਸਾਣੁ॥  
 ਅਉਤਰਿਆ ਅਉਤਾਰੁ ਲੈ, ਸੋ ਪੁਰਖੁ ਸੁਜਾਣੁ॥  
 ਝਖਿੜ ਵਾਉ ਨ ਡੋਲਈ, ਪਰਬਤ ਮੇਰਾਣੁ॥  
 ਜਾਣੈ ਬਿਰਥਾ ਜੀਅ ਕੀ, ਜਾਣੀ ਹੁ ਜਾਣੁ॥  
 ਨਾਨਕ ਹੰਦਾ ਛੜ੍ਹ ਸਿਰਿ, ਉਮਤਿ ਹੈਰਾਣੁ॥  
 ਸੋ ਟਿਕਾ ਸੋ ਬੈਹਣਾ, ਸੋਈ ਦੀਬਾਣੁ॥  
 ਪਿਉ ਦਾਦੇ ਜਿਵਿਹਾ, ਪੋਤਾ ਪਰਵਾਣੁ॥੯॥

**ਅਰਥ:** ਪੋਤਾ ਗੁਰੂ, ਅਮਰਦਾਸ ਵੀ ਪ੍ਰਸਿੱਧ ਗੁਰੂ ਹੈ ਜੋ ਨਾਨਕ ਅਤੇ ਅੰਗਦ ਦਾ ਹੀ ਰੂਪ ਤੇ ਨੂਰ ਹੈ। ਇਸ ਦਾ ਵੀ ਉਹੋ ਹੀ ਤਖਤ ਅਤੇ ਦਰਬਾਰ ਹੈ ਗੁਰੂ ਅਮਰਦਾਸ ਨੇ ਵੀ ਬਾਸਕ ਅਰਥਾਤ ਮਨ ਰੂਪੀ ਨਾਗ ਨੂੰ ਨੇਤਰੇ ਵਿੱਚ ਪਾਕੇ ਤੇ ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ ਚੌਦਾਂ ਰਤਨ ਕੱਢੇ ਹਨ ਤੇ ਸਾਗਰ ਨੂੰ ਰਿੜਕਿਆ ਹੈ ਤੇ ਵਾਹਿਗੁਰੂ ਦਾ ਨੂਰ ਪੈਦਾ ਕੀਤਾ ਹੈ।

ਉਸਨੇ ਸਹਿਜ ਅਵਸਥਾ ਦਾ ਘੋੜਾ ਬਣਾਇਆ ਤੇ ਇੰਦਰੀਆਂ ਨੂੰ ਰੋਕ ਰੱਖਣ ਦੀ ਸ਼ਕਤੀ ਨੂੰ ਕਾਠੀ ਬਣਾਇਆ, ਸੁੱਚੇ ਚਲਣ ਦੀ ਕਮਾਨ ਕਸੀ ਅਤੇ ਵਾਹਿਗੁਰੂ ਦੀ ਸਿਫਤ ਸਲਾਹ ਦਾ ਤੀਰ ਫੜਿਆ ਹੈ।

ਇਹ ਸੰਸਾਰ ਕਾਲਾ ਘੁੱਪ ਹਨੇਰਾ ਸੀ। ਅਮਰਦਾਸ ਰੂਪੀ ਕਿਰਨਾ ਬਾਲ ਸੁਰਜ ਚੜ੍ਹ ਪਿਆ ਜਿਸ ਨੇ ਅਪਣੀ ਸ਼ਕਤੀ ਨਾਲ ਉਜੱੜੀ ਖੇਤੀ ਨੂੰ ਸੰਭਾਲਿਆ ਤੇ ਜਤ ਸਤ ਨਾਲ ਰਾਖੀ ਕੀਤੀ।

ਤੇਰੇ ਲੰਗਰ ਵਿੱਚ ਹਰ ਰੋਜ਼ ਘਉ, ਮੈਦਾ ਤੇ ਖੰਡ ਦੇ ਵਧੀਆ ਪਦਾਰਥ ਵਰਤਾਏ ਜਾਂਦੇ ਹਨ। ਜਿਸ ਕਿਸੇ ਨੇ ਵੀ ਤੇਰਾ ਸ਼ਬਦ ਮਨ ਵਿੱਚ ਵਸਾ ਲਿਆ, ਉਸਨੂੰ ਪੂਰੀ ਸੋਝੀ ਪ੍ਰਾਪਤ ਹੋ ਗਈ। ਤੂੰ ਜਿਸ ਕਿਸੇ ਨੂੰ ਮਿਹਰ ਨਾਲ ਤੱਕਿਆ ਹੈ ਉਸਦੀ ਜੱਮਣ ਮਰਨ ਦੀ ਚੌਗਸੀ ਕੱਟੀ ਗਈ ਹੈ।

ਤੂੰ ਅਵਤਾਰ ਧਾਰਕੇ ਸੰਸਾਰ ਵਿੱਚ ਆਇਆ ਹੈਂ। ਤੂੰ ਝੱਖੜਾਂ ਝੋਲਿਆਂ ਤੋਂ ਘਬਰਾਉਂਦਾ ਨਹੀਂ। ਹਨੇਰੀ ਤੈਨੂੰ ਧਮਕਾ ਨਹੀਂ ਸਕਦੀ। ਤੂੰ ਤਾਂ ਸੁਮੇਰ ਪਰਬਤ ਹੈ,

ਜਾਣੀ ਜਾਣ ਹੈਂ ਤੇ ਦੁਖੀਆਂ ਦੇ ਦੁੱਖਾਂ ਦਾ ਭਾਈਵਾਲ ਹੈਂ।

ਹੋ ਸਥਿਰ ਰਾਜ ਵਾਲੇ ਸਹਿਨਸ਼ਾਹ! ਮੈਂ ਕਿਵੇਂ ਤੇਰੀ ਸਿਫਤ ਕਰਾਂ। ਤੇਰੀ ਆਤਮਾਂ ਸੁੰਦਰ ਹੈ ਤੇ ਤੂੰ ਬਹੁਤ ਹੀ ਸਿਆਣਾ ਹੈਂ। ਮੈਨੂੰ ਸੱਤੇ ਨੂੰ ਤੇਰੀ ਉਹ ਹੀ ਬਖ਼ਸ਼ਿਸ਼ ਪਰਵਾਨ ਹੈ ਜੋ ਤੈਨੂੰ ਭਾਉਂਦੀ ਹੈ।

ਤੇਰੇ ਸਿਰ ਉੱਤੇ ਗੁਰੂ ਨਾਨਕ ਵਾਲਾ ਛੱਡ੍ਹੂ ਹੈ। ਸਾਰੀ ਸੰਗਤ ਹੈਰਾਨ ਹੋ ਰਹੀ ਹੈ ਕਿ ਪੇਤਰਾ ਗੁਰੂ ਸਲਾਘਾ ਯੋਗ ਹੈ ਕਿਉਂਕਿ ਉਹ ਗੁਰੂ ਨਾਨਕ ਤੇ ਗੁਰੂ ਅੰਗਦ ਵਰਗਾ ਹੀ ਹੈ। ਉਹ ਹੀ ਨੂਰ ਤੇ ਤਖ਼ਤ ਹੈ ਤੇ ਉਹ ਹੀ ਦਰਬਾਰ ਹੈ।

ਧੰਨ ਧੰਨ ਰਾਮਦਾਸ ਗੁਰੂ, ਜਿਨਿ ਸਿਰਿਆ ਤਿਨੈ ਸਵਾਰਿਆ॥

ਪੂਰੀ ਹੋਈ ਕਰਮਾਤਿ, ਆਪਿ ਸਿਰਜਣਹਾਰੇ ਧਾਰਿਆ॥

ਸਿਖੀ ਅਤੇ ਸੰਗਤੀ, ਪਾਰਬੁਹਮੁ ਕਰਿ ਨਮਸਕਾਰਿਆ॥

ਅਟਲ ਅਥਾਹੁ ਅਤੇਲੁ ਤੂ, ਤੇਰਾ ਅੰਤ ਨ ਪਾਰਵਾਰਿਆ॥

ਜਿਨੀ ਤੂ ਸੇਵਿਆ ਭਾਉ ਕਰਿ, ਸੇ ਤੁਧੁ ਪਾਰਿ ਉਤਾਰਿਆ॥

ਲਬੁ ਲੋਭ ਕਾਮੁ ਕ੍ਰੋਧੁ ਮੌਹੁ, ਮਾਰਿ ਕਵੈ ਤੁਧੁ ਸਪਰਵਾਰਿਆ॥

ਧੰਨ ਸੁ ਤੇਰਾ ਥਾਨੁ ਹੈ, ਸਚੁ ਤੇਰਾ ਪੈਸ ਕਾਰਿਆ॥

ਨਾਨਕ ਤੂ ਲਹਣਾ ਤੂ ਹੈਂ ਗੁਰੂ ਅਮਰੁ ਤੂ ਵੀਚਾਰਿਆ॥

ਗੁਰੂ ਫਿਠਾ ਤਾਂ ਮਨ ਸਾਧਾਰਿਆ ॥੨॥

ਅਰਥ: ਗੁਰੂ ਰਾਮ ਦਾਸ ਧੰਨ ਹੈ। ਜਿਸ ਵਾਹਿਗੁਰੂ ਨੇ ਉਸਨੂੰ ਜਨਮ ਦਿੱਤਾ ਹੈ, ਸੋਹਣਾ ਵੀ ਬਣਾਇਆ ਹੈ। ਇਹ ਪੂਰੀ ਕਰਮਾਤ ਹੋਈ ਹੈ ਕਿ ਉਸ ਵਿੱਚ ਸਿਰਜਣਹਾਰ ਨੇ ਆਪ ਵਾਸਾ ਕੀਤਾ ਹੈ। ਸਾਰੀ ਸੰਗਤ ਨੇ ਉਸਨੂੰ ਵਾਹਿਗੁਰੂ ਰੂਪ ਪਛਾਣ ਕੇ ਸਿਜਦਾ ਕੀਤਾ ਹੈ। ਹੋ ਗੁਰੂ! ਤੂੰ ਹਮੇਸ਼ਾ ਸਲਾਮਤ ਰਹਿਣ ਵਾਲਾ ਹੈਂ। ਤੈਨੂੰ ਜੈਖਿਆ ਨਹੀਂ ਜਾ ਸਕਦਾ। ਤੂੰ ਇੱਕ ਸਾਗਰ ਹੈਂ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ। ਜਿਨ੍ਹਾਂ ਨੇ ਵੀ ਤੇਰਾ ਹੁਕਮ ਮੰਨਿਆ ਹੈ ਉਹਨਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ ਤੇ ਉਹਨਾਂ ਵਿੱਚੋਂ ਸਾਰੇ ਵਿਸ਼ੇ ਵਿਕਾਰ ਖਤਮ ਕਰ ਦਿੱਤੇ ਹਨ।

ਤੂੰ ਜਿਸ ਥਾਂ ਤੇ ਵੰਸਿਆ ਹੈਂ, ਮੈਂ ਉਸ ਉੱਤੇ ਕੁਰਬਾਨ ਹਾਂ। ਤੇਰੀ ਸੰਗਤ ਸਦਾ ਅਟੱਲ ਹੈ।

ਤੂੰ ਹੀ ਗੁਰੂ ਨਾਨਕ ਹੈਂ, ਤੂੰ ਹੀ ਬਾਬਾ ਲਹਿਣਾ ਹੈਂ ਤੇ ਮੈਂ ਤੈਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ। ਜਿਸਨੇ ਵੀ ਦੀਦਾਰ ਕੀਤਾ ਹੈ, ਮਨ ਠਿਕਾਣੇ ਆ ਗਿਆ ਹੈ।

ਚਾਰੇ ਜਾਗੇ ਚਹੁ ਜੁਗੀ, ਪੰਚਾਇਣੁ ਆਪੇ ਹੋਆ।

ਆਪੀਨੈ ਆਪੁ ਸਾਜਿਓਨੁ, ਆਪੇ ਹੀ ਥੰਮਿ ਖਲੋਆ।

ਆਪੇ ਪਟੀ ਕਲਮ ਆਪਿ, ਆਪਿ ਲਿਖਣ ਹਾਰਾ ਹੋਆ॥

ਸਭ ਉਮਤਿ ਆਵਣ ਜਾਵਣੀ, ਆਪੇ ਹੀ ਨਵਾਂ ਨਰੋਆ॥

" ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ॥

ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣ ਰਤੁ"॥੮॥

ਮਾਰੂ ਮਹਲਾ ੮॥ ਪੰਨਾ ੯੯੨॥

ਤਸਕਰ ਮਾਰਿ ਵਸੀ ਪੰਚਾਇਣਿ, ਅਦਲ ਕਰੇ ਵੀਚਾਰੇ॥

ਨਾਨਕ ਰਾਮਿ ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ॥੨॥੧॥੩॥

ਸੂਹੀ ਛੰਤੁ ਮ: ੧ ਘਰੁ ੩

ਤਖਤਿ ਬੈਠਾ ਅਰਜਨ ਗੁਰੂ, ਸਤਿਗੁਰੂ ਕਾ ਖਿਵੈ ਚੰਦੋਆ॥

ਉਗਵਣਹੁ ਤੇ ਆਬਵਣਹੁ, ਚਹੁ ਚਕੀ ਕੀਅਨੁ ਲੋਆ॥

ਜਿਨ੍ਹੀ ਗੁਰੂ ਨਾ ਸੇਵਿਓ, ਸਨਮੁਖਾ ਪਇਆ ਮੋਆ॥

ਦੂਣੀ ਚਉਣੀ ਕਰਮਾਤਿ, ਸਚੇ ਕਾ ਸਚਾ ਢੋਆ॥

ਚਾਰੇ ਜਾਗੇ ਚਹੁਜੁਗੀ, ਪੰਚਾਇਣੁ ਆਪੇ ਹੋਆ॥੮॥੧॥

ਅਰਥ: ਚਾਰੇ ਗੁਰੂਆਂ ਦੀ ਅਪਣੇ ਅਪਣੇ ਵਕਤ ਰੋਸ਼ਨੀ ਹੋਈ ਹੈ। ਵਾਹਿਗੁਰੂ ਨੇ ਆਪ ਹੀ ਖੁਦ ਨੂੰ ਪਰਗਟ ਕੀਤਾ ਹੈ। ਤੇ ਦੁਨੀਆਂ ਨੂੰ ਸਹਾਰਾ ਦੇਂਦਾ ਹੈ। ਉਹ ਆਪ ਹੀ ਫੱਟੀ ਤੇ ਆਪ ਹੀ ਕੁਲਮ ਹੈ ਅਤੇ ਆਪ ਹੀ ਪੂਰਨੇ ਪਾਉਣ ਵਾਲਾ ਹੈ। ਸਾਰੀ ਸ੍ਰਿਸ਼ਟੀ ਜੱਮਣ ਮਰਨ ਦੇ ਚੱਕਰ ਵਿੱਚ ਹੈ ਪਰ ਵਾਹਿਗੁਰੂ ਇਸ ਤੋਂ ਰਹਿਤ ਹੈ।

ਹੁਣ ਗੁਰੂ ਅਰਜਨ ਤਖਤ ਤੇ ਬਰਾਜਮਾਨ ਹੈ। ਵਾਹਿਗੁਰੂ ਦਾ ਚੰਦੋਆ ਚੰਮਕ ਰਿਹਾ ਹੈ ਤੇ ਉਸਦੀ ਰੋਸ਼ਨੀ ਸਾਰੇ ਪਾਸੇ ਫੈਲ ਰਹੀ ਹੈ। ਸੂਰਜ ਚੜ੍ਹਨ ਤੇ ਛਿਪਣ ਤੱਕ ਚਾਰਾਂ ਚੁਗਾਂ ਵਿੱਚ ਨੂਰ ਫੈਲਿਆ ਹੈ। ਜਿਨ੍ਹਾਂ ਮਨਮੁਖਾਂ ਬੰਦਿਆਂ ਨੇ ਗੁਰੂ ਦੇ ਹੁਕਮਾਂ ਨੂੰ ਨਹੀਂ ਮੰਨਿਆ ਉਹ ਆਤਮਕ ਤੌਰ ਤੇ ਮਰ ਗਏ ਹਨ। ਗੁਰੂ ਅਰਜਨ ਦੀ ਦਿਨ ਦੁਗਣੀ ਰਾਤ ਚੌਗਣੀ ਉਪਮਾਂ ਫੈਲ ਰਹੀ ਹੈ ਕਿਉਂਕਿ ਗੁਰੂ ਸੱਚੇ ਵਾਹਿਗੁਰੂ ਦੀ ਸੱਚੀ ਸੁਗਾਤ ਹੈ।

ਚਾਰੇ ਗੁਰੂ ਆਪਣੇ ਆਪਣੇ ਸਮੇਂ ਵਿੱਚ ਚਮਕੇ ਹਨ ਤੇ ਵਾਹਿਗੁਰੂ ਉਹਨਾਂ ਵਿੱਚ ਸਮਾਇਆ ਹੈ।

## ਭਾਈ ਨੱਥਾ (ਨੱਥਮਲ) ਤੇ ਭਾਈ ਅਬਦੁੱਲਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ ਸੰਨ 1666 ਈਸਵੀ ਨੂੰ ਬਿਹਾਰ ਦੀ ਰਾਜਪਾਨੀ ਪਟਨਾ ਵਿੱਖੇ ਹੋਇਆ ਸੀ। ਅਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 11 ਨਵੰਬਰ 1675 ਨੂੰ ਸ਼ਹੀਦੀ ਪਿੱਛੋਂ ਨੌ ਸਾਲ ਤੋਂ ਘੱਟ ਉਮਰ ਵਿੱਚ ਹੀ ਉਹਨਾਂ ਨੇ ਗੁਰੂ ਨਾਨਕ ਪੰਥ ਦਾ ਪੂਰੇ ਉਤਸਾਹ ਤੇ ਪੁਰਜ਼ੋਰ ਯਤਨਾਂ ਨਾਲ ਪ੍ਰਚਾਰ ਆਰੰਭਿਆ ਸੀ ਜਿਸਨੂੰ ਮਾਖੋਵਾਲ (ਅਨੰਦਪੁਰ ਸਾਹਿਬ) ਦੇ ਗੁਆਂਢੀ ਪਹਾੜੀ ਭਾਈਧਾਰ ਰਾਜੇ ਤੇ ਸਰਕਾਰੀ ਅਹਿਲਕਾਰ ਬਰਦਾਸ਼ਤ ਨਾਂ ਕਰ ਸਕੇ। ਉਹ ਸਿੱਖ ਮਿਧਾਤਾਂ ਨੂੰ ਨਾਂ ਸਮਝਦੇ ਹੋਏ ਬਿਨਾਂ ਕਾਰਨ ਹੀ ਗੁਰੂ ਘਰ ਦੇ ਵਿਰੋਧੀ ਹੋ ਗਏ। ਅਸਲ ਵਿੱਚ ਗੁਰੂ ਜੀ ਦੀ ਵਧਦੀ ਤਾਕਤ ਤੋਂ ਘਬਰਾ ਕੇ ਉਹਨਾਂ ਨਾਲ ਵੈਰ / ਈਰਖਾ ਕਰਨਾ ਆਰੰਭ ਕਰ ਦਿੱਤਾ ਅਤੇ ਗੁਰੂ ਜੀ ਨਾਲ ਛੇੜ ਛਾੜ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੂੰ ਅਪਣੀ ਸੁਰੱਖਿਆ ਲਈ ਕਈ ਜੰਗਾਂ ਵੀ ਕਰਨੀਆਂ ਪਈਆਂ।

ਛੇੜ-ਛਾੜ ਦਾ ਇਹ ਸਿਲਸਿਲਾ ਕਦੀ ਕਿਸੇ ਬਹਾਨੇ ਤੇ ਕਦੀ ਕਿਸੇ ਬਹਾਨੇ ਜਾਰੀ ਰਿਹਾ। ਗੁਰੂ ਜੀ ਨਿੱਡਰ ਹੋ ਕੇ ਹਰ ਸੈਦਾਨ ਉਹਨਾਂ ਨੂੰ ਪਿਛਾੜਦੇ ਰਹੇ ਪਰ ਉਹਨਾਂ ਦੀਆਂ ਨਾਜ਼ਾਇਜ਼ ਹਰਕਤਾਂ ਚਾਲੂ ਰਹੀਆਂ। ਜਦੋਂ ਉਹ ਬਾਜ਼ ਨਾਂ ਆਏ ਤੇ ਖੁਲ੍ਹੇ, ਆਮ ਗਰੀਬ ਜਨਤਾ ਦੀ ਵੀ ਮੱਤ ਤੇ ਪੱਤ ਲੁੱਟਣ ਲੱਗੇ ਤਾਂ ਇਸ ਹਨੁਰ ਗਰਦੀ ਨੂੰ ਠੱਲ੍ਹੇ ਪਾਉਣ ਲਈ 30 ਮਾਰਚ ਸੰਨ 1699 ਵਾਲੇ ਦਿਨ ਗੁਰੂ ਮਹਾਰਾਜ ਨੇ ਸਾਰੇ ਭਾਰਤ ਵਿੱਚੋਂ 80 ਹਜ਼ਾਰ ਬੰਦਿਆਂ ਨੂੰ ਬੁਲਾ ਕੇ, ਉਹਨਾਂ ਵਿੱਚੋਂ ਪੰਜ ਨੂੰ ਅੰਮ੍ਰਿਤ ਦੀ ਦਾਤ ਬਖਸ਼ਕੇ ਖਾਲਸਾ ਪੰਥ ਦੀ ਨੀਂਹ ਰੱਖ ਦਿੱਤੀ ਜਿਸ ਨਾਲ ਤੁਰੰਤ ਹੀ ਸਿਰ ਲੱਥ ਜੋਧਿਆਂ ਦੀ ਇੱਕ ਫੌਜ ਤਿਆਰ ਹੋ ਗਈ ਜਿਸਨੇ ਅਨਿਆਤ ਤੇ ਅਤਿਆਚਾਰ ਦਾ ਅੰਤ ਕਰਨ ਦਾ ਬੀੜਾ ਚੁਕਿਆ ਤੇ ਜੁਲਮ ਵਿਰੁੱਧ ਸਿੱਧੀ ਟੱਕਰ ਲੈਣ ਦਾ ਪ੍ਰਣ ਲਿਆ।

ਗੁਰੂ ਜੀ ਦੇ ਇਸ ਵਿਚਿੱਤਰ ਕਾਰਨਾਮੇ ਤੋਂ ਪਹਾੜੀ ਰਾਜੇ ਬਹੁਤ ਭੈ ਭੀਤ ਹੋਏ ਤੇ ਤਲਮਲਾ ਕੇ ਮੁਗਲ ਸਰਕਾਰ ਦੀ ਅਧੀਨਗੀ ਕਬੂਲ ਕਰ ਲਈ। ਇਸ ਤਰ੍ਹਾਂ ਭਾਈ ਧਾਰ ਦੇ ਰਾਜਿਆਂ ਤੇ ਮੁਗਲ ਸੇਨਾ ਦੀ ਜੁੰਡਲੀ ਨੇ ਸੰਮਤ 1761 ਮੁਤਾਬਕ 6 ਦਸੰਬਰ ਸੰਨ 1704 ਈ: ਨੂੰ ਝੂਠੀਆਂ ਕਥਮਾਂ ਖਾ ਕੇ ਆਨੰਦਪੁਰ ਖਾਲੀ ਕਰਵਾਲਿਆ। ਪਰ ਜਦ ਗੁਰੂ ਜੀ ਮਾਲ ਅਸਥਾਬ, ਪਰਿਵਾਰ ਤੇ ਸਿਰਲਥ ਜੋਧਿਆਂ ਸਮੇਤ ਸਰਸਾ ਨਦੀ ਦੇ ਕੰਢੇ ਪੁੱਜੇ ਤਾਂ ਕਾਲੀਬੋਲੀ ਕਕਰਾਲੀ ਅੱਧੀਰਾਤ ਨੂੰ ਸਾਰੇ ਕਥਮਾਂ ਵਾਅਦੇ ਤੋੜ ਕੇ ਹਮਲਾ ਕਰ ਦਿੱਤਾ ਜਿਸ ਨਾਲ ਮਣਾ ਮੂੰਹੀ ਸਹਿਤ ਤੇ ਮਾਲ ਅਸਥਾਬ ਦਰਿਆ ਦੀ ਭੇਟ ਹੋ ਗਿਆ, ਸਾਰਾ ਪਰਿਵਾਰ ਵਿੱਛੜ ਗਿਆ ਤੇ ਅਣਗਿਣਤ ਸਿੱਖ ਸ਼ਹੀਦ ਹੋ ਗਏ। ਗੁਰੂ ਜੀ 40 ਕੁ ਬੰਦਿਆਂ ਦੀ ਖਾਲਸਾ ਫੌਜ ਤੇ ਆਪਣੇ ਦੋ ਪੁੱਤਰਾਂ ਨਾਲ ਚਮਕੈਰ ਵੱਲ ਨਿਕਲੇ ਜਿੱਥੇ ਮੁਗਲ ਸੇਨਾ ਨਾਲ ਟੱਕਰ ਵਿੱਚ ਦੋਵੇਂ ਵੱਡੇ ਪੁੱਤਰ ਸ਼ਹੀਦ ਹੋ ਗਏ। ਛੇਟੇ ਦੇ ਬੇਟੇ ਦਾਦੀ ਸਣੇ ਗੰਗੂ. ਨਾਉਂ ਦੇ ਨਮਕਹਰਾਮੀ ਰਸੋਈਏ ਜੋ ਮੁਰਿੰਡੇ ਲਾਗੇ ਪਿੰਡ

ਖੇੜੀ ( ਹੁਣ ਸਹੇੜੀ) ਦਾ ਰਹਿਣ ਵਾਲਾ ਸੀ, ਰਾਹੀਂ ਸੂਬਾ ਸਰਹਿੰਦ ਦੇ ਹੱਥ ਆ ਗਏ ਜੋ 12 ਦਸੰਬਰ ਸੰਨ 1704 ਨੂੰ ਸਰਹਿੰਦ ਵਿਖੇ ਕੜਲ ਕਰ ਦਿੱਤੇ ਗਏ ਤੇ ਦਾਦੀ ਵਿਯੋਗ ਵਿੱਚ ਪ੍ਰਾਣ ਤਿਆਗ ਗਈ।

ਇਸ ਤਰ੍ਹਾਂ ਗੁਰੂ ਜੀ ਸਭ ਘਰ ਘਾਟ ਲੁਟਾ, ਮਹਿਲਾਂ ਤੇ ਹਵੇਲੀਆਂ ਨੂੰ ਛੱਡ ਜੰਗਲਾਂ ਦੇ ਵਾਸੀ ਹੋ ਗਏ। ਲਗ ਭਗ ਤਿੰਨ ਸਾਲ ਸੰਨ 1704 ਤੋਂ ਸੰਨ 1707 ਤੱਕ ਨਿੱਤ ਨਵੀਆਂ ਅੌਕੜਾਂ ਤੇ ਮੁਸੀਬਤਾਂ ਦਾ ਸਾਹਮਣਾ ਕਰਦੇ ਰਹੇ। ਚਮਕੋਰ ਸਾਹਿਬ ਤੋਂ ਮਾਛੀਵਾੜਾ, ਲੱਲਾਂ, ਆਲਮਗੀਰ, ਹੇਰਾਂ ਤੇ ਰਾਏ ਕੋਟ ਹੁੰਦੇ ਮੁਕਤਸਰ ਤੇ ਦੀਨਾ ਕਾਂਗੜ ਪਹੁੰਚ ਗਏ। ਦੀਨਾ ਕਾਂਗੜ ਤੋਂ ਔਰਗਜ਼ੇਬ ਨੂੰ ਇੱਕ ਡਾਰਸੀ ਭਾਸ਼ਾ ਵਿੱਚ ਪੱਤਰ 'ਜ਼ਫਰਨਾਮਾ' (ਵਿਜੇ ਪੱਤਰ) ਲਿਖਕੇ ਅਪਣੀ ਜਿੱਤ ਦੇ ਐਲਾਨ ਰਾਹੀਂ, ਅਪਣੀ ਢੜ੍ਹਦੀ ਕਲਾ ਦਰਸਾ ਕੇ, ਦੋ ਪਿਆਰਿਆਂ ਭਾਈ ਦੱਯਾ ਸਿੰਘ ਸੋਬਤੀ ਤੇ ਭਾਈ ਧਰਮ ਸਿੰਘ ਦੇ ਹੱਥ ਅਹਿਮਦਨਗਰ ਭੇਜਿਆ ਜਿੱਥੇ ਉਹ ਬਿਸਤਰੇਮਰਗ ਉੱਤੇ ਬੀਮਾਰ ਸੰਨ 1707 ਵਿੱਚ ਪਿਆ ਜ਼ਿੰਦਗੀ ਦੇ ਆਖ਼ਰੀ ਸਾਹ ਲੈ ਰਿਹਾ ਸੀ। ਇਸ ਪਿੱਛੋਂ ਗੁਰੂ ਜੀ ਤਲਵੰਡੀ ਸਾਬੇ ਗਏ ਜਿੱਥੇ ਸੰਨ 1707 ਵਿੱਚ ਹੀ ਸੋਲਾਂ ਪਹਿਰਾਂ ਵਿੱਚ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ।

ਪੰਜਾਬ ਵਿੱਚ ਆਪਣੇ ਆਰੰਭੇ ਕਾਰਜ ਨੇਪਰੇ ਚਾੜ੍ਹ ਕੇ ਗੁਰੂ ਜੀ 19 ਜੁਲਾਈ ਸੰਨ 1708 ਨੂੰ ਬਹੁਤ ਸਾਰੀ ਸੰਗਤ ਸਮੇਤ ਦੱਖਣ ਦੇ ਪ੍ਰਸਿੱਧ ਸ਼ਹਿਰ ਨਦੇੜ ਪੁੱਜ ਗਏ ਤੇ ਉਸੇ ਦਿਨ ਬਾਦਸ਼ਾਹ ਬਹਾਦੁਰ ਸ਼ਾਹ ਵੀ ਉੱਥੇ ਗਿਆ ਹੋਇਆ ਸੀ। ਇਹ ਦਰਿਆ ਗੋਦਾਵਰੀ ਦੇ ਕੰਡੇ ਇੱਕ ਕਸਬਾ ਹੈ। ਏਥੇ ਸੰਨ 1708 ਇਸਵੀ ਨੂੰ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇ ਕੇ ਜੋਤੀ ਜੋਤ ਸਮਾ ਗਏ। ਇਸ ਵੇਲੇ ਉਹਨਾਂ ਦੀ ਉਮਰ 41 ਸਾਲ 9 ਮਹੀਨੇ 15 ਦਿਨ ਦੀ ਸੀ।

ਨਦੇੜ ਵਿੱਚ ਪੁੱਜਣ ਸਮੇਂ ਅਨੇਕਾਂ ਸਰਧਾਲੂਆਂ ਅਤੇ ਪੈਰੋਕਾਰਾਂ ਨਾਲ ਇੱਕ ਨੱਥ ਮੱਲ ਨਾਉਂ ਦਾ ਢਾਡੀ ਵੀ ਸੀ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ (ਛੇਵੇਂ ਗੁਰੂ) ਨੂੰ ਅਤੇ ਉਹਨਾਂ ਦੇ ਦਰਬਾਰ ਵਿੱਚ ਆਈ ਸੰਗਤ ਨੂੰ ਅਪਣੇ ਸਾਥੀ ਅਬੱਦੂਲਾ ਨਾਲ ਰਲ ਕੇ ਬੀਰ ਰਸੀ ਵਾਰਾਂ ਸੁਣਾ ਜੋਸ਼ ਉਭਾਰਦਾ ਸੀ ਤੇ ਉਹਨਾਂ ਪਾਸੋਂ ਇਨਾਮ ਇਕਰਾਮ ਪਰਾਪਤ ਕਰਦਾ ਸੀ। ਇਨ੍ਹਾਂ ਢਾਡੀਆਂ ਨੇ ਚਾਰ ਵਾਰਾਂ ਲਿੱਖੀਆ ਦੱਸੀਆਂ ਹਨ ਜੋ ਮੁਗਲਾਂ ਨਾਲ ਲੜੀਆਂ ਨਾਲ ਸਬੰਧਤ ਹਨ। ਮਹਾਨ ਕੋਸ਼ ਦਾ ਕਰਤਾ ਭਾਈ ਕਾਹਨ ਸਿੰਘ ਮੁਤਾਬਕ ਹੁਣ ਇਹ ਵਾਰਾਂ ਕਿਧਰੇ ਅਲੋਪ ਹੋ ਗਈਆ ਹਨ।

ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਮਿਤੀ ਹਾੜ ਬਦੀ 1 ਸੰਮਤ 1652 ਬਿ: ਮੁਤਾਬਕ ਸੰਨ 1595 ਈ: ਨੂੰ ਅਮ੍ਰਿਤਸਰ ਤੋਂ ਚਾਰ ਕੋਹ ਦੱਖਣ ਪੱਛਮ ਵੱਲ ਪਿੰਡ ਵਡਾਲੀ ਵਿੱਚ ਹੋਇਆ। ਅਪਣੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿੱਛੋਂ ਸੰਮਤ 1606 ਈ: ਵਿੱਚ ਉਹਨਾਂ ਨੇ ਗੁਰਗੱਦੀ ਸੰਭਾਲੀ। ਬਾਬਾ ਬੁੱਢਾ ਜੀ ਉਸ ਸਮੇਂ ਹਜ਼ੂਰੀ ਵਿੱਚ ਸਨ। ਉਹਨਾਂ ਦੇ ਕਹਿਣ ਤੇ ਸਤਿਗੁਰਾਂ ਨੇ ਅਪਣੇ ਸ਼ਰਧਾਲੂ

ਅਬਦੁੱਲ ਢਾਡੀ ਨੂੰ ਪਿੰਡ ਸੁਰ ਸਿੰਘ ਜੋ ਅਮ੍ਰਿਤਸਰ ਦੇ ਨਜ਼ਦੀਕ ਹੀ ਹੈ ਮੰਗਵਾਇਆ  
ਤੇ ਪਿਆਰ ਨਾਲ ਆਪਣੇ ਕੋਲ ਰੱਖਿਆ। ਉਸਦੇ ਨਾਲ ਹੀ ਉਸਦਾ ਭਰਾ ਢਾਡੀ ( ਨੱਥ  
ਮੱਲ ) ਵੀ ਆਇਆ। ਗੁਰਬਿਲਾਸ ਪਾਤਸ਼ਾਹੀ ਵੰਡ ਦੇ ਅਠਵੇਂ ਅਧਿਆਇ ਵਿੱਚ  
ਅਬਦੁੱਲ ਢਾਡੀ ਦੇ ਆਉਣ ਬਾਰੇ ਇਸ ਤਰ੍ਹਾਂ ਲਿਖਿਆ ਹੈ:

ਸਾਹਿਬ ਬੁੱਛੇ ਅਸ ਕਰਾ, ਸੁਨੋ ਪ੍ਰਭ ਸੁਖ ਪਾਇ।  
ਸੁਤਰੀ ਐਂਤ ਨਿਸ਼ਾਨ ਕੋ, ਢਾਡੀ ਲੇਹੁ ਮੰਗਾਇ।  
ਢਾਡੀ ਲੇਹੁ ਮੰਗਾਇ ਰਹੈ ਸੁਰ ਸਿੰਘ ਗੁਰ ਸਦਨਾ।  
ਅਬਦੁੱਲ ਤਾ ਕਾ ਨਾਮ, ਰਹੈ ਮਨ ਮੋਹ ਸੋ ਮਦਨਾ।  
ਬੁੱਛੇ ਬਚ ਸੁਨ ਸਿੱਖ ਮਠਯੋ, ਗੁਰੂ ਪ੍ਰਭ ਸੁਖ ਪਾਇ।  
ਸੁਤਰੀ ਨਿਸ਼ਾਨ ਮੰਗਾਇਓ, ਅਬਦੁੱਲ ਲੀਓ ਮੰਗਾਇ ॥੩੦॥

ਨੱਥਾ ਤੇ ਅਬਦੁੱਲਾ, ਦੋਹਾਂ ਢਾਡੀਆਂ ਨੇ ਉਸ ਵਕਤ ਗੁਰੂ ਜੀ ਦੇ ਜਸ ਵਿੱਚ  
ਹੇਠ ਲਿਖੀ ਪੌੜੀ ਉਚਾਰਨ ਕੀਤੀ:

ਸੱਚਾ ਤਖਤ ਸੁਹਾਯੋ, ਸ੍ਰੀ ਗੁਰੂ ਪਾਇਕੈ।  
ਛਾਬਿ ਬਰਨੀ ਲਹਿ ਜਾਇ, ਕਰੋਂ ਕਿਆ ਗਾਇਕੈ।  
ਰਵਿ ਸੀਸ ਭਏ ਮਲੀਨ, ਸੁ ਦਰਸ ਦਿਖਾਇਕੈ।  
ਸ੍ਰੀ ਗੁਰੂ ਤਖਤ ਬਿਰਾਜੈ, ਪ੍ਰਭ ਕੋ ਧਿਆਇਕੈ।  
ਮੀਰ ਅਬਦੁੱਲ ਐ ਨੱਥਾ, ਜਸ ਕਰੈ ਸੁਣਾਇਕੈ ॥੪੨॥

ਪੁਸਤਕ ਸਿੱਖੀ ਤੇ ਸਿੱਖ ਇਤਿਹਾਸ ਵਿੱਚ ਲਿਖਿਐ ਕਿ ਗੁਰੂ ਜੀ ਇਹ ਪੰਜ  
ਤੁਕੀ ਸੁਣ ਕੇ ਬਹੁਤ ਹੀ ਖੁਸ਼ ਹੋਏ ਜਿਸ ਬਾਰੇ ਢਾਡੀਆ ਨੇ ਲਿਖਿਆ:

ਪੁਨਿ ਢਾਡੀ ਕੋ ਬਚਨ ਸੁਣਾਏ।  
ਕਹੋ ਨਿਕਟ ਹਮਰੇ ਸੁਖ ਪਾਏ।  
ਵਾਰ ਸਭੀ ਸੂਰਨ ਕੀ ਗਾਵੇ।  
ਠਾਡੇ ਅਗੇ ਨਿਤ ਸੁਣਾਵੇ।

ਇਸ ਪਿਛੋਂ ਦੋਵੇਂ ਭਰਾ 'ਸੋਦਰ' ਮਗਰੋਂ ਰੋਜ਼ ਹੀ ਸੂਰਮਿਆਂ ਦੀਆਂ ਵਾਰਾਂ  
ਹੈਜ ਕੇ ਉਚਾਰਨ ਲੱਗੇ। ਕੁੱਝ ਮਹੀਨੇ ਲੰਘ ਗਏ ਤੇ ਇੱਕ ਦਿਨ ਬਸੰਤ ਪੰਚਮੀ ਦੇ  
ਦਿਹਾੜੇ ਉਹਨਾਂ ਨੇ ਗੁਰੂ ਜੀ ਦੇ ਹੁਕਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ  
ਛੀਆਂ ਧੁਨਾਂ ਤੇ ਬਹੁਤ ਸਾਰੀਆ ਵਾਰਾਂ ਗਾਈਆਂ। ਕਹਿੰਦੇ ਨੇ ਕਿ ਇਹ ਵੀਰ-ਗਥਾਵਾਂ  
ਵੀ ਮਹੀਨਿਆਂ ਵਿੱਚ ਖਤਮ ਹੋਈਆਂ। ਹੋਲੀ-ਹੋਲੀ ਉਹ ਗੁਰੂ ਜੀ ਦੇ ਏਨੇ ਮਨਜ਼ੂਰੇ  
ਨਜ਼ਰ ਬਣ ਗਏ ਕਿ ਉਹਨਾਂ 72 ਵਾਰਾਂ ਰੱਚ ਕੇ ਗਾਈਆਂ ਜਿਨ੍ਹਾਂ ਵਿੱਚੋਂ 9 ਦੀਆਂ  
ਪੁਨੀਆਂ ਪਰਵਾਨ ਹੋਈਆਂ। ਗੁਰਬਿਲਾਸ ਵਿੱਚ ਏਦਾਂ ਜ਼ਿਕਰ ਹੈ:

ਬਾਈ ਵਾਰ ਕੀ ਧੁਨ ਸੁਣ ਬਾਈ।

ਨੌ ਧੁਨਿ ਉਪਰ ਵਾਰ ਚੜ੍ਹਾਈ।

ਇਨ੍ਹਾਂ 9 ਵਾਰਾਂ ਦਾ ਸੰਬੰਧ ਪੰਜਾਬੀ ਸੁਰਬੀਰਾਂ ਦੇ ਜੀਵਨ ਨਾਲ ਹੀ ਹੈ।

ਇੰਨ੍ਹਾਂ ਢਾਡੀ ਵੀਰਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਚਾਰੋਂ ਲੜਾਈਆਂ ਵਿੱਚ ਉਹਨਾਂ ਦਾ ਡਟ ਕੇ ਸਾਬ ਦਿੱਤਾ ਸੀ ਤੇ ਲੜਾਈ ਮੌਕੇ ਉਹਨਾਂ ਦੇ ਨਾਲ ਹੀ ਰਹਿੰਦੇ ਸਨ। ਜਿਉਂ ਹੀ ਜੰਗ ਖਤਮ ਹੁੰਦੀ, ਇਹ ਢਾਡੀ ਉਸ ਦੀ ਵਾਰ ਰਚ ਕੇ ਸਿੰਘਾਂ ਦੇ ਹੌਸਲੇ ਵਧਾਉਂਦੇ ਤੇ ਗੁਰਦਰਬਾਰ ਵਿੱਚ ਜੋਸ਼ੀਲੀ ਸੁਰ ਨਾਲ ਸੁਣਾਉਂਦੇ।

ਵਾਰਾਂ ਦੇ ਅਰੰਭ ਵਿੱਚ ਮੰਗਲਾਚਰਨ ਕੀਤਾ ਜਾਂਦਾ ਸੀ ਜਿਸ ਵਿੱਚ ਸ਼ਸਤਰਾਂ ਅਤੇ ਸ਼ਸਤਰਧਾਰੀਆਂ ਦੀ ਉਪਮਾ ਕੀਤੀ ਜਾਂਦੀ ਸੀ। ਤੀਰਾਂ ਕਮਾਣਾਂ ਦੀ ਉਸਤਤ ਦਾ ਇੱਕ ਨਮੂਨਾ ਵੇਖੋ :

ਠੱਠੇ ਤੇ ਮੁਲਤਾਨ ਵਿੱਚ ਨੌ ਚੂਜ਼ ਬਣਾਈਆਂ ।

ਰੋਗਨ ਰੰਗ ਵਲਾਇਤੀ ਸੋਨੇ ਚਮਕਾਈਆਂ ।

ਮਾਰਨ ਮਰਦਾਂ ਘੋੜਿਆਂ ਤੀਰ ਲਹਿਣ ਸਫ਼ਾਈਆਂ ।

ਜਨ ਕਰ ਸੁਰਖਾਂ ਜਾਲ ਵਿੱਚ ਲੋਕਾਂ ਉਭਰਾਈਆਂ ।

ਮੀਰ ਅਬਦੁੱਲਾ ਤੇ ਨੱਥਾ ਦਿਲ ਦੇ ਬਹੁੱਤ ਦਲੇਰ ਸਨ। ਨਿਰੇ ਢਾਡੀ ਹੀ ਨਹੀਂ ਸਨ। ਗੁਰੂ ਜੀ ਉੱਤੇ ਉਹਨਾਂ ਦਾ ਬਹੁੱਤ ਭਰੋਸਾ ਸੀ। ਉਹ ਵੇਲੇ ਦੀ ਸਰਕਾਰ ਦੀ ਵੀ ਕੋਈ ਪਰਵਾਹ ਨਹੀਂ ਸਨ ਕਰਦੇ ਜਿਸਦਾ ਸਬੂਤ ਗੁਰੂ ਹਰਿਗੋਬਿੰਦ ਦੀ ਸ਼ਰਧਾ ਵਿੱਚ ਲਿਖੀ ਪੌੜੀ ਤੋਂ ਪ੍ਰਾਪਤ ਹੋ ਜਾਂਦਾ ਹੈ:

ਦੇ ਤਲਵਾਰੀਂ ਬੱਧੀਆਂ, ਇੱਕ ਪੀਰੀ ਦੀ ਇੱਕ ਮੀਰੀ ਦੀ।

ਇੱਕ ਅਜ਼ਮਤ ਦੀ ਇੱਕ ਰਾਜ ਦੀ,

ਇੱਕ ਰਾਖੀ ਕਰੇ ਵਜੀਰੀ ਦੀ।

ਹਿੱਮਤ ਬਾਹਾਂ ਕੋਟ ਗੜ੍ਹ,

ਦਰਵਾਜ਼ਾ ਬਲਖ ਬਖੀਰੀ ਦੀ।

ਕਟਕ ਸਪਾਹੀ ਨੀਲ ਨਲ,

ਮਾਰ ਦੁਸ਼ਟਾਂ ਕਰੋ ਤਗੀਰੀ ਦੀ।

ਪੱਗ ਤੇਰੀ ਕੀ, ਜਹਾਂਗੀਰੀ ਦੀ।

ਗੁਰੂ ਸ਼ਰਧਾ ਨਾਲ ਭਰੇ ਮਨਾਂ ਦਾ ਹਾਲ ਵੇਖੋ:

ਸਤਿਗੁਰ ਵਿੱਚ ਵਡਾਲੀ ਜਨਮਿਆਂ,

ਚੰਦ ਸੂਰਜ ਬਾਲਾ ਚੜ੍ਹੀਦਾ।

ਇੰਦਰ ਨੇ ਪੰਘੂੜਾ ਭੇਜਿਆ ਸੁਰਗਾਂ ਤੋਂ,

ਲਾਲ ਜਵਾਹਰ ਮੜ੍ਹੀਦਾ।

ਪੰਘੂੜੇ ਨੂੰ ਡੋਰਾਂ ਪਾਈਆਂ ਰੇਸ਼ਮੀਂ,  
 ਉਪਰ ਸਤਿਗੁਰ ਆਸਣ ਧਰੀ ਦਾ।  
 ਸਿਹਰਾ ਗੁੰਦ ਲਿਆਈਆਂ ਅਪਛਰਾਂ,  
 ਹੀਰੇ ਮਾਣਕ ਮੇਤੀ ਮਣੀ ਦਾ।  
 ਢਾਡੀ ਨੂੰ ਬਖਸ਼ਾਂ ਬਖਸ਼ੇ ਸਤਿਗੁਰੂ,  
 ਹੀਰਾ ਮਾਣਕ ਜੋ ਅਣਗਣੀ ਦਾ।  
 ਤੇਰਾ ਨਾਮ ਲਿਆ ਗੁਰੂ ਹਰਿ ਗੋਬਿੰਦ,  
 ਅਮਰਾਵਤਿ ਪਉੜੀ ਚੜ੍ਹੀ ਦਾ।  
 ਤੁਧ ਗੋਪ ਉਠਾਈ ਪ੍ਰਿਥਵੀ  
 ਕ੍ਰਿਸਾਨ ਜਿਵਾਵੇਂ ਰੜ੍ਹੀ ਦਾ,  
 ਕੌਣ ਬੰਦਾ ਤੁਧ ਨਾਲ ਅੜੀ ਦਾ।

ਅੰਮ੍ਰਿਤਸਰ ਵਿੱਚ ਮੁਖਲਿਸ ਖਾਨ ਨਾਲ ਗੁਰੂ ਜੀ ਦੀ ਲੜਾਈ ਬਾਰੇ ਵਾਰ ਦੀ  
 ਇੱਕੋ ਮਿਲੀ ਪੌੜੀ ਵੇਖੋ:

ਗੁਰ ਨੇ ਧੂ ਮਿਸ਼ਰੀ ਕੰਢਿਆ, ਜੰਮੀ ਦਖਣਾਇ।  
 ਮੁਖਲਿਸਖਾਂ ਦੇ ਤਨ ਛੱਡਿਆ, ਰਤ ਪੀਵੈ ਤਿਹਾਇ।  
 ਜਣ ਕਰ ਗੰਗਾ ਭਟਣੀ, ਤੇਗਾ ਬੈਠੀ ਨਾਇ।  
 ਗਿਆਨੀ ਧਿਆਨੀ ਆਖਦੇ, ਜਸ ਨੱਥਮਲ ਢਾਡੀ ਗਾਇ।

ਏਸੇ ਪ੍ਰਕਾਰ ਮਿਹਰਾਜ ਯੁੱਧ ਪਿੱਛੋਂ ਗੁਰਬਿਲਾਸ ਪਾਤਸ਼ਾਹੀ ਦਿੱਚ ਲਿਖਿਆ ਹੈ:  
 ਅਬਦੁੱਲ ਢਾਡੀ ਸਨਮੁੱਖ ਆਯੋ।  
 ਰਚੀ ਵਾਰ ਗੁਰ ਜਸ ਪ੍ਰਗਟਾਯੋ।

ਇਸ ਤੋਂ ਉਪਰੰਤ ਇਸ ਗੱਲ ਦੇ ਵੀ ਸਬੂਤ ਮੌਜੂਦ ਹਨ ਕਿ ਗੁਰੂ ਹਰਗੋਬਿੰਦ  
 ਸਾਹਿਬ ਦੇ ਵੇਲੇ ਵਾਰਾਂ ਢੱਡ ਤੇ ਸਾਰੰਗੀ ਨਾਲ ਹੀ ਗਾਈਆਂ ਜਾਂਦੀਆ ਸਨ। ਨੱਥਾ ਤੇ  
 ਅਬਦੁੱਲਾ ਦੀ ਬਣਾਈ ਵਾਰ ਵਿੱਚ ਉਹ ਆਪ ਲਿਖਦੇ ਹਨ:

ਨੱਥੂ ਢੱਡ ਬਣਾਈ, ਅਬਦੁੱਲ ਹੱਥ ਰੁਬਾਬ ਲੈ।  
 ਵਾਰ ਉਚੇਰੀ ਗਾਈ ਹਸਤ ਕਿਤਾਬ ਲੈ।

ਇਸ ਤੁਕ ਤੋਂ ਇੱਕ ਹੋਰ ਗੱਲ ਵੀ ਨਿੱਤਰ ਜਾਂਦੀ ਹੈ ਕਿ ਹੱਥ ਵਿੱਚ ਕਿਤਾਬ  
 ਦਾ ਜ਼ਿਕਰ ਦੱਸਦਾ ਹੈ ਕਿ ਦੋਵੇਂ ਮੀਰ ਢਾਡੀ ਕਾਫ਼ੀ ਪੜ੍ਹੇ ਲਿੱਖੇ ਸਨ ਤੇ ਛਾਰਸੀ ਭਾਸ਼ਾ  
 ਦਾ ਉਹਨਾਂ ਨੂੰ ਕਾਫ਼ੀ ਗਿਆਨ ਸੀ।

ਅਪਣੀ ਪੁਸਤਕ 'ਅਮਰਨਾਮਾ' ਤਿਆਰ ਕਰਦਿਆ ਮੈਨੂੰ ਇੰਨ੍ਹਾਂ ਮੀਰਾਂ ਬਾਰੇ  
 ਜਾਨਣ ਲਈ ਕਈ ਥਾਵਾਂ ਤੇ ਜਾ ਕੇ ਪੁੱਛ ਪੜਤਾਲ ਕਰਨੀ ਪਈ। ਪਤਾ ਲੱਗਿਆ ਕਿ

ਭਾਈ ਅਬਦੁੱਲਾ ਤੇ ਨੱਥਮਲ ਢਾਡੀ ਪਿੰਡ ਸੁਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਸਿੱਖਾਂ ਵਿੱਚ ਬੀਰ ਰਸ ਜਗਾਉਣ ਲਈ 72 ਵਾਰਾਂ ਗਾਈਆ ਸਨ। ਇਨ੍ਹਾਂ ਵਿੱਚੋਂ 9 ਧੁਨੀਆ ਦੀਆਂ ਵਾਰਾਂ ਵੀ ਹਨ। ਜਿਨ੍ਹਾਂ ਦੀ ਤਰਜ਼ ਉੱਤੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ 22 ਵਾਰਾਂ ਵਿੱਚੋਂ 8 ਵਾਰਾਂ ਨੂੰ ਇਹਨਾਂ ਉੱਤੇ ਗਾਇਆ। ਇਨ੍ਹਾਂ ਲੋਕ-ਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ:

1. ਟੁੱਡੇ ਅਸਰਾਜੇ ਦੀ ਵਾਰ ਉੱਤੇ ਆਸਾ ਦੀ ਵਾਰ ਮਹਲਾ ੧
2. ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆ ਦੀ ਧੁਨੀ ਉੱਤੇ ਮਾਝ ਕੀ ਵਾਰ ਮਹਲਾ ੧
3. ਰਾਏ ਕਮਾਲਦੀ ਮੌਜ ਦੀ ਧੁਨੀ ਉੱਤੇ ਗੁਜਰੀ ਕੀ ਵਾਰ ਮਹਲਾ ੫
4. ਲੱਲਾ ਬਹਿਲੀਮਾ ਦੀ ਧੁਨੀ ਉੱਤੇ ਵਡਹੰਸ ਕੀ ਵਾਰ ਮਹਲਾ ੪
5. ਜੋਧੇ ਵੀਰੇ ਪੂਰਵਾਣੀ ਦੀ ਧੁਨੀ ਉੱਤੇ ਰਾਮ ਕਲੀ ਕੀ ਵਾਰ ਮਹਲਾ ੫
6. ਮਹਿਮੇ ਹਸਨੇ ਦੀ ਧੁਨੀ ਉੱਤੇ ਸਾਰੰਗ ਕੀ ਵਾਰ ਮਹਲਾ ੪
7. ਰਾਣੇ ਕੈਲਾਸ਼ ਤਥਾ ਮਾਲਦੇ ਦੀ ਧੁਨੀ ਉੱਤੇ ਵਾਰ ਮਲ੍ਹਾਰ ਕੀ ਮਹਲਾ ੧
8. ਮੂਸੇ ਕੀ ਵਾਰ ਦੀ ਧੁਨੀ ਉੱਤੇ ਕਾਨੂੰਡੇ ਦੀ ਵਾਰ ਮਹਲਾ ੪
9. ਸਕੰਦਰ ਇਬਰਾਹਮ ਦੀ ਧੁਨੀ ਕਿਤੇ ਨਹੀਂ ਵਰਤੀ ਗਈ।

ਸ੍ਰੀ ਗੁਰੂ ਹਰ ਗੋਬਿੰਦ ਸਹਿਬ ਸੰਨ 1595 ਵਿੱਚ ਪੈਦਾ ਹੋਏ ਅਤੇ ਸੰਨ 1645 ਵਿੱਚ ਜੋਤੀ ਜੋਤ ਸਮਾ ਗਏ। ਭਾਈ ਨੱਥ ਤੇ ਅਬਦੁੱਲਾ ਨੇ (ਅਮਰ ਨਾਮਾ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 7 ਅਕਤੂਬਰ ਸੰਨ 1708 ਨੂੰ ਉਹਨਾਂ ਦੇ ਅਕਾਲ ਚਲਾਣੇ ਤੋਂ ਇੱਕ ਦਿਨ ਪਿਛੋਂ 8 ਅਕਤੂਬਰ ਸੰਨ 1708 ਨੂੰ ਲਿਖਿਆ ਹੈ। ਦੋਵੇਂ ਗੁਰੂ ਸਾਹਿਬਾਨ ਦਾ ਅਕਾਲ ਚਲਾਣੇ ਦਾ ਫਰਕ 64 ਸਾਲ ਬਣਦਾ ਹੈ। ਇਸ ਤੋਂ ਨਿਰਣਾ ਕਰ ਸਕਦੇ ਹਾਂ ਕਿ ਜੇ ਗੁਰੂ ਹਰਿ ਗੋਬਿੰਦ ਦੀ ਮੌਜ ਵੇਲੇ ਭਾਈ ਨੱਥ ਮਲ 20-25 ਸਾਲ ਦੇ ਨੇੜੇ ਤੇੜੇ ਹੋਣ ਤਾਂ ਅਮਰਨਾਮਾ ਉਸਨੇ 90 ਸਾਲ ਦੀ ਉਮਰ ਦੇ ਲਗ ਭਗ ਲਿਖਿਆ ਹੋਵੇਗਾ ਉਸਨੇ ਕਿੱਥੇ ਤੇ ਕਦੋਂ ਵਫ਼ਾਤ ਪਾਈ, ਇਹ ਗੱਲ ਅਜੇ ਖੋਜ ਦੀ ਮੁਖਾਜ਼ ਹੈ।

ਸੰਨ 1946 ਵਿੱਚ ਮਹਾਰਾਜਾ ਪਟਿਆਲਾ ਸ. ਯਾਦਵਿੰਦਰ ਸਿੰਘ ਦਾ ਮਾਮਾ ਸ. ਗਿਆਨ ਸਿੰਘ ਰਾਜੇਵਾਲਾ ਰਿਆਸਤ ਪਟਿਆਲਾ (ਪਿਛੋਂ ਪੈਪਸੂ ) ਦਾ ਮੁੱਖ ਮੰਤਰੀ ਸੀ। ਉਸਦੇ ਡਰਾਈਵਰ ਦਾ ਨਾਮ ਛੱਤਾ ਸੀ। ਛੱਤਾ ਤੇ ਬਰਕਤ ਦੋਵੇਂ ਚੜ੍ਹੇ ਭਰਾ ਸਨ। ਉਹਨਾਂ ਦਿਨਾਂ ਵਿੱਚ ਪਟਿਆਲੇ ਤੋਂ ਇੱਕ ਅਖੁਬਾਰ 'ਪ੍ਰਕਾਸ਼' ਨਿਕਲਦਾ ਸੀ ਜਿਸ ਦੇ ਸੰਪਾਦਕ ਸ. ਗੁਰਦਿੱਤ ਸਿੰਘ ਸਨ ਜਿਨ੍ਹਾਂ ਨੇ ਭਾਈ ਛੱਤੇ ਪਾਸੋਂ ਸਨ 1946 ਵਿੱਚ ਭਾਈ ਨੱਥਮਲ ਦੀ ਪੁਸਤਕ 'ਅਮਰਨਾਮਾ' ਦੇ ਖਰੜੇ ਦਾ ਉਤਾਰਾ ਪਰਾਪਤ ਕੀਤਾ ਸੀ। ਛੱਤੇ ਨੇ ਆਪਣਾ ਕੁਰਸੀ ਨਾਮਾ ਇਸ ਪ੍ਰਕਾਰ ਦੱਸਿਆ ਹੈ :

ਕੁਰਸੀ ਨਾਮਾ ਭਾਈ ਨੱਥਾ ਢਾਡੀ  
ਪਿੰਡ ਸੁਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ

ਭਾਈ ਨੱਥਾ ਢਾਡੀ

↓  
ਭਾਈ ਹੁੱਲੜ

↓  
ਭਾਈ ਰਾਹੀਅਾ

↓  
ਭਾਈ ਲਖਦਰਿਆ

↓  
ਭਾਈ ਜਸ ਦਰਿਆ

↓  
ਭਾਈ ਖਜ਼ਾਨਾ

↓  
ਭਾਈ ਪਸੋਂਗ

↓  
ਭਾਈ ਵਲਾਇਤ

↓  
ਭਾਈ ਫੱਤਾ

ਫੱਤੇ ਅੁਨਸਾਰ ਨੱਥਾ ਤੇ ਅਬਦੁੱਲਾ ਮਸੇਰ ਭਰਾ ਸਨ। ਨੱਥਮੱਲ ਗੁਰੂ ਹਰਗੋਬਿੰਦ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨੰਦੇੜ ਵਿੱਚ ਸੰਨ 1708 ਵਿੱਚ ਅਕਾਲ ਚਲਾਣੇ ਤੋਂ ਇੱਕ ਸਾਲ ਪਿਛੋਂ ਜੀਵਤ ਰਿਹਾ ਤੇ ਗੁਰੂ ਜੀ ਨਾਲ ਸਫਰ ਵੇਲੇ ਅਤੇ ਜੋਤੀ ਜੋਤ ਸਮਾਉਣ ਵੇਲੇ ਉਹ ਨੰਦੇੜ ਵਿੱਚ ਮੌਜੂਦ ਸੀ ਤੇ ਉਥੋਂ ਇਹ ਅਮਰਨਾਮਾ ਪੁਸ਼ਤ-ਦਰ-ਪੁਸ਼ਤ ਫੱਤੇ ਤੱਕ ਪੁਜਿੱਗ ਸੀ। ਇਸ ਦਾ ਹਵਾਲਾ ਪੁਸਤਕ ਦੇ ਸ਼ੇਅਰ ਨੰਬਰ 139 ਅਤੇ 145 ਵਿੱਚ ਮਿਲਦਾ ਹੈ। ਅਮਰਨਾਮਾ ਦੀ ਅਸਲ ਲਿਖਤ ਉਸ ਪੋਥੀ ਵਿੱਚ ਦਰਜ ਹੈ ਜੋ ਫੱਤੇ ਪਾਸ ਹੈ ਤੇ ਗੁਰਮੁਖੀ ਲਿੱਪੀ ਵਿੱਚ ਹੈ।

ਇਹਨਾਂ ਮੀਰਾਂ ਦੀ ਪ੍ਰਸਿੱਧ ਪੁਸਤਕ 'ਅਮਰਨਾਮਾ' ਦੇ ਅੰਰਭ ਤੇ ਅੰਤ ਵਿੱਚ ਲਿਖੇ ਵਾਕਾਂ ਤੋਂ ਇੰਝ ਲਗਦਾ ਹੈ ਕਿ ਓਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ ਪਰ ਗਹੁ ਨਾਲ ਵਾਚਣ ਤੋਂ ਸਪਸ਼ਟ ਹੈ ਕਿ ਇਹ ਲਿਖਤ ਨੱਥਮੱਲ ਤੇ ਅਬਦੁਲ ਦੀ ਹੀ ਹੈ ਕੇਵਲ ਪੋਥੀ ਦਾ ਮੁੱਲ ਜਾਂ ਮਰਤਬਾ ਵਧਾਉਣ ਲਈ ਇਸਨੂੰ 'ਪਾਤਸ਼ਾਹੀ 10' ਨਾਲ ਜੋੜ ਦਿੱਤਾ ਹੈ ਇੱਹ ਗੱਲ 'ਗੁਰੂ', 'ਸਾਤਿਗੁਰੂ' ਸ਼ਬਦਾਂ ਤੋਂ ਵੀ ਸਪਸ਼ਟ ਹੋ ਜਾਂਦੀ ਹੈ। ਇੱਕ ਗੱਲ ਹੋਰ ਕਿ ਜੇ ਗੁਰੂ ਸਾਹਿਬ ਦੀ ਫਾਰਸੀ ਰਚਨਾ 'ਜ਼ਫਰਨਾਮਾ' ਦੀ ਫਾਰਸੀ ਭਾਸ਼ਾ ਨੂੰ 'ਅਮਰਨਾਮਾ' ਦੀ ਫਾਰਸੀ ਭਾਸ਼ਾ ਨਾਲ ਮੇਲੀਏ ਤਾਂ ਗੱਲ ਸਾਫ਼ ਹੋ ਜਾਂਦੀ ਹੈ ਕਿ ਦੋਵਾਂ ਨਾਮਿਆਂ ਦੀਆਂ ਭਾਸ਼ਾਵਾਂ ਵਿੱਚ ਕਾਫ਼ੀ ਅੰਤਰ ਦਿਸ ਪੈਂਦਾ ਹੈ। ਜ਼ਫਰਨਾਮਾ ਵਿੱਚ

ਆਲਮਾਨਾ ਵਿਚਾਰ ਹਨ ਜਦ ਕਿ ਅਮਰਨਾਮਾ ਉਸ ਦੇ ਟਾਕਰੇ ਵਿਚ ਤੁਕਬੰਦੀ ਜਿਹੀ ਲਗਦੀ ਹੈ ਜਿਵੇਂ ਕਈ ਭੱਟ ਜਾਂ ਗੁਮੰਤਰੀ ਰੁਪਿਆ ਮਿਲਣ ਤੇ ਤਰ੍ਹਾਂ ਹੀ ਰੁਪਿਆ ਦੇਣ ਵਾਲੇ ਦਾ ਜਸ ਕਵਿਤਾਵਾਂ ਦੀਆਂ ਦੋ ਚਾਰ ਤੁਕਾਂ ਵਿਚ ਜੋੜ ਦਿੰਦੇ ਹਨ। ਇਸ ਤੋਂ ਉਪਰੰਤ ਢਾਡੀਆਂ ਦੀ ਗੁਰੂ ਘਰ ਵਿਚ ਲੋੜ ਨੂੰ ਬਹੁਤ ਸਾਰੇ ਸੇਅਰਾ ਵਿਚ ਦੋਹਰਾਇਆ ਗਿਆ ਹੈ ਜਿਸ ਤੋਂ ਇਸ ਦਾ ਰਚਨਹਾਰਾ ਢਾਡੀ ਹੀ ਸਿੱਧ ਹੋ ਜਾਂਦਾ ਹੈ ਗੁਰੂ ਸਾਹਿਬ ਨਹੀਂ। ਅਮਰਨਾਮਾ ਦਾ ਫਾਰਸੀ ਭਾਸ਼ਾ ਵਿਚ ਲਿਖਣ ਦਾ ਕਾਰਨ ਸਪਸ਼ਟ ਹੈ ਕਿ ਨੱਥਮੱਲ ਇਸ ਭਾਸ਼ਾ ਦਾ ਮਾਹਰ ਸੀ।

ਪੁਸਤਕ ਅਮਰਨਾਮਾ ਲਿਖਣ ਦੀ ਤਾਰੀਖ ਜੋ ਅੰਤ ਵਿੱਚ ਦਿੱਤੀ ਹੈ ਉਹ ਸਾਲ ਸੰਨ 1708 ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਹੈ। ਗੁਰੂ ਜੀ ਕੱਤਕ ਸੁਦੀ 5 ਮੁਤਾਬਕ 6 ਕੱਤਕ ਸੰਮਤ 1765 ਬਿਕ੍ਰਮੀ ਅਨੁਸਾਰ 7 ਅਕਤੂਬਰ ਸੰਨ 1708 ਨੂੰ ਚੜ੍ਹਾਈ ਕਰ ਗਏ ਸਨ। ਅਮਰਨਾਮਾ ਗੁਰੂ ਜੀ ਦੇ ਚਲਾਣੇ ਤੋਂ ਕੁੱਝ ਦਿਨਾਂ ਅੰਦਰ ਹੀ ਲਿਖਿਆ ਲਗਦਾ ਹੈ। ਸੇਅਰ ਨੰ: 62 ਤੇ 63 ਵਿੱਚ ਸਦੀਵੀ ਰਹਿਣ ਵਾਲੀ ਥਾਂ ਦਾ ਗੁਰੂ ਜੀ ਦਾ ਇਰਾਦਾ ਪ੍ਰਗਟਾਇਆ ਹੈ ਅਤੇ ਢਾਡੀਆਂ ਦੀਆਂ ਵਾਰਾਂ ਸੁਣਦੇ ਰਹਿਣ ਵੱਲ ਇਸ਼ਾਰਾ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸਮਾਂ ਫਰ੍ਕ 64 ਸਾਲ ਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ 52 ਕਵੀ ਤੇ ਲਿਖਾਰੀ ਸਨ ਜਿਨ੍ਹਾਂ ਵਿੱਚੋਂ ਇੱਕ 'ਸੈਨਾਪਤਿ' ਸੀ ਜਿਸ ਨੇ ਆਪਣੀ ਰਚਨਾ 'ਗੁਰਸੋਭਾ' ਵਿੱਚ ਪਿੱਛੇ 'ਜਾਪ' ਦਰਜ ਕੀਤਾ ਗੁਰ ਸੋਭਾ ਮੌਲ ਲਿਖਿਆ ਹੈ ਤੇ 'ਅਮਰਨਾਮਾ' ਦੇ ਪਿੱਛੇ ਵੀ ਇਹੋ ਲਿਖਿਆ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ 'ਅਮਰਨਾਮਾ' 'ਗੁਰਸੋਭਾ' ਗ੍ਰੰਥ ਤੋਂ ਪਿੱਛੋਂ ਲਿਖਿਆ ਗਿਆ ਹੋਣਾ ਹੈ ਜਦਕਿ ਗੁਰਸੋਭਾ ਗ੍ਰੰਥ ਲਿਖਿਆ ਹੀ ਗੁਰੂ ਸਾਹਿਬ ਦੀ ਮੌਤ ਪਿੱਛੋਂ ਹੈ।

ਇਹ 'ਅਮਰਨਾਮਾ' ਜੇ ਛੱਤੇ ਪਾਸੋਂ ਨਾਂ ਲਿਖਾ ਲਿਆ ਹੁੰਦਾ ਤਾਂ ਸੰਨ 1947 ਪਿੱਛੋਂ ਇਸਨੇ ਵੀ ਨਹੀਂ ਸੀ ਮਿਲਣਾ ਕਿਉਂਕਿ ਛੱਤੇ ਦੀ ਹੁਣ ਕੋਈ ਉੱਘ ਸੁੱਘ ਨਹੀਂ ਮਿਲਦੀ। ਮੇਰੇ ਪਿੰਡ ਲਾਗੇ ਪਿੰਡ ਸਰਵਰਪੁਰ ਵਿੱਚ ਅਜੇ ਵੀ ਦੋ ਮੀਰ ਘਰਾਣੇ ਰਹਿੰਦੇ ਹਨ ਜਿਨ੍ਹਾਂ ਪਾਸੋਂ ਮੈਨੂੰ ਕੇਵਲ ਇੰਨੀ ਹੀ ਸੂਹ ਮਿਲੀ ਹੈ ਕਿ ਸੰਨ 1947 ਵਿੱਚ ਛੱਤਾ ਪਾਕਿਸਤਾਨ ਚਲਿਆ ਗਿਆ ਸੀ। ਪਾਕਿਸਤਾਨੋਂ ਪਤਾ ਕਰਨ ਤੇ ਉਸਦੀ ਕੋਈ ਸੂਹ ਨਹੀਂ ਮਿਲੀ। ਕੁੱਝ-ਕੁੱਝ ਇਹ ਵੀ ਪਤਾ ਚਲਿਆ ਹੈ ਕਿ ਛੱਤਾ ਖੰਨੇ ਨੇੜੇ ਪਿੰਡ ਭੜੀ ਆਣ ਵੱਸਿਆ ਸੀ ਪਰ ਪਤਾ ਸਤਾ ਹੁਣ ਉੱਥੋਂ ਵੀ ਅਲੋਪ ਹੈ।

ਨੱਥਮੱਲ ਦਾ ਅਮਰਨਾਮਾ ਉਹਨਾਂ ਦੇ ਗੁਰੂ ਘਰ ਦੇ ਢਾਡੀ ਹੋਣ ਕਰਕੇ ਹੀ ਮਹਾਨਤਾ ਨਹੀਂ ਰੱਖਦਾ ਸਗੋਂ ਇਸਦੀ ਮਹਾਨਤਾ ਇਸ ਵਿੱਚ ਆਏ ਵਸਤੂ ਕਰਕੇ ਵੀ ਹੈ ਜਿਸ ਨੇ ਉਸਦੇ ਅੱਖੀਂ ਵੇਖੇ ਤੇ ਕੰਨੀ ਸੁਣੇ ਹਾਲਾਤ ਦੇ ਆਧਾਰ ਤੇ ਇਸਨੂੰ ਇਤਿਹਾਸਿਕ ਵਸਤੂ ਬਣਾ ਦਿੱਤਾ ਹੈ।

ਅਮਰਨਾਮਾ ਮੁਤਾਬਕ ਗੁਰੂ ਜੀ ਦਾ ਬੰਦੇ ਨਾਲ ਮੇਲ ਸੁਰਜ ਗ੍ਰਹਿਣ ਵਾਲੇ

ਦਿਨ 3 ਅੱਸੂ ਸੰਮਤ 1765 ਬਿਕ੍ਰਮੀ, 3 ਸਤੰਬਰ ਸੰਨ 1708 ਈ: ਮੁਤਾਬਕ 28 ਜਮਾਦੀ ਉਲਾਖ਼ਰ 1120 ਹਿਜਰੀ ਨੂੰ ਹੋਇਆ। ਅਮਰਨਾਮ ਜੋ ਤੱਤ ਸਾਹਮਣੇ ਲਿਆਉਂਦਾ ਹੈ ਉਹਨਾਂ ਦਾ ਮੁਖਤਸਰ ਜਿਹਾ ਵੇਰਵਾ ਇਸ ਪ੍ਰਕਾਰ ਹੈ:

1. ਗੁਰੂ ਜੀ ਨੇ ਗੋਦਾਵਰੀ ਦਰਿਆ ਕੰਢੇ ਇੱਕ ਕਬਰਸਤਾਨ ਵਿੱਚ ਆਪਣੇ ਤੰਬੂ ਗੱਡ ਕੇ ਡੇਰਾ ਲਾਇਆ ਜਿਸ ਤੇ ਮੁਸਲਮਾਨਾਂ ਨੇ ਸ਼ੋਰ ਮਚਾਇਆ।

2. ਬੰਦੇ ਨਾਲ ਪਹਿਲਾਂ ਮੇਲ ਸੂਰਜ ਗ੍ਰਹਿਣ ਵਾਲੇ ਦਿਨ ਹੋਇਆ।

3. ਬੰਦੇ ਦੇ ਸ਼ਕਤੀਸ਼ਾਲੀ ਬੀਰਾਂ ਤੇ ਪਰਾਸ੍ਰੀਰਕ ਸ਼ਕਤੀਆਂ ਨਾਲ ਖਾਲਸੇ ਰੀਆਂ ਜ਼ੋਰਦਾਰ ਝੜਪਾਂ ਹੋਈਆ ਜਿਨ੍ਹਾਂ ਵਿੱਚ ਗੁਰੂ ਖਾਲਸੇ ਦੀ ਜਿੱਤ ਹੋਈ ਤੇ ਬੰਦਈ ਹਾਰ ਗਏ।

4. ਹਿੰਦੂ ਵਿਚਾਰ ਵਾਲੇ ਲੋਕਾਂ ਦਾ ਮੁਗਲ ਬਾਦਸ਼ਾਹ ਪਾਸ ਡਰਿਆਦ ਕਰਨਾ ਪਰ ਬਾਦਸ਼ਾਹ ਦਾ ਕੋਈ ਧਿਆਨ ਨਾ ਦੇਣਾ ਤੇ ਲੋਕਾਂ ਦਾ ਸ਼ਰਮਿੰਦੇ ਹੋ ਕੇ ਵਾਪਸ ਪਰਤਣਾ। ਕਿਉਂਕਿ ਸੰਨ 1707 ਵਿੱਚ ਐਰੰਗਜ਼ੇਬ ਦੀ ਮੌਤ ਪਿਛੋਂ ਬਹਾਦਰ ਸ਼ਾਹ ਭਾਰਤ ਦਾ ਬਾਦਸ਼ਾਹ ਬਣ ਗਿਆ ਸੀ ਜੋ ਐਰੰਗਜ਼ੇਬ ਦਾ ਪੁੱਤਰ ਸੀ ਅਤੇ ਭਾਈ ਨੰਦ ਲਾਲ 'ਗੋਯਾ' ਵੀ ਸ਼ਾਹ ਦੇ ਨਾਲ ਹਾਜ਼ਰ ਸੀ। ਬਹਾਦਰ ਸ਼ਾਹ ਗੁਰੂ ਜੀ ਦਾ ਗੁਹੜਾ ਮਿੱਤਰ ਬਣ ਗਿਆ ਸੀ।

5. ਗੁਰੂ ਜੀ ਦਾ ਦੁਰਕਾਰੇ ਤੇ ਡਰਪੋਕ ਬਣੇ ਲੋਕਾਂ ਨੂੰ ਖੁੱਲ੍ਹੇ ਕੇ ਦਾਨ ਦੇਣਾ।

6. ਬਾਦਸ਼ਾਹ ਵੱਲੋਂ ਗੁਰੂ ਜੀ ਨੂੰ ਦਿੱਤਾ ਮੌਤੀ ਦਰਿਆ ਭੇਟ ਕਰਨਾ ਤੇ ਸ਼ਾਹ ਦਾ ਹੈਰਾਨ ਹੋਣਾ।

7. ਬੰਦੇ ਦੀਆਂ ਬੱਕਰੀਆਂ ਝਟਕਾ ਕੇ ਤੇ ਰਿਨ੍ਹ ਸੰਵਾਰ ਕੇ ਗੁਰੀਬ ਲੋਕਾਂ ਨੂੰ ਛਕਾ ਦੇਣਾ।

8. ਬੰਦੇ ਦੇ ਡੇਰੇ ਵਿੱਚ ਜਾ ਕੇ ਉਸਦੇ ਪਲੰਘ ਤੇ ਬੈਠ ਜਾਣਾ ਤੇ ਉਸਨੂੰ ਆਪਣੇ ਜਲਾਲ ਸਦਕਾ ਪੈਰਾਂ ਤੇ ਡਿਗੱਣ ਲਈ ਮਜ਼ਬੂਰ ਕਰਨਾ।

9. ਬੰਦੇ ਨੂੰ ਸਭ ਪਖੰਡ ਤੇ ਕਰਾਮਾਤਾਂ ਤਿਆਗ ਕੇ ਬੰਦਾ ਬਣਨ ਦਾ ਉਪਦੇਸ਼ ਦੇਣਾਂ ਅਤੇ ਉਸਨੂੰ ਅੰਮ੍ਰਿਤ ਛਕਾ ਕੇ ਉਸਦਾ ਨਾਉਂ ਲਛਮਣ ਦੇਵ ਤੋਂ ਗੁਰਬਖਸ਼ ਸਿੰਘ ਰੱਖਣਾ ਅਤੇ 'ਬੰਦਾ ਬਹਾਦਰ' ਦਾ ਖਤਾਬ ਦੇ ਕੇ ਮੁਗਲਾਂ ਨਾਲ ਬੀਤੇ ਦਾ ਸਾਰਾ ਵੇਰਵਾ ਦੇ ਕੇ ਪੰਜ ਸਿੰਘਾਂ ਨਾਲ ਅਤਿਆਚਾਰ ਨੂੰ ਠਲ੍ਹੂ ਪਾਉਣ ਲਈ ਪੰਜਾਬ ਘੱਲਣਾ।

10. ਗੁਰੂ ਜੀ ਦਾ ਅਪਣੇ ਪਿੱਛੋਂ ਅਡੋਲ ਚਿੱਤ ਰਹਿ ਕੇ ਗੁਰਬਾਣੀ ਦਾ ਕੀਰਤਨ ਕਰਨ ਤੇ ਕਰਾਉਣ ਦਾ ਉਪਦੇਸ਼ ਦੇਣਾ ਅਤੇ ਬ੍ਰਹਮਣਾ ਦੇ ਕਹਿਣ ਤੇ ਅੰਪਵਿਸ਼ਵਾਸ ਦੀ ਕੋਈ ਕ੍ਰਿਆ ਨਾ ਕਰਨੀ ਤੇ ਨਾਂ ਕਿਸੇ ਭਰਮਾਂ ਭਰੀ ਰੋਹ ਰੀਤ ਤੇ ਚੱਲਣਾ ਸਗੋਂ ਉਸਦੀ ਨਖੇਧੀ ਕਰਨੀ।

11. ਸਿੰਘਾਂ ਨੂੰ ਢਾਡੀਆਂ ਦੀਆਂ ਵਾਰਾਂ ਸੁਣਨ ਲਈ ਤਾਕੀਦ ਕਰਨੀ।

12. ਸਿੰਘਾਂ ਦਾ ਭਾਵੇਂ ਉਹ ਬੱਚਾ, ਜਵਾਨ ਤੇ ਬੁਢਾ, ਕਿਸੇ ਵੀ ਉਮਰ 'ਚ

ਹੋਵੇ, ਅੰਮ੍ਰਿਤ ਛੱਕ ਕੇ ਸਿੰਘ ਸਜਣਾ।

ਅਮਰਨਾਮਾ ਤੋਂ ਪਤਾ ਚਲਦਾ ਹੈ ਕਿ ਨੱਥਮੱਲ ਤੇ ਅਬਦੁੱਲਾ ਦੋਵੇਂ ਪੜ੍ਹੇ ਲਿੱਖੇ ਖਾਸ ਕਰਕੇ ਫਾਰਸੀ ਭਾਸ਼ਾ ਦੇ ਚੰਗੇ ਜਾਣੂੰ ਢਾਡੀ ਸਨ। ਉਹਨਾਂ ਨੂੰ ਫਾਰਸੀ ਤੇ ਪੰਜਾਬੀ ਭਾਸ਼ਾਵਾਂ ਉੱਤੇ ਅਬੂਰ ਹਾਸਿਲ ਸੀ। ਏਸੇ ਲਈ ਨੱਥਮੱਲ ਨੇ ਅਮਰਨਾਮਾ ਫਾਰਸੀ ਭਾਸ਼ਾ ਵਿਚ ਹੀ ਲਿਖਿਆ। ਇਸ ਦੇ ਨਾਲ ਇਹ ਗੱਲ ਵੀ ਮੰਨਣ ਯੋਗ ਹੈ ਕਿ ਉਸ ਸਮੇਂ ਹੀ ਗੁਰੂਮਹਾਰਾਜ਼ ਨੇ ਇਤਿਹਾਸਕ ਚਿੱਠੀ ਔਰੰਗਜ਼ੇਬ ਨੂੰ ਫਾਰਸੀ ਭਾਸ਼ਾ ਤੇ ਮਫ਼ਉਲੁਨ, ਮਫ਼ਉਲੁਨ, ਮਫ਼ਉਲੁਨ, ਮਫ਼ਉਲ ਮਸਨਵੀ ਬਹਿਰ ਵਿੱਚ ਲਿੱਖੀ ਸੀ ਜਿਸ ਦਾ ਨੱਥਮੱਲ ਨੂੰ ਪੂਰਾ ਗਿਆਨ ਸੀ ਮਸਨਵੀ ਬਹਿਰ ਦਾ ਉਸ ਵੇਲੇ ਆਮ ਰਿਵਾਜ਼ ਸੀ। ਮੈਂ ਸਮਝਦਾ ਹਾਂ ਕਿ ਸ਼ਾਇਦ ਏਸੇ ਕਰਕੇ ਨੱਥਮੱਲ ਨੇ ਵੀ 'ਅਮਰਨਾਮਾ' ਲਈ ਏਹੋ ਬਹਿਰ ਅਪਣਾਇਆ। ਨਾਲੋਂ ਭਾਈ ਨੰਦ ਲਾਲ ਗੋਯਾ ਨੇ ਵੀ ਅਪਣੀ ਪ੍ਰਸਿੱਧ ਮਸਨਵੀ 'ਜ਼ਿਦੰਗੀ ਨਾਮਾ' ਲਈ ਵੀ ਏਸੇ ਬਹਿਰ ਨੂੰ ਅਪਣਾਇਆ ਹੈ।

ਅਮਰਨਾਮਾ ਵਿੱਚ ਕੁੱਲ 146 ਸ਼ੇਅਰ ਹਨ। ਜੋ ਹਨ ਤਾਂ ਸਾਰੇ ਫਾਰਸੀ ਭਾਸ਼ਾ ਵਿੱਚ ਪਰ ਕਈ ਥਾਵਾਂ ਤੇ ਸਪਸ਼ਟਤਾ ਵੱਲ ਬਹੁਤਾ ਧਿਆਨ ਨਹੀਂ ਰਖਿੱਥਾ ਗਿਆ। ਖੈਰ ਕੁੱਝ ਵੀ ਹੋਵੇ 'ਅਮਰਨਾਮਾ' ਵੀ ਇੱਕ ਬਹੁਮੱਲੀ ਦਸਤਾਵੇਜ਼ ਹੈ ਜੋ ਗੁਰੂ ਦੇ ਨੰਦੇੜ ਵਿੱਚ ਵਿਚਰਨ ਤੇ ਬੰਦਾ ਬੈਰਾਗੀ ਨਾਲ ਡਰਾਮਾਈ ਮੁਲਾਕਾਤ ਦਾ ਖੂਬਸੂਰਤ ਤੇ ਯਥਾਰਥਕ, ਇਤਿਹਾਸਕ ਤੇ ਕਾਵਿਮਈ ਸ਼ਾਬਦਿਕ ਚਿੱਤਰ ਹੈ।

ਨੱਥਮੱਲ ਇੱਕ ਥਾਂ ਆਪ ਵੀ ਕਹਿੰਦਾ ਹੈ ਕਿ ਮੈਂ ਸਿੰਘਾਂ ਦੀ ਚੌਖੀ ਕਵਿਤਾ ਲਿੱਖੀ ਹੈ। ਇਸ ਕਵਿਤਾ ਦਾ ਨਾਉਂ 'ਅਮਰਨਾਮਾ' ਰਖਿੱਥਾ ਹੈ ਕਿਉਂਕਿ ਇਹ ਅਮਰ ਰਹਿਣ ਵਾਲੀ ਵਸਤੂ ਹੈ ਤੇ ਇਹ ਨਾਉਂ ਢਾਡੀ ਲਈ ਖੂਬ ਫਬਦਾ ਹੈ।

ਅੰਤ ਵਿੱਚ ਮੈਂ ਭਾਈ ਨੱਥਮੱਲ ਢਾਡੀ ਅਤੇ ਉਸਦੇ ਸਾਥੀ ਅਬਦੁੱਲਾ ਜਿੰਨ੍ਹਾਂ ਨੂੰ ਗੁਰੂ ਮਹਾਰਾਜ਼ ਦੇ ਅੰਤਮ ਸਮੇਂ ਤੱਕ ਦਰਸ਼ਨ ਕਰਨ ਦਾ ਸ਼ਰਦ ਹਾਸਿਲ ਹੋਇਆ ਹੈ ਅਤੇ ਉਹਨਾਂ ਦੀ ਕਲਮ ਨੂੰ ਜਿਸ ਨਾਲ ਇਹ ਇਤਿਹਾਸਕ ਦਸਤਾਵੇਜ਼ 'ਅਮਰਨਾਮਾ', ਰਚਿਆ, ਸਲਾਮ ਕਰਦਾ ਹਾਂ।

## ਭਾਈ ਮੁਸ਼ਕੀ ਅਤੇ ਭਾਈ ਛਬੀਲਾ

ਸਨ 1675 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਦਿੱਲੀ ਵਿੱਚ ਜਦੋਂ ਸ਼ਹੀਦ ਕਰ ਦਿੱਤਾ ਗਿਆ ਤਾਂ ਉਸ ਵੇਲੇ ਉਹਨਾਂ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਦੀ ਸੀ। ਭਾਵੇਂ ਉਮਰ ਨਿਆਣੀ ਸੀ ਪਰ ਤੀਖਣ ਬੁੱਧੀ ਨੇ ਹਰ ਪਖੋਂ ਹਾਲਾਤ ਦਾ ਜਾਇਜ਼ਾ ਲੈ ਕੇ ਸਿੱਟਾ ਕੱਢਿਆ ਕਿ ਜਦ ਤੱਕ ਤੁਅਸਬੀ ਮੁਸਲਮਾਨ ਅਤੇ ਉਹਨਾਂ ਦੇ ਟੁੱਕਰ ਬੋਚ ਪਹਾੜੀ ਰਾਜਿਆਂ, ਬੇ-ਅਣਖ ਜਗੀਰਦਾਰਾਂ ਅਤੇ ਠਾਕਰਾਂ ਪਾਸੋਂ ਲਤਾੜੀ ਜਾਂਦੀ ਤੇ ਨਿਆਸਰਾ ਹੋਈ ਗਰੀਬ ਜਨਤਾ ਨੂੰ ਅਣਖ ਨਾਲ ਜਿਉਣ ਦੀ ਜਾਂਚ ਨਹੀਂ ਸਿਖਾਈ ਜਾਂਦੀ, ਏਨੀ ਵੱਡੀ ਮੁਗਲ ਸਰਕਾਰ ਨਾਲ ਇਕੱਲਿਆਂ ਟੁੱਕਰ ਲੈਣੀ ਆਖੀ ਹੋਵੇਗੀ। ਅਜਿਹੀ ਸਥਿਤੀ ਦੇ ਮੱਦੇ-ਨਜ਼ਰ ਗੁਰੂ ਜੀ ਨੇ ਫੈਸਲਾ ਕਰ ਲਿਆ ਕਿ ਆਪਣੇ ਮੰਤਵ ਨੂੰ ਪੂਰਾ ਕਰਨ ਲਈ ਕਿਸੇ ਨਿਵੇਕਲੀ ਜਿਹੀ ਥਾਂ ਢੇ ਕੁੱਝ ਸਮਾਂ ਬਿਤਾ ਕੇ ਤਿਆਰੀ ਅਰੰਭੀ ਜਾਵੇ। ਢੁੰਘੀ ਸੋਚ ਵਿਚਾਰ ਪਿੱਛੋਂ ਨਾਹਣ ਰਿਆਸਤ ਦੇ ਰਾਜੇ ਮੇਦਨੀ ਪਰਕਾਸ਼ ਦੀ ਬੇਨਤੀ ਤੇ ਸੰਨ 1683 ਵਿੱਚ ਗੁਰੂ ਜੀ ਨੇ ਜਮਨਾਂ ਨਦੀ ਦੇ ਕੰਢੇ ਇੱਕ ਅਤੀ ਰਮਣੀਕ ਥਾਂ ਉੱਤੇ ਰਹਿਣਾ ਅਰੰਭ ਕਰ ਦਿੱਤਾ ਤੇ ਉਸ ਥਾਂ ਦਾ ਨਾਉਂ ਪੌਂਟਾ (ਪਾਊਂਟਾ) ਰੱਖਿਆ।

ਭਾਈ ਕਾਹਨ ਸਿੰਘ ਨਾਭਾ, ਮਹਾਨ ਕੋਸ਼ ਦੇ ਪੰਨਾਂ 767 ਉੱਤੇ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਨ ਦੇ ਰਾਜੇ ਤੋਂ ਕਿਆਰ ਦੂਨ ਵਿੱਚ ਜ਼ਮੀਨ ਲੈ ਕੇ ਸੰਮਤ 1742 ਵਿੱਚ ਜਮਨਾ ਦੇ ਕਿਨਾਰੇ ਇੱਕ ਕਿਲਾ ਬਣਾਇਆ ਜਿਸ ਦਾ ਨਾਂ ਪਾਂਵਟਾ ਰੱਖਿਆ। ਭੰਗਾਣੀ ਦੀ ਜੰਗ ਇਸ ਕਿਲੇ ਵਿੱਚ ਰਹਿਣ ਸਮੇਂ ਹੀ ਹੋਈ ਜਿਸ ਦਾ ਜ਼ਿਕਰ ਵੱਚਿਤਰ ਨਾਟਕ ਦੇ ਅੱਠਵੇਂ ਅਧਿਆਇ ਵਿੱਚ ਆਉਂਦਾ ਹੈ।

ਭਾਈ ਸੰਤੋਖ ਸਿੰਘ ਨੇ ਲਿਖਿਆ ਹੈ :

'ਪਾਵ ਟਿਕਿਯੋ ਸਤਿਗੁਰੂ ਕੇ ਆਨੰਦ ਪੁਰ ਤੇ ਆਇ।

ਨਾਮ ਧਰਿਯੋ ਜਿਸ ਪਾਂਵਟਾ ਸੁਭ ਦੇਸਣ ਪ੍ਰਗਟਾਏ।'

(ਗੁਰ ਪ੍ਰਤਾਪ ਸੂਰਜ ਗਰੰਥ)

ਭਾਗਵਤ ਦੇ ਦਸਵੇਂ ਸੁਗੰਧ ਦਾ ਅਨੁਵਾਦ ਵੀ ਪਾਂਵਟਾ ਰਹਿੰਦੇ ਸਮੇਂ ਹੋਇਆ:

'ਦਸਮ ਕਥਾ ਭਗੋਤ ਕੀ ਭਾਖਾ ਕਰੀ ਬਨਾਇ।

ਅਵਰ ਵਾਸਨਾ ਨਾਹਿ ਪ੍ਰਭੁ ਧਰਮ ਯੁੱਧ ਕੇ ਚਾਇ।

ਸਤ੍ਰੈ ਸੈ ਪੈਤਾਲ ਮੌ ਸਾਵਨ ਸੁਦਿ ਤਿਥਿ ਦੀਪ।

ਨਗਰ ਪਾਂਵਟਾ ਸੁਭ ਕਰਨ ਜਮਨਾ ਬਹੇ ਸਮੀਪ।

(ਕ੍ਰਿਸ਼ਨ ਅਵਤਾਰ ਪੰਨਾ 2399)

ਆਪਣੇ ਉਲੀਕੇ ਪ੍ਰੋਗਰਾਮ ਦੀ ਪੂਰਤੀ ਲਈ ਗੁਰੂ ਜੀ ਨੇ ਆਪਣੇ ਪੈਰੋਕਾਰਾਂ ਦੀ ਮਨੋਬਿਰਤੀ ਬਦਲ ਕੇ ਤੇ ਉਹਨਾਂ ਵਿੱਚ ਦਲੇਰਾਨਾਂ ਅਤੇ ਬਹਾਦਰਾਨਾ ਸਪਿਰਟ

ਪੈਦਾ ਕਰਨ ਵੱਲ ਧਿਆਨ ਦਿੱਤਾ ਕਿ ਰੂਪਏ ਪੈਸੇ ਲਿਆਉਣ ਦੀ ਬਜਾਏ ਉਹ ਵਧੀਆ ਘੋੜੇ ਤੇ ਹਥਿਆਰ ਲੈ ਕੇ ਆਉਣ ਤਾਂ ਜੋ ਸਵੈ ਰੱਖਿਆ ਦਾ ਪੂਰਾ ਪ੍ਰਬੰਧ ਹੋ ਸਕੇ। ਦੁਸ਼ਮਣ ਦਾ ਟਾਕਰਾ ਕਰਨ ਦੀ ਭਾਵਨਾਂ ਪੈਦਾ ਕਰਨ ਲਈ ਨੌਜਵਾਨਾਂ ਨੂੰ ਘੋੜ ਸਵਾਰੀ, ਨਿਸ਼ਾਨਾ ਬਾਜ਼ੀ, ਤੀਰ ਅੰਦਾਜ਼ੀ, ਨੇਜ਼ਾਬਾਜ਼ੀ, ਗੱਤਕਾ ਬਾਜ਼ੀ, ਤਲਵਾਰ ਚਲਾਉਣ ਅਤੇ ਬੰਦੂਕ ਦੇ ਨਿਸਾਨੇ ਲਾਉਣ ਆਦਿਕ ਵਿੱਚ ਨਿਪੁੱਨ ਕੀਤਾ। ਜਿਸਮਾਨੀ ਸ਼ਕਤੀ ਦੀ ਲੋੜ ਨੂੰ ਮਹਿਸੂਸ ਕਰਦਿਆਂ ਆਟਾ, ਮਿੱਠਾ ਅਤੇ ਦੇਸੀ ਘੀ ਦੀ ਬਰਾਬਰ ਮਿਕਾਰ ਨਾਲ ਕੜਾਹ ਪ੍ਰਸਾਦਿ ਦੇ ਲੰਗਰ ਦਾ ਪ੍ਰਬੰਧ ਕੀਤਾ। ਇਸ ਤੋਂ ਉਪਰੰਤ 500 ਉਦਾਸੀ ਸਾਧੂਆਂ ਨੂੰ ਆਪਣੀ ਫੌਜ ਵਿੱਚ ਮਿਲਾਇਆ ਤੇ ਇਸ ਤਰ੍ਹਾਂ ਇੱਕ ਚੰਗੀ ਤਕੜੀ ਸੈਨਾਂ ਤਿਆਰ ਕਰ ਲਈ।

ਸਾਡੇ ਪ੍ਰਾਚੀਨ ਵਿਰਸੇ ਦੀ ਖੋਜ ਲਈ ਉਪਰਾਲਾ ਕਰਕੇ ਉੱਤਮ ਸਾਹਿਤ ਲਿਖਣ ਲਈ ਅਤੇ ਪੁਰਾਤਨ ਗ੍ਰੰਥਾਂ ਦੀ ਪੁਣਛ ਪੜਤਾਲ ਕਰਨ ਲਈ ਢੂਰ-ਢੂਰ ਤੋਂ ਉੱਚ ਵਿਦਵਾਨਾਂ ਨੂੰ ਨਿਮੰਤ੍ਰਤ ਕੀਤਾ ਜਿੰਨ੍ਹਾਂ ਦੀ ਗਿਣਤੀ 52 ਤੱਕ ਅੱਪੜ ਗਈ ਤੇ ਜਿੰਨ੍ਹਾਂ ਨੇ ਰਾਮਾਇਣ, ਮਹਾਂਭਾਰਤ ਤੇ ਪੁਰਾਣਾ ਸਿਮੂਤੀਆਂ ਵਿੱਚੋਂ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਅਤੇ ਗੁਰੂ ਜੀ ਨੇ ਆਪ ਵੀ ਬੀਰ ਰਸ ਨੂੰ ਉਭਾਰਨ ਲਈ 'ਚੰਡੀ ਦੀ ਵਾਰ' ਰਚੀ।

ਗੁਰੂ ਜੀ ਦੇਂ ਇਸ ਦਾਰੁਲਅਲੂਮ (ਯੂਨੀਵਰਸਿਟੀ) ਰੂਪੀ ਮਕਤਬ ਵਿੱਚ ਦੁਰਾਡਿਓਂ ਵਿਦਵਾਨ ਆਉਣ ਲੱਗੇ ਜਿਨ੍ਹਾਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਲਈ ਗੁਰੂ ਜੀ ਅਤੇ ਸੰਗਤ ਵੱਲੋਂ ਪੂਰਾ ਪ੍ਰਬੰਧ ਸੀ। ਇਹਨਾਂ ਵਿਦਵਾਨਾਂ ਤੋਂ ਉਪਰੰਤ ਪ੍ਰਸਿੱਧ ਰਾਗੀ ਤੇ ਢਾਡੀ ਵੀ ਆ ਕੇ ਅਪਣੀ ਹਾਜ਼ਰੀ ਲਗਵਾਉਣ ਲੱਗੇ ਤੇ ਕਵੀ ਸਭਾਵਾਂ ਵਿੱਚ ਅਪਣੇ ਜੋਹਰ ਦਿਖਾ ਕੇ ਨਿਹਾਲ ਕਰਨ ਲੱਗੇ। ਇਹਨਾਂ ਗਾਇਕਾਂ ਵਿੱਚ ਦੋ ਮਹਾਨ ਢਾਡੀ ਵੀ ਸਨ ਜਿਨ੍ਹਾਂ ਦੇ ਨਾਉਂ ਮੁਸ਼ਕੀ ਅਤੇ ਛਬੀਲਾ ਸਨ ਜੋ ਸ਼ਾਮ ਨੂੰ ਜੋਧਿਆਂ ਦੀਆਂ ਬੀਰ ਰਸੀ ਵਾਰਾਂ ਗਾ ਕੇ ਜੋਧਿਆਂ ਵਿੱਚ ਜੁੱਧ ਦਾ ਚਾਉ ਤੇ ਜੋਸ਼ ਭਰਦੇ ਸਨ। ਗੁਰੂ ਜੀ ਦੀ ਲਿੱਖੀ ਚੰਡੀ ਦੀ ਵਾਰ ਏਨੇ ਜੋਸ਼ ਨਾਲ ਗਾਉਂਦੇ ਸਨ ਕਿ ਸੁਣਨ ਵਾਲਿਆਂ ਦੇ ਤਲਵਾਰਾਂ ਚੁੱਕਣ ਲਈ ਡੱਲੇ ਫਰਕਣ ਲਾ ਦਿੰਦੇ ਸਨ। ਹਰ ਰੋਜ਼ ਹੀ ਕੋਈ ਨਾਂ ਕੋਈ ਬੀਰ ਰਸ ਭਰਪੂਰ ਵਾਰ ਗਾਉਂਦੇ ਸਨ ਪਰ ਆਰੰਭ ਉਹ ਗੁਰੂ ਜੀ ਦੀ ਲਿਖਤ ਚੰਡੀ ਦੀ ਵਾਰ ਦੀ ਪਹਿਲੀ ਪਉੜੀ ਤੋਂ ਹੀ ਕਰਦੇ ਸਨ ਜੋ ਵਾਰ ਦਾ ਮੰਗਲਾ ਚਰਨ ਹੈ:-

"ਪ੍ਰਿਥਮ ਭਗੋੜੀ ਸਿਮਰਿ ਕੈ ਗੁਰੂ ਨਾਨਕ ਲਈ ਧਿਆਇ॥

ਫਿਰ ਅੰਗਰ ਗੁਰ ਤੇ ਅਮਰਦਾਸੁ ਰਾਮਦਾਸੈ ਹੋਈ ਸਹਾਇ॥

ਅਰਜਨ ਹਰਿ ਗੋਬਿੰਦ ਨੋਂ ਸਿਮਰੇ ਸ੍ਰੀ ਹਰਿ ਰਾਇ॥

ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭਿ ਦੁਖਿ ਜਾਇ॥

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਅਵੇ ਧਾਇ॥

ਸਭ ਥਾਈਂ ਹੋਇ ਸਹਾਇ॥"

ਅੱਜ ਵੀ ਅਸੀਂ ਦੇਖਦੇ ਹਾਂ ਕਿ ਇਸ ਪਾਉੜੀ ਨੂੰ ਖਾਲਸੇ ਦੀ ਅਰਦਾਸ ਵਿੱਚ ਪੱਕੇ ਤੌਰ ਤੇ ਸਾਮਿਲ ਕੀਤਾ ਹੋਇਆ ਹੈ। ਇਸ ਤਰ੍ਹਾਂ ਏਸੇ ਵਾਰ ਦੀ ਦੂਜੀ ਪਾਉੜੀ ਰਾਹੀਂ ਪ੍ਰਭੂ ਬੇਅੰਤ ਦਾ ਅੰਤ ਨਾ ਪਾਏ ਜਾਣ ਦੀ ਗੱਲ ਕਰਕੇ ਜਾਂ ਤਾਂ ਜੋਸ਼ ਉਭਾਰਨ ਲਈ ਚੰਡੀ ਦੀ ਵਾਰ ਨੂੰ ਹੀ ਆਪਣੀ ਗਾਇਕੀ ਦਾ ਪ੍ਰਸੰਗ ਬਣਾ ਲੈਂਦੇ ਸਨ ਤੇ ਜਾਂ ਕਈ ਵਾਰੀ ਭਗਤੀ ਰਸ ਦੇ ਜ਼ੇਰੇ ਅਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿੱਚੋਂ ਹੀ ਅਲਾਪ ਅਰੰਭ ਦੇਂਦੇ ਸਨ ਤੇ ਨਾਮਣਾ ਖੱਟਦੇ ਰਹਿੰਦੇ ਸਨ।

ਭਾਈ ਮੁਸ਼ਕੀ ਤੇ ਛਬੀਲਾ ਕਿਥੋਂ ਦੇ ਰਹਿਣ ਵਾਲੇ ਸਨ? ਇਸ ਬਾਰੇ ਅਜੇ ਤੱਕ ਕੋਈ ਪੱਕੀ ਗੱਲ ਨਿੱਤ ਕੇ ਸਾਹਮਣੇ ਨਹੀਂ ਆਈ। ਕੇਵਲ ਇੰਨਾ ਪਤਾ ਲਗਦਾ ਹੈ ਕਿ ਇਹ ਦੋ ਢਾਡੀਆਂ ਨੱਥਾ ਤੇ ਅੱਬਦੁੱਲਾ ਜੋ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਖਾਸ ਦਰਬਾਰੀ ਸਨ ਤੇ ਸੁਰ ਸਿੰਘ ਪਿੰਡ, ਜ਼ਿਲਾ ਅੰਮ੍ਰਿਤਸਰ ਦੇ ਵਸਨੀਕ ਸਨ, ਰਾਹੀਂ ਪ੍ਰੀਚਿਤ ਹੋਏ ਤੇ ਆਪਣੀਆਂ ਕਲਾਤਮਕ ਰੁਚੀਆਂ ਸਦਕਾ ਗੁਰੂ ਘਰ ਵਿੱਚ ਪਰਵੇਸ਼ ਕਰ ਗਏ ਤੇ ਦਸਮ ਪਿਤਾ ਦੇ ਹਜ਼ੂਰੀ ਢਾਡੀਆਂ ਵਿੱਚ ਸਾਮਿਲ ਹੋ ਗਏ। ਨਾਲੇ ਨੱਥਾ ਤੇ ਅੱਬਦੁੱਲਾ ਵੀ ਤਾਂ ਛੇਵੇਂ ਪਾਤਸਾਹ ਦੇ ਜੋਤੀ ਜੋਤ ਸਮਾਉਣ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਹਾਜ਼ਰ ਸਨ।

ਇੱਕ ਵਿਚਾਰ ਹੋਰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਹ ਇਹ ਕਿ ਹੋ ਸਕਦਾ ਹੈ ਮੁਸ਼ਕੀ ਤੇ ਛਬੀਲਾ ਕਿਸੇ ਪਾਸਿਉਂ ਨੱਥਾ ਤੇ ਅੱਬਦੁੱਲਾ ਦੇ ਰਿਸ਼ਤੇਦਾਰ ਹੋਣ ਤੇ ਉਹਨਾਂ ਨੇ ਉਹਨਾਂ ਦੀ ਰੋਟੀ ਰੋਜ਼ੀ ਦਾ ਉਪਰਾਲਾ ਕੀਤਾ ਹੋਵੇ। ਨਾਲ ਹੀ ਇਹ ਗੱਲ ਵੀ ਕਈ ਵਿਦਵਾਨਾਂ ਨੇ ਕਹੀ ਹੈ ਕਿ ਮੀਰ ਲੋਕ ਸਾਰੇ ਹੀ ਸਾਕਾਦਾਰੀ ਵਿੱਚ ਜੁੜੇ ਹੋਏ ਸਨ। ਇਸ ਲਈ ਹੋ ਸਕਦਾ ਹੈ ਕਿ ਛਬੀਲਾ ਤੇ ਮੁਸ਼ਕੀ ਵੀ ਸੁਰ ਸਿੰਘ ਪਿੰਡ ਦੇ ਗਿਰਦੋ ਨਿਵਾਹੀ ਗਿਰਾਂ ਦੇ ਵਸਨੀਕ ਹੋਣ।

ਪਾਂਵਟਾ ਸਾਹਿਬ ਵਿੱਚ ਤਿੰਨ ਸਾਲ ਮੁਤਵਾਤਰ ਜੰਗੀ ਕਰਤਵ ਸਿੱਖਣ, ਪੁਰਾਤਨ ਸੱਭਿਆਚਾਰ ਦੀ ਘੋਖ ਕਰਨ ਅਤੇ ਸ੍ਰੀਰਕ ਤੌਰ ਤੇ ਰਿਸ਼ਟ ਪੁਸ਼ਟ ਰਹਿਣ ਦੇ ਚੰਗ ਅਪਨਾਉਣ ਦੇ ਪ੍ਰੋਗਰਾਮ ਚਲਦੇ ਰਹੇ ਤੇ ਸਮਾਂ ਖੁਸ਼ੀ ਖੁਸ਼ੀ ਬੀਤਦਾ ਗਿਆ। ਗੁਰੂ ਦਰਬਾਰ ਦੀ ਸ਼ਕਤੀ ਤੇ ਫੌਜੀ ਸਰਗਰਮੀਆਂ ਤੋਂ ਗੁਆਂਢੀ ਪਹਾੜੀ ਰਾਜੇ ਤੇ ਬ੍ਰਾਹਮਣ ਭੈ ਭੀਤ ਹੋ ਕੇ ਚਿੜਨ-ਕੁੜੁਨ ਲਗ ਪਏ ਕਿ ਗੁਰੂ ਜੀ ਨੀਚ ਜਾਤਾਂ ਨੂੰ ਸਿਰ ਚੜ੍ਹਾ ਕੇ ਉੱਚ ਜਾਤੀਆਂ ਦੇ ਬਰਾਬਰ ਲਿਆ ਰਹੇ ਹਨ ਤੇ ਸਾਡੀ ਉੱਚਤਾ ਖੱਤਮ ਕਰ ਰਹੇ ਹਨ। ਇਸ ਤਰ੍ਹਾਂ ਇੱਕ ਦਿਨ ਹੋਰ ਬਲਵਾਨ ਹੋ ਕੇ ਉਹ ਉਹਨਾਂ ਦੇ ਇਲਾਕਿਆਂ ਤੇ ਕੁਥੜਾ ਕਰ ਲੈਣਗੇ। ਇੱਕ ਗੱਲ ਹੋਰ ਇਹ ਸੀ ਕਿ ਗੁਰਦਰਬਾਰ ਵਿੱਚੋਂ ਹਰ ਰੋਜ਼ ਸਵੇਰੇ ਸਾਮ ਰਣਜੀਤ ਨਗਾਰਾ ਵੱਜਦਾ ਸੀ ਜਿਸ ਦੀ ਆਵਾਜ਼ ਇਹ ਬਾਈਧਾਰੀਏ ਰਾਜੇ ਸਹਿਣ ਨਹੀਂ ਕਰ ਸਕਦੇ ਸਨ। ਬੱਸ ਸਿੱਟਾ ਇਹ ਨਿਕਲਿਆ ਕਿ ਰਾਜਾ ਭੀਮ ਚੰਦ ਬਲਾਸਪੁਰੀਆ ਤੇ ਰਾਜਾ ਫ਼ਤਿਹ ਚੰਦ ਸ੍ਰੀਨਗਰੀਆ ਨੇ ਮੌਹਰੀ ਹੋ ਕੇ ਕਟੋਰ ਦੇ ਰਾਜੇ ਕਿਰਪਾਲ, ਹੰਡੂਰ ਦੇ ਰਾਜੇ ਦੇ. ਭਰਾ ਹਰੀ ਚੰਦ, ਗੁਲੇਰ ਦੇ ਰਾਜਾ ਗੋਪਾਲ ਰਾਏ ਅਤੇ

ਹੋਰ ਬਹੁੱਤ ਸਾਰੇ ਛੋਟੇ-ਛੋਟੇ ਰਾਜਿਆਂ ਨੂੰ ਆਪਣੇ ਨਾਲ ਜੋੜ ਲਿਆ ਤੇ ਨਾਲ ਹੀ ਅੰਦਰਗਜ਼ੇਬ ਤੋਂ ਵੀ ਕੁੱਝ ਸਹਇਤਾ ਪ੍ਰਾਪਤ ਕਰ ਲਈ। ਜਦੋਂ ਸਾਰਾ ਤਾਣਾ-ਪੇਟਾ ਉਣ ਲਿਆ ਤਾਂ ਸੰਨ 1686 ਨੂੰ ਪਾਉਂਟਾ ਸਹਿਬ ਤੋਂ 6 ਮੀਲ ਦੂਰ ਪਿੰਡ ਭੰਗਾਈ ਦੇ ਸਥਾਨ ਤੇ ਗੁਰੂ ਜੀ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ। ਇਸ ਡਰੋਂ 500 ਉਦਾਸੀ ਜੋ ਚਿਰਾਂ ਤੋਂ ਢਿੱਡ ਵਧਾਉਣ ਲੱਗੇ ਹੋਏ ਸਨ ਗੁਰੂ ਜੀ ਨੂੰ ਛੱਡ ਕੇ ਨੱਸ ਗਏ ਤੇ ਨਾਲ ਹੀ ਪਠਾਣ ਵੀ ਚਲਦੇ ਬਣੇ ਤੇ ਰਾਜਿਆਂ ਨਾਲ ਜਾ ਰਲੇ। ਉਦਾਸੀਆਂ ਦਾ ਵੱਡਾ ਮਹੱਤ ਕਿਰਪਾਲ ਦਾਸ ਗੁਰੂ ਸਰਧਾ ਵਿੱਚ ਹਜ਼ਰ ਰਹਿ ਕੇ ਨਮਕ ਹਲਾਲੀ ਸਾਬਤ ਕਰਦਾ ਰਿਹਾ ਤੇ 10 ਕੁ ਮੀਲ ਦੂਰੋਂ ਪੀਰ ਬੁਧੂ ਸਾਹ ਆਪਣੇ 700 ਮੁਰੀਦਾਂ ਤੇ ਪੁੱਤਰਾਂ ਸਣੇ ਗੁਰੂ ਜੀ ਦੀ ਸੇਵਾ ਵਿੱਚ ਆ ਸ਼ਾਮਲ ਹੋਇਆ। ਲੜਾਈ ਅਰੰਭ ਹੋ ਗਈ ਤੇ ਤਲਵਾਰਾਂ ਭਿੜਨੀਆਂ ਸ਼ੁਰੂ ਹੋ ਗਈਆਂ। ਗੁਰੂ ਜੀ ਦੀ ਕੂਆ ਦਾ ਪੁੱਤਰ ਸੰਗੋਸ਼ਾਹ, ਨਜ਼ਾਬਤ ਖਾਂ ਨਾਲ ਭਿੜਿਆ ਤੇ ਦੋਵੇਂ ਚਲ ਵੱਸੇ।

ਮੁਗਲਾਂ ਦਾ ਸਰਦਾਰ ਖਾਨ ਹੱਯਤ ਖਾਂ ਮਾਰੋ-ਮਾਰ ਕਰਦਾ ਅੱਗੇ ਵੱਧ ਰਿਹਾ ਸੀ ਪਰ ਸੰਤ ਕਿਰਪਾਲ ਦਾਸ ਨੇ ਆਪਣਾ ਕੁੱਤਕਾ ਇਸ ਤਰ੍ਹਾਂ ਉਸਦੀ ਖੋਪਰੀ ਵਿੱਚ ਮਾਰਿਆ ਕਿ ਉਹ ਘੋੜੇ ਤੋਂ ਡਿਗ ਕੇ ਖਤਮ ਹੋ ਗਿਆ। ਜਦੋਂ ਖਾਨ ਹੱਯਾਤੀ ਫੌਜ ਨੇ ਆਪਣੇ ਸਰਦਾਰ ਦਾ ਇਹ ਹਾਲ ਵੇਖਿਆ ਤਾਂ ਭਾਜੜਾਂ ਪੈ ਗਈਆਂ ਤੇ ਗੁਰੂ ਜੀ ਨੂੰ ਫਤਹਿ ਪ੍ਰਾਪਤ ਹੋਈ। ਸਭ ਪਹਾੜੀ ਰਾਜੇ ਵੀ ਜਿੱਧਰ ਨੂੰ ਮੂੰਹ ਹੋਇਆ, ਪੱਤਰੇ ਵਾਚ ਗਏ। ਇਸ ਜਿੱਤ ਬਾਰੇ ਗੁਰੂ ਜੀ ਬਚਿੱਤਰ ਨਾਟਕ ਵਿੱਚ ਇੰਝ ਲਿਖਦੇ ਹਨ:

ਰਣੇ ਤਿਆਗ ਭਾਗੋ।

ਸਭੈ ਤਾਸ ਪਾਗੈ।

ਭਈ ਜੀਤ ਮੇਰੀ।

ਕ੍ਰਿਪਾ ਨਾਲ ਤੇਰੀ।

ਰਣੈ ਜੀਤ ਆਏ।

ਜਖੰ ਗੀਤ ਗਾਏ।

ਇਸ ਪ੍ਰਕਾਰ ਗੁਰੂ ਜੀ ਨੇ 2 ਹਜ਼ਾਰ ਸਿਰਲੱਖ ਜੋਪਿਆ ਨਾਲ ਦਸ ਹਜ਼ਾਰ ਬਾਈਧਾਰੀਆਂ ਤੇ ਮੁਗਲਾਂ ਨੂੰ ਚਿੱਤ ਕਰ ਵਿਖਾਇਆ। ਗੁਰੂ ਜੀ ਦੇ ਹਜ਼ੂਰੀ ਢਾਡੀਆਂ ਮੁਸਕੀ ਤੇ ਛਬੀਲੇ ਨੇ ਇਸ ਲੜਾਈ ਸੰਬੰਧੀ ਇੱਕ ਵਾਰ ਰਚੀ ਜੋ ਇਸ ਪ੍ਰਕਾਰ ਹੈ:

ਮੰਗਲਾ ਚਰਣ

ਤੂੰ ਸਾਢੇ ਤਿੱਹਥ ਮੇਦਨੀ, ਸਭ ਧੰਦੇ ਲਾਈ।

ਤੂੰ ਵੱਡਾ ਪੁਰਖ ਮਹਾਬਲੀ ਧੁਰ ਅਜ਼ਮਤ ਪਾਈ।

ਤੂੰ ਜੱਗ ਆਇਓਂ ਬਲਰਾਜ ਹੋਏ ਤੂੰ ਦੇਹ ਵਧਾਈ।

ਤੈਨੂੰ ਜਨਕ ਧਰੇ ਸਿਰ ਸਿਹਰੇ ਸੀਤਾ ਪਰਨਾਈ।

ਤੂੰ ਨਾਮੇ ਉੱਤੇ ਬਹੁਜ਼ਿਓਂ ਮੋਈ ਗਊਜਿਵਾਈ।  
 ਤੂੰ ਦਰੋਪਤਾਂ ਦੀ ਪੈਜ ਰਖੀਆ ਕਾਇਆ ਕਜਵਾਈ।  
 ਤੂੰ ਮੱਛ ਅਕਾਸ਼ੇ ਲਾਹਿਆ ਪਰ ਧਨੁਖ ਚਲਾਈ।  
 ਨਾਨਕ, ਅੰਗਦ, ਅਮਰਦਾਸ ਰਲ ਭਗਤ ਕਮਾਈ।  
 ਤੂੰ ਚਹੁੰ ਜੁੱਗਾਂ ਵਿੱਚ ਪੜ੍ਹੀਦਾ ਚਾਰ ਵੇਦ ਉਗਾਈ।  
 ਤੇਗ ਬੱਧੀ ਗੁਰੂ ਗੋਬਿੰਦ ਸਿੰਘ ਦਸਵੀਂ ਪਾਤਸਾਹੀ।

### ਇਸ਼ਨਾਨ

ਨਾਉਣ ਰਚਿਆ ਗੁਰੂ ਨੇ ਨੀਰ ਗਰਮ ਕਰਾਇਆ।  
 ਹੀਰੇ ਮੋਤੀ ਜੜਤ ਕਰ ਚੌਕੀ ਉਸਤਾਕਾਰ ਲਿਆਇਆ।  
 ਗੁਰੂ ਨੂਤਾ ਧੀਰਜ ਬੰਨ੍ਹ ਕੇ ਮਨ ਨਾਨਕ ਪੁਰਖ ਧਿਆਇਆ।

### ਜੰਗ ਦੀ ਤਿਆਰੀ

ਹੋਇਆ ਹੁਕਮ ਅਗਾੜਿਆ ਤਾਜੀ ਮੰਗਵਾਇਆ।  
 ਥਾਨੋਂ ਖੁਲ੍ਹਾ ਵੰਡਤਮਾਨ, ਢੋਰ ਨੱਚਦਾ ਆਇਆ।  
 ਉਹ ਦੇ ਮੂੰਹ ਲਿਆਇਕੇ, ਮੜਕੀ ਸਾਰ ਚਬਾਇਆ।  
 ਉਪਰ ਵਰਤਾਇਆ ਖਰਖਰਾ, ਝਾੜ ਮੌਟੇ ਲੰਘ ਉਠਾਇਆ।

ਓਹਦੇ ਉੱਪਰ ਕੜਾ ਖਿਚਾਇਆ, ਕੜਾ ਖਿੱਚਕੇ ਤੰਗ ਟਿਕਾਇਆ।  
 ਓਹਦੇ ਉੱਪਰ ਗੰਢੀ ਦਿੱਤੀਆਂ ਜਿਉਂ ਹੱਟ ਬਜਾਜ ਖੁਲ੍ਹਾਇਆ।  
 ਅਰਾਕੀ ਦੇਖੋ ਵਾਹਿਗੁਰੂ ਦਾ, ਰੱਬ ਵਾਹਨ ਆਇਆ।  
 ਕਾਨੂੰ ਭਗਤ ਜਿਸਨੂੰ ਸਲਾਹਿਆ, ਖਾੜੇ ਗੋਬਿੰਦ ਸਿੰਘ ਆਇਆ।

ਹਰੀ ਚੰਦ ਵੰਗਾਰਿਆ ਰਣ ਨਾਚੇ ਘੋੜੇ।  
 ਬਾਣ ਚਲਿਤਾ ਸੋਧ ਕੇ ਤੀਰ ਤੀਜਾ ਜੋੜੇ।  
 ਜਾਣ ਪਤੀਰਾ ਬਾਰ ਵਿੱਚ, ਚੁਖ ਚਿੰਜੂ ਬੋੜੇ।  
 ਆਖ ਛਬੀਲੇ ਢਾਡੀਆ ਕਿਤ ਵੰਵ ਮਰੋੜੇ।

ਸੈਲ ਪਕੇ ਵੱਟੇ ਦੱਸ ਸੇਰ ਲੁਹਾਰਾਂ ਅਂਦੀ ਢਾਲ ਕੇ।  
 ਸੈਲ ਨਹੀਂ, ਇਹ ਸੀਹਣੀ ਮਾਣਸ ਖਾਂਦੀ ਲੈਂਦੀ ਭਾਲਕੇ।  
 ਗੁਰ ਵਾਚੀ ਰਾ ਜਸਵਾਲੀਏ ਕਰ ਡੱਕਰੇ ਧਸੀ ਪਤਾਲਕੇ।  
 ਰਣ ਬਿੱਜ ਪਈ ਭੁਚਾਲ ਕੇ।

## ਕੜਖਾ (ਮੁਸ਼ਕੀ ਢਾਡੀ ਦਾ)

ਬਾਣ ਬੰਦੂਕ, ਹੱਥ .ਨਾਲ, ਗੋਲਾ ਛੁਟੈ।  
 ਮਹਾਂ ਭਯ ਭੀਮ ਕੀਨੇ ਕੜਾਕਾ।  
 ਸੂਰ ਸਾਮੂਹਿ ਭਿੜੇ, ਦੇਵ ਦਾਨਵ ਡਰੇ।  
 ਲੰਕ ਪਤਿ ਲਰ ਜਯੋ ਖਾ ਧਾਕਾ।  
 ਹੂਰ ਬੀਰਨ ਬਰੀ, ਰੱਤ ਜੋਗਨਿ ਤਰੀ।  
 ਖੋਪਰੀ ਦੇਤ ਕਾਲੀ ਜੜਾਕਾ।  
 ਹੰਡੂਰ, ਕਹਿਲੂਰ, ਜਸਵਾਲ, ਢਡਵਾਲ ਲੈ,  
 ਧਾਰਬਾਈ ਭੱਜੀ ਹੈ ਭੜਾਕਾ।  
 ਕਰ ਦਾਹਿਨੇ ਸਦਾ ਸ੍ਰੀ ਭਗਉਤੀ ਰਖਿਆ ਕਰੇ  
 ਮੀਰ ਮੁਸ਼ਕੀ ਗਾਵੈ ਜਮ ਬਾਂਕਾ।

## ਲੜਾਈ ਦਾ ਅੰਤ ਤੇ ਜਿੱਤ (ਫਤਹਿ)

ਕਰੀ ਚੜ੍ਹਾਈ ਸੋਢੀਆਂ ਸੱਟ ਪਈ ਜਮਧਾਣੀ।  
 ਲੱਡੂ ਖੁਰਮੇ ਸਾਰ ਦੇ ਰਾਜ ਮਿਹਮਾਣੀ।  
 ਕੋਟੀਂ ਰੋਵਣ ਰਾਣੀਆਂ ਢੁੱਕਣ ਮੁਕਾਣੀ।  
 ਫਤਹਿ ਪਾਈ ਗੋਬਿੰਦ ਸਿੰਘ ਜਿੱਤਿਆ ਭੰਗਾਣੀ।  
 ਮੁਸ਼ਕੀ ਸਣੇ ਛਬੀਲੇ ਢਾਡੀ ਵਾਹ ਇਹ ਗਾਣੀ।

(ਭੰਗਾਣੀ ਦੀ ਵਾਰ)

ਮੀਰ ਛਬੀਲੇ ਤੇ ਮੀਰ ਮੁਸ਼ਕੀ ਦੀ ਢਾਡੀ ਜੋੜੀ ਨੇ ਭੰਗਾਣੀ ਦੀ ਵਾਰ ਤੋਂ  
 ਉਪਰੰਤ ਗੁਰੂ ਗੋਬਿੰਦ ਸਿੰਘ ਦੀਆ ਜੰਗਾਂ ਬਾਰੇ ਹੋਰ ਚਾਰ ਵਾਰਾਂ ਵੀ ਲਿੱਖਿਆਂ ਹਨ  
 ਜਿਨ੍ਹਾਂ ਦੇ ਲਿੱਖੇ ਜਾਣ ਦਾ ਜ਼ਿਕਰ ਤਾਂ ਕਈ ਥਾਵਾਂ ਉੱਤੇ ਆਇਆ ਹੈ ਜਿਵੇਂ ਪ੍ਰੇ:  
 ਪਿਆਰਾ ਸਿੰਘ ਦੀ ਪੁਸਤਕ ਪੰਜਾਬੀ ਵਾਰਾਂ ਵਿੱਚ ਪਰ ਕਾਲ ਦੀ ਹਨ੍ਹੇਰੀ ਵਿੱਚ  
 ਅਜਿਹੀਆਂ ਉੱਡ ਗਈਆਂ ਹਨ ਕਿ ਉਹਨਾਂ ਦਾ ਪਤਾ ਨਹੀਂ ਲਗਦਾ। ਇਹੋ ਗੱਲ  
 ਪੁਸਤਕ 'ਪੰਜਾਬੀ ਸਾਹਿਤ ਦਾ ਇਤਿਹਾਸ' ਵਿੱਚ ਕਰਮ ਸਿੰਘ ਹਿਸਟੋਰੀਆ ਨੇ ਵੀ  
 ਆਖੀ ਹੈ।

ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਮੀਰ ਮੁਸ਼ਕੀ ਤੇ ਮੀਰ  
 ਛਬੀਲੇ ਦਾ ਪਰੀਚੈ ਗੁਰੂ ਦਰਬਾਰ ਵਿੱਚ ਮੀਰ ਅਬਦੂਲਾ ਅਤੇ ਮੀਰ ਨਥੌਂ ਨੇ ਕਰਵਾਇਆ  
 ਸੀ ਜਿਹੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਸਿੱਧ ਢਾਡੀ ਸਨ ਅਤੇ ਜਿਹੜੇ ਸ੍ਰੀ ਗੁਰੂ  
 ਗੋਬਿੰਦ ਸਿੰਘ ਦੇ ਅੰਤਲੇ ਸਮੇਂ ਸੰਨ 1708 ਵਿੱਚ ਨੰਦੇੜ ਵਿੱਖੇ ਹਾਜ਼ਰ ਸਨ ਤੇ ਉਨ੍ਹਾਂ

ਨੇ 'ਅਮਰ ਨਾਮਾ' ਵੀ ਛਾਰਸੀ ਕਵਿਤਾ ਵਿੱਚ ਲਿਖਿਆ ਸੀ। ਦਸਮ ਪਿਤਾ ਉਹਨਾਂ ਉੱਤੇ ਬੰਧੁਤ ਵਿਸ਼ਵਾਸ ਕਰਦੇ ਸਨ। ਇਹਨਾਂ ਨੇ ਛਬੀਲਾ ਤੇ ਮੁਸ਼ਕੀ ਦੇ ਨੋਜਵਾਨ ਮੀਰ ਭਰਾਵਾਂ ਦੀ ਵਾਰਾਂ ਗਾਉਣ ਦੀ ਜਦੋਂ ਗੁਰੂ ਜੀ ਅੱਗੇ ਪ੍ਰਸੰਸਾ ਕੀਤੀ ਹੋਣੀ ਹੈ ਤਾਂ ਉਹਨਾਂ ਨੇ ਇਨ੍ਹਾਂ ਨੂੰ ਵੀ ਅਪਣੇ ਦਰਬਾਰੀ ਢਾਡੀਆਂ ਵਜੋਂ ਪਰਵਾਨ ਕਰ ਲਿਆ ਹੋਣਾ ਹੈ ਤੇ ਇਨ੍ਹਾਂ ਨੇ ਅਪਣੀ ਗਾਇਕੀ ਦੇ ਪਰਭਾਓ ਨਾਲ ਗੁਰੂ ਜੀ ਦੀ ਨਜ਼ਰੇ ਇਨਾਇਤ ਪ੍ਰਾਪਤ ਕੀਤੀ ਹੋਣੀ ਹੈ। ਕਈ ਬੰਦਿਆਂ ਦਾ ਵਿਚਾਰ ਹੈ ਕਿ ਮੁਸ਼ਕੀ ਤੇ ਛਬੀਲੇ ਨੇ ਕੇਵਲ ਇੱਕੋ ਹੀ ਵਾਰ "ਭੰਗਾਣੀ ਦੀ ਵਾਰ" ਲਿੱਖੀ ਤੇ ਗਾਈ ਹੈ। ਪਰ ਸਿੱਖੀ ਤੇ ਸਿੱਖ ਇਤਿਹਾਸ ਦੇ ਕਰਤਾ ਸ਼ਸ਼ੇਰ ਸਿੰਘ ਅਸੋਕ ਦੀ ਗੱਲ ਇਸ ਨੂੰ ਨਿਰ ਆਧਾਰ ਬਣਾ ਦੇਂਦੀ ਹੈ ਕਿ ਮੀਰ ਛਬੀਲੇ ਤੇ ਮੁਸ਼ਕੀ ਨੇ ਗੁਰੂ ਜੀ ਦੇ ਕਈ ਜੰਗਨਾਮੇ, ਅਨੰਦਪੁਰ ਦੀ ਵਾਰ, ਬਚਿੜ੍ਹ ਸਿੰਘ ਦੀ ਵਾਰ ਆਦਿਕ ਲਿੱਖੇ ਸਨ ਅਤੇ ਅੱਬਦੁਲਾ ਤੇ ਨੱਥਾ ਵਾਗੁੰ ਸਿੰਘਾ ਦਾ ਜੋਸ ਉਭਾਰਨ ਲਈ ਧੁਨੀਆਂ ਦੀਆਂ ਵਾਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਮਿਠੇ ਸੁਰਾਂ ਵਿੱਚ ਗਾਈਆਂ ਸਨ। ਨਾਲੇ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਏਡੀ ਵੱਡੀ ਕਵੀ ਸਭਾ ਵਿੱਚ ਓਹ ਹਰ ਰੋਜ਼ ਕੇਵਲ ਇੱਕੋ ਹੀ ਵਾਰ ਦੋਹਰਾਈ ਜਾਂਦੇ ਸਨ? ਉਹਨਾਂ ਪਾਸ ਆਪਣੀਆਂ ਲਿਖਤਾਂ ਦੇ ਉਪਰੰਤ ਹੋਰ ਵਾਰ ਕਾਰਾਂ ਦੀਆਂ ਵਾਰਾਂ ਵੀ ਗੌਣ ਲਈ ਮੌਜੂਦ ਸਨ ਜਿਨ੍ਹਾਂ ਸਦਕਾ ਹੋਰ ਵਾਰ ਗਾਇਕਾਂ ਦੇ ਨਾਲ ਆਪਣੀ ਵਾਰੀ ਦੇਂਦੇ ਸਨ। ਇਹ ਗੱਲ ਵੱਖਰੀ ਹੈ ਕਿ ਸਮੇਂ ਦੀ ਅਦਲਾ ਬਦਲੀ ਨੇ ਬਹੁਤ ਸਾਰੇ ਅਨਮੇਲ ਸਾਹਿਤ ਨੂੰ ਮਿਲੀਆ ਮੇਟ ਕਰ ਦਿੱਤਾ ਤੇ ਉਹਨਾਂ ਦੀਆਂ ਵਾਰਾਂ ਵੀ ਸਾਡੇ ਪਾਸੋਂ ਅਲੋਪ ਹੋ ਗਈਆਂ।

## ਢਾਡੀ ਪਰੰਪਰਾ

ਗੁਰੂ ਨਾਨਕ ਦੇ ਸ਼ਬਦਾਂ ਵਿਖੇ ਮਾਨਸਿਕ ਵਿਚ ਸਾਡੀ ਪਰੰਪਰਾ ਨੂੰ ਜਾਣਾ ਚਾਹੀਦਾ ਹੈ।

ਢਾਡੀ ਪਰੰਪਰਾ ਬਾਰੇ ਜੋ ਖੋਜਾਂ ਦੇ ਵਰਕੇ ਫੌਲੀਏ ਤਾਂ ਅਨੇਕਾਂ ਪੁਸਤਕਾਂ ਦੀ ਫੌਲਾ ਫਾਲੀ ਉਪਰੰਤ ਇਹੋ ਕਹਿਣਾ ਪੈਂਦਾ ਹੈ ਕਿ ਇਹ ਹੈ ਤਾਂ ਬਹੁਤ ਪੁਰਾਣੀ ਪਰ ਇਸ ਦੀ ਉਪਜ ਦਾ ਸਮਾਂ ਨਿਸਚਿਤ ਨਹੀਂ ਕੀਤਾ ਜਾ ਸਕਦਾ। ਸਾਹਿਤ ਦੇ ਇਤਿਹਾਸ ਵਿੱਚ ਕਵਿਤਾ ਵਾਰਤਕ ਨਾਲੋਂ ਬਹੁਤ ਚਿਰ ਪਹਿਲਾਂ ਹੋਂਦ ਵਿੱਚ ਆ ਚੁੱਕੀ ਸੀ। ਮਾਨਵ ਨੇ ਪ੍ਰਕਿਤੀ ਦੇ ਪ੍ਰਭਾਵ ਵਿੱਚ ਹੀ ਸੁਰਾਂ ਕਢਣੀਆਂ ਆਰੰਭੀਆਂ ਸਨ ਜੋ ਹੌਲੀ ਹੌਲੀ ਰਾਗ ਬਧਤਾ ਵਿੱਚ ਪਲਟ ਗਈਆਂ ਤੇ ਰਾਗ ਬਧਤਾ ਨੇ ਹੀ ਰਾਗ ਵੰਨਗੀਆਂ ਨੂੰ ਜਨਮ ਦਿੱਤਾ, ਜੋ ਸਾਡੀ ਵਾਰਤਾਲਾਪ ਦਾ ਅਧਾਰ ਬਣ ਗਈਆਂ।

ਅਸੀਂ ਵੇਖਦੇ ਹਾਂ ਕਿ ਸਾਡੇ ਪ੍ਰਾਚੀਨ ਗ੍ਰੰਥ ਸਾਰੇ ਹੀ ਲਗਭਗ ਕਵਿਤਾ ਵਿੱਚ ਹਨ ਜੋ ਭਿੰਨ ਭਿੰਨ ਪੱਧਤੀਆ ਵਿੱਚ ਗਾਏ ਜਾ ਸਕਦੇ ਹਨ। ਸੋ ਜ਼ਰੂਰੀ ਹੈ ਕਿ ਇਹ ਪਧਤੀਆ ਮੁਖਤਲਿਛ ਸੁਰਾਂ ਵਿੱਚ ਹੋਣਗੀਆਂ ਜੋ ਕਾਵਿ ਰੂਪ ਹਨ। ਇਨ੍ਹਾਂ ਕਾਵਿ ਰੂਪਾਂ ਵਿੱਚੋਂ ਹੀ ਇੱਕ ਪੜੱਲੇ ਦਾਰ ਰੂਪ ਹੈ 'ਵਾਰ' ਜਿਸ ਨੂੰ ਲੋਕ ਗਾਇਕ ਗਮੰਤ੍ਰੀਆਂ ਨੇ ਢੁਕਵੇਂ ਸਾਜ਼ਾਂ, ਢੱਡ ਤੇ ਰੁਬਾਬ ਨਾਲ ਗਾਉਣਾ ਅਰੰਭਿਆ। ਇਹੋ ਕਾਰਨ ਹੈ ਕਿ ਬਹੁਤ ਪੁਰਾਣੇ ਸਮੇਂ ਤੋਂ ਧੁਨੀਆਂ ਦੀਆਂ ਵਾਰਾਂ ਪਰਚਲਤ ਹਨ ਜੋ ਗਿਣਤੀ ਵਿੱਚ 9 ਹਨ ਤੇ ਜਿਨ੍ਹਾਂ ਦੀ ਤਰਜ਼ ਤੇ ਗੁਰਬਾਣੀ ਦੀਆਂ ਬਹੁਤੀਆਂ ਵਾਰਾਂ ਨੂੰ ਇੰਨ੍ਹਾਂ ਉੱਤੇ ਗਾਉਣ ਦਾ ਹੁਕਮ ਹੋਇਆ ਹੈ।

ਜਦੋਂ ਧੁਨੀਆਂ ਦੀਆਂ ਵਾਰਾਂ ਹੋਂਦ ਵਿੱਚ ਆਈਆਂ ਹੋਣਗੀਆਂ, ਜ਼ਰੂਰੀ ਹੈ ਕਿ ਇਹਨਾਂ ਦੇ ਕਰਤਾ ਇਹਨਾਂ ਨੂੰ ਗਾਉਂਦੇ ਹੋਣਗੇ ਤੇ ਏਦਾਂ ਹੀ ਹੋਰ ਗਾਇਕ ਵੀ ਕਰਦੇ ਹੋਣਗੇ।

ਕਹਿੰਦੇ ਹਨ ਕਿ ਇਹ ਧੁਨੀਆਂ ਦੀਆਂ ਵਾਰਾਂ ਸੱਤਵੀਂ ਅੱਠਵੀਂ ਸਦੀ ਵਿੱਚ ਬੜੇ ਠਾਠ ਨਾਲ ਗਾਈਆਂ ਜਾਦੀਆਂ ਸਨ ਤੇ ਲੋਕ ਹੁਮ ਹੁਮਾ ਕੇ ਇਨ੍ਹਾਂ ਨੂੰ ਸੁਣਦੇ ਸਨ ਕਿਉਂਕਿ ਇਨ੍ਹਾਂ ਦੇ ਨਾਇਕ ਜਾਗੀਰਦਾਰੀ ਨਜ਼ਾਮ ਦੀ ਉਪੱਜ ਸਨ ਤੇ ਇਨ੍ਹਾਂ ਵਾਰਾਂ ਵਿੱਚੋਂ ਵੀ ਜਾਗੀਰਦਾਰਾਂ ਦੇ ਕਾਰਨਾਮਿਆਂ ਦੀਆਂ ਝਲਕਾਂ ਮਾਰਦੀਆਂ ਹਨ। ਉਹ ਗਾਇਕ ਵੀ ਜਾਗੀਰਦਾਰਾਂ ਦੇ ਜਸ ਗਾ ਕੇ ਰੋਟੀ ਰੋਜ਼ੀ ਦਾ ਹੀਲਾ ਕਰਦੇ ਸਨ। ਇਸ ਤਰ੍ਹਾਂ ਦਸਵੀਂ ਸਦੀ ਵਿੱਚ ਵੀ ਵਾਰਾਂ ਲਿਖਣ ਤੇ ਗਾਉਣ ਦਾ ਜ਼ਿਕਰ ਆਉਂਦਾ ਹੈ ਤੇ ਇਹ ਸਿਲਸਿਲਾ ਪੰਦਰੂਵੀਂ ਸਦੀ ਤੱਕ ਵੀ ਨਿਰੰਤਰ ਚਲਦਾ ਸੀ ਤੇ ਭੱਟ ਅਤੇ ਮੀਰਾਸੀ ਲੋਕ ਇਸ ਗਾਇਕੀ ਦੀ ਪਰਵਰਿਸ਼ ਕਰ ਰਹੇ ਸੀ। ਇਹ ਲੋਕ ਪੰਜਾਬ ਦੇ ਪਿੰਡਾਂ ਵਿੱਚ ਪੂਰੀ ਸ਼ਾਨ ਨਾਲ ਜੀਵਨ ਕਟੀ ਕਰ ਰਹੇ ਸਨ ਅਤੇ ਸ਼ਾਨ ਸ਼ੇਕਤ ਨਾਲ ਆਪਣੀ ਕੁਨਬਾ ਪਰਵਾਰੀ ਕਰ ਰਹੇ ਸਨ। ਤਾਂਹੀਓ ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਵੇਲੇ ਭਾਈ ਮਰਦਾਨੇ ਦੇ ਵੱਡੇ ਵੱਡੇ ਮਰਾਸੀ ਭੋਈਂ ਨਈਂ ਦੇ ਸਾਈਆਂ ਦੀ ਟਹਿਲ ਕਰਕੇ ਆਪਣੀ ਜੀਵਨ ਕਟੀ ਕਰ ਰਹੇ ਸੀ।

ਚੌਪਵੀਂ ਪੰਦਰਵੀਂ ਸਦੀ ਤੋਂ ਪੰਜਾਬ ਵਿੱਚ ਮਰਾਸੀਆ ਤੇ ਭੱਟਾਂ ਦਾ ਜ਼ੋਰ ਜ਼ਿਆਦਾ ਵੱਧ ਗਿਆ ਸੀ ਕਿਉਂਕਿ ਮੁਗਲ ਸ਼ਾਹੀ ਰਾਜ ਕੁੱਝ ਜ਼ਿਆਦਾ ਹੀ ਆਪਣੀ ਉਪਮਾਂ ਵਿੱਚ ਗ੍ਰਹਿਸ਼ਾ ਹੋਇਆ ਸੀ ਤੇ ਉਨ੍ਹਾਂ ਦੀਆਂ ਇਛਾਵਾਂ ਦੀ ਪੂਰਤੀ ਇਹ ਮਰਾਸੀ ਤੇ ਭੱਟ ਲੋਕ ਕਰਦੇ ਸਨ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਮਰਾਸੀ ਮੁਸਲਮਾਨ ਮਦਹੜਾਨ ਸਨ ਤੇ ਭੱਟ ਬ੍ਰਹਮਣ ਵੰਸ਼ ਦੇ ਤਾਰੀਫ਼ ਗੇ ਸਨ। ਦੋਵਾਂ ਦਾ ਕਿੱਤਾ ਇੱਕੋ ਸੀ ਰੱਜੇ ਪੁੱਜੇ ਅਤੇ ਉਚ ਮਰਤਬੇ ਵਾਲੇ ਲੋਕਾਂ ਦੀ ਵਾਰਾਂ ਜਾਂ ਸਵਈਏ ਗਾ ਕੇ ਪ੍ਰਸ਼ਸ਼ਾਂ ਕਰਨੀ ਤੇ ਇਨਾਮਾਂ ਕਰਾਮਾਂ ਨਾਲ ਮਾਲਾ ਮਾਲ ਹੋਣਾ। ਜੇ ਵੇਖਿਆ ਜਾਵੇ ਤਾਂ ਜਾਹਰ ਹੋ ਜਾਂਦਾਂ ਹੈ ਕਿ ਮਰਦਾਨਾ ਇੱਕ ਐਸਾ ਮੀਰ ਸੀ ਜਿਹੜਾ ਗੁਰੂ ਨਾਨਕ ਨਾਲ ਮਿਲ ਕੇ ਇੱਕ ਅਕਾਲ ਪੁਰਖ ਦੇ ਗੁਣ ਗਾਉਂਦਾ ਸੀ ਉਸ ਨੂੰ ਕੋਈ ਧੰਨ ਦੀ ਲਾਲਸਾ ਨਹੀਂ ਸੀ। ਜਦ ਕਿ ਸੱਤਾ ਤੇ ਬਲਵੰਡ, ਨੱਥਾ ਤੇ ਅਬੁਦੱਲਾ ਅਤੇ ਮੁਸ਼ਕੀ ਤੇ ਛਬੀਲਾ ਸਭ ਪੇਟ ਪੂਰਤੀ ਕਰਨ ਅਤੇ ਗੁਰੂ ਸਹਿਬਾਨ ਦੇ ਖਜ਼ਾਨਿਆਂ ਵਿੱਚੋਂ ਮਨ ਚਾਹਤ ਮਾਇਆ ਪ੍ਰਾਪਤੀ ਖਾਤਰ ਨਾਲ ਜੁੜੇ ਹੋਏ ਸਨ। ਭਾਵੇਂ ਉਹ ਗੁਰਦਰਬਾਰਾਂ ਵਿੱਚ ਉਸਤੱਤੀ ਗੁਰਬਾਣੀ ਗਾ ਕੇ ਜਾਂ ਜੰਗਾਂ ਦੀਆਂ ਵਾਰਾਂ ਲਿਖ ਕੇ ਹੀ ਕਰਦੇ ਸਨ।

ਇਨ੍ਹਾਂ ਗੁਰੂ ਘਰ ਦੇ ਮੀਰਾਂ ਤੋਂ ਉਪਰੰਤ ਹੋਰ ਵੀ ਅਣਗਿਣਤ ਮੀਰ ਤੇ ਭੱਟ ਮੌਜੂਦ ਸਨ ਜੋ ਢਾਡੀ ਪਰੰਪਰਾ ਦੀਆਂ ਵਿਸ਼ੇਸ਼ ਕੜੀਆਂ ਸਨ ਤੇ ਜਿਨ੍ਹਾਂ ਦੇ ਪੁੱਤ ਪੋਤਰੇ ਅੱਜ ਵੀ ਸਾਡੇ ਲੋਕ ਸੱਭਿਆਚਾਰ ਵਿੱਚ ਵਿਸ਼ੇਸ਼ ਪਦਵੀਆਂ ਪ੍ਰਾਪਤ ਕਰਕੇ ਗਾਇਨ ਮਜ਼ਲਿਸਾਂ ਨੂੰ ਸਿੰਗਾਰਦੇ ਹਨ। ਭਾਵੇਂ ਸਮੇਂ ਦੇ ਪਰਿਵਰਤਨ ਨੇ ਸਾਡੀ ਗਾਇਕੀ ਦੀ ਸੁਰ ਨੂੰ ਪੂਰੀ ਢਾਲਾ ਕੇ ਅੰਬਰ ਤੋਂ ਧਰਤ ਉੱਤੇ ਗਿਰਾ ਦਿੱਤਾ ਹੈ ਪਰ ਅਜੇ ਵੀ ਢਾਡੀ ਪਰੰਪਰਾ ਦੀਆਂ ਪਾਈਆਂ ਲੀਹਾਂ ਨੂੰ ਕੋਈ ਮਿਟਾ ਨਹੀਂ ਸਕਿਆ ਤੇ ਅੱਜ ਵੀ ਢਾਡੀ ਗਾਇਕ ਢੱਡਾਂ ਤੇ ਸਾਰੰਗੀਆਂ ਨਾਲ ਵਾਰਾਂ ਦਾ ਹੜ੍ਹ ਵਗਾਈ ਜਾ ਰਹੇ ਹਨ ਭਾਵੇਂ ਉਹ ਮਰਾਸੀ ਤੇ ਬ੍ਰਾਹਮਣ ਨਹੀਂ ਹਨ ਕਿਉਂਕਿ ਸਮੇਂ ਦੀ ਤੇਜ਼ ਗਰਦਸ਼ ਨੇ ਜ਼ਾਤਾਂ ਪਾਤਾਂ ਤੋਂ ਅੱਜ ਦੇ ਮਾਨਵ ਨੂੰ ਬਗੀ ਕਰਨ ਦੇ ਉਪਰਾਲੇ ਕਰ ਦਿੱਤੇ ਹਨ।

ਇਨ੍ਹਾਂ ਢਾਡੀ ਲੋਕਾਂ ਦਾ ਸਾਡੇ ਜਨ ਜੀਵਨ ਵਿੱਚ ਸਦਾ ਹੀ ਵਿਸ਼ੇਸ਼ ਰੋਲ ਰਿਹਾ ਹੈ ਤੇ ਉਹ ਵੱਧ ਚੜ੍ਹਕੇ ਸਾਡੇ ਦੁੱਖਾਂ ਸੁੱਖਾਂ ਵਿੱਚ ਆਪਣਾ ਯੋਗ ਹਿੱਸਾ ਪਾਉਂਦੇ ਰਹੇ ਹਨ। ਸੰਨ 1675 ਇਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਨੂੰ ਦਿੱਲੀ ਚਾਂਦਨੀ ਚੇਕ ਵਿੱਚ ਮੁਗਲ ਸਰਕਾਰ ਨੇ ਸ਼ਹੀਦ ਕਰ ਦਿੱਤਾ। ਓਹਨਾ ਦਾ ਸ਼ੀਸ਼ ਭਾਈ ਜੈਤਾ ਜੀ ਨੇ ਚੁਕ ਕੇ ਆਨੰਦਪੁਰ ਵੱਲ ਚਾਲੇ ਪਾ ਦਿੱਤੇ। ਕਹਿੰਦੇ ਹਨ ਕਿ ਕੀਰਤਪੁਰ ਤੋਂ ਆਨੰਦਪੁਰ ਤੱਕ ਸ਼ੀਸ਼ ਨੂੰ ਬਬਾਣ ਸਜਾ ਕੇ ਲਿਜਾਇਆ ਗਿਆ ਜਿਸ ਵਿੱਚ ਰਾਗੀਆਂ, ਰੁਬਾਬੀਆਂ ਅਤੇ ਭੱਟਾਂ ਨੇ ਸ਼ਿਰਕਤ ਕੀਤੀ ਤੇ ਇਸ ਤਰ੍ਹਾਂ ਆਨੰਦਪੁਰ ਦੀ ਸਾਹੱਤਿਕ ਦੇਣ ਵਿੱਚ ਇਹਨਾਂ ਗੁਰਮੰਤਰੀ ਲੋਕਾਂ ਦਾ ਇੱਕ ਵਿਸ਼ੇਸ਼ ਰੋਲ ਹੈ। ਜਿਉਂ ਹੀ ਆਨੰਦਪੁਰ ਵਿੱਚ ਦਸਮੇਸ਼ ਜੀ ਦੀ ਆਮਦ ਹੋਈ ਤਾਂ ਭੱਟ, ਢਾਡੀ, ਚਾਰਜ ਤੇ ਛੂਮ ਕਾਫੀ ਗਿਣਤੀ ਵਿੱਚ ਉੱਥੇ ਆ ਵੱਸੇ। ਗੁਰਬਿਲਾਸ ਪਾਤਸ਼ਾਹੀ 10 ਵਿੱਚ ਬਬਾਨ ਬਾਰੇ ਇਸ ਤਰ੍ਹਾਂ ਆਇਆ ਹੈ:

ਡੋਮ, ਭੱਟ ਢਾਡੀਨ ਤਾਂ ਤੇ ਚੌਕੀ ਚਾਰ।  
ਗਾਵਣ ਜੱਸ ਗੁਰਦੇਵ ਕਾ ਲਹਿਤ ਪਦਾਰਥ ਚਾਰ।

ਸੰਗਤ ਜੁੜੀ ਚੌਕੀਆਂ ਤਾਂ ਤੇ ਅਧਿਕ ਸੁਰੰਗ।

ਗਾਵਤ ਸ਼ਬਦ ਸੁ ਬਿਬਧ ਸੁਰ, ਬਾਜਤ ਨਾਦ ਮ੍ਰਿਦੰਗ।  
ਆਨੰਦਪੁਰ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਗੰਜ ਸਾਹਮਣੇ ਤਖਤ  
ਨਸ਼ੀਨੀ ਵਾਲਾ ਥੜ੍ਹਾ ਅਜੇ ਵੀ ਮੌਜੂਦ ਹੈ ਜਿੱਥੇ ਢਾਡੀਆਂ ਨੇ ਗੁਰਿਆਈ ਦੀ ਰਸਮ ਵੇਲੇ  
ਪਾਉੜੀਆਂ, ਪਦਿਆਂ ਤੇ ਛੰਦਾਂ ਦਾ ਅਲਾਪ ਕੀਤਾ ਸੀ। ਇਸ ਦਾ ਵਰਣਨ ਗੁਰ  
ਪਰਤਾਪ ਸੁਰਜ ਗ੍ਰੰਥ ਵਿੱਚ ਮਿਲਦਾ ਹੈ:

ਰਾਗੀ ਬਿੰਦ ਸਾਰੇ।  
ਆਏ ਆਨੰਦਪੁਰ ਦਰਸ ਨਿਹਾਰੇ।  
ਕੇਤਕ ਢਾਡੀ ਚਲਕਰ ਆਏ,  
ਮਿਲਹ ਪਰਸਪਰ ਭਾਉ ਵਧਾਇ।  
ਡੋਮ ਭੱਟ ਆਦਿ ਕਹਿਤ ਜਾਚਾ,  
ਹੇਰਨ ਹੇਤ ਨਵੇਂ ਗੁਰ ਸਾਚਾ।

(ਗੁਰ ਪ੍ਰਤਾਪ ਸੁਰਯ)

ਜੇ ਦੇਖਿਆ ਜਾਵੇ ਇਸ ਸਮਾਗਮ ਵਿੱਚ ਖੁਸ਼ੀ ਤੇ ਗ੍ਰਾਮੀ ਦੋਵੇਂ ਸ਼ਾਮਿਲ ਸਨ।  
ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਸੋਗ ਤੇ ਦੂਜੇ ਪਾਸੇ ਗੁਰੂ ਗੋਬਿੰਦ  
ਸਿੰਘ ਜੀ ਦੀ ਗੁਰ ਗੱਦੀ ਸੰਭਾਲਣ ਦੀ ਰਸਮ ਦਾ ਚਾਓ ਸੀ। ਜਸ ਗਾਇਕ ਢਾਡੀਆਂ  
ਨੇ ਜੇ ਕਾਵਿ ਰਚਿਆ ਤੇ ਗਾਇਆ ਉਸ ਵਿੱਚੋਂ ਚਾਂਦ ਭੱਟ ਦਾ ਇੱਕ ਪਦ ਇਸ ਤਰ੍ਹਾਂ  
ਹੈ:

ਚਿਤਿ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਐ।  
ਮਨ ਲੋਚੇ ਬਰਿਆਈਆਂ ਗੁਰ ਸਬਦੀ ਇਹ ਮਨ ਹੋੜੀਐ।  
ਬਾਂਹ ਜਿੰਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹ ਨਾ ਛੋੜੀਐ।  
ਗੁਰਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ।

( ਚਾਂਦ ਭੱਟ )

ਗੁਰ ਗੱਦੀ ਦੀ ਰਸਮ ਸਮੇਂ ਪਰੰਪਰਾ ਅਨੁਸਾਰ ਟਿੱਕੇ ਦੀ ਪਉੜੀ ਵੀ ਕਹੀ  
ਤੇ ਗਾਈ ਗਈ:

" ਇੱਕ ਪੌੜੀ ਢਾਡੀ ਜਬ ਲਾਈ।

ਮਨ ਭਾਵਤ ਬਖਸ਼ਸ਼ ਤਿਨ ਪਾਈ।"

ਏਸੇ ਸਮਾਗਮ ਨਾਲ ਸੰਬੰਧਤ ਮੁਸ਼ਕੀ ਜਾਂ ਛਬੀਲੇ ਦੀ ਕਿਸੇ ਵਾਰ ਦੀ ਇੱਕ  
ਪਉੜੀ ਮਿਲਦੀ ਹੈ ਜੋ ਇਸ ਪ੍ਰਕਾਰ ਹੈ:

ਤੂੰ ਸਾਜ ਤਿਹਥੀ ਮੇਦਨੀ, ਸਭ ਧੰਦੇ ਲਾਈ।

ਤੂੰ ਵੱਡਾ ਪੁਰਖ ਮਹਾਬਲੀ, ਧੁਰ ਅਜਮਤ ਪਾਈ।

ਤੂੰ ਜੱਗ ਆਇਓ ਬਲ ਰਾਜ ਹੋਇ ਤੂੰ ਦੇਹ ਵਧਾਈ।  
 ਤੂੰ ਜਨਕ ਪਰੇ ਸਿਰ ਸਿਹਰੇ ਸੀਤਾ ਪਰਨਾਈ।  
 ਤੂੰ ਨਾਮੋਂ ਉੱਤੇ ਬਹੁੜਿਓਂ ਮੋਈ ਗਉ ਜਿਵਾਈ।  
 ਤੂੰ ਦਰੋਪਤਾ ਦੀ ਪੈਜ ਰਾਖੀਆ ਕਾਇਆ ਲਜਵਾਈ।  
 ਤੂੰ ਮੱਛ ਅਕਾਸੋਂ ਲਾਇਆ ਪਰ ਧਨਖ ਚਲਾਈ।  
 ਨਾਨਕ ਅੰਗਦ ਅਮਰ ਗੁਰ ਰਾਮ ਦਾਸੈ ਭਗਤ ਕਮਾਈ।  
 ਫਿਰ ਚਲੀ ਘਰ ਸੋਫੀਆ, ਅਰਜਨ ਜੋਤੀ ਜੋਤ ਮਿਲਾਈ।  
 ਹਰਿਗੋਬਿੰਦਹੋ ਗੁਰ ਗੋਬਿੰਦ, ਤੇਗ ਬਹਾਦਰ ਧੰਨ ਕਮਾਈ।  
 ਤੂੰ ਚਾਰ ਜੁਗਾਂ ਵਿੱਚ ਪੜੀਦਾ ਤੇਰੇ ਚਾਰ ਵੇਦ ਉਗਾਹੀ।  
 ਪਗ ਬਧੀ ਗੁਰੂ ਗੋਬਿੰਦ ਸਿੰਘ, ਦਸਵੀਂ ਪਾਤਸ਼ਾਹੀ।  
 ਇਸ ਪਉੜੀ ਦੇ ਗਾਉਣ ਪਿਛੋਂ ਢਾਡੀਆਂ ਨੂੰ ਏਨਾਂ ਧਨ ਦਿੱਤਾ ਗਿਆ ਕਿ  
 ਉਹ ਹੋਰ ਥਾਂ ਜਾ ਕੇ ਹੱਥ ਨਾਂ ਪਸਾਰਨ। ਇਸ ਬਾਰੇ ਕਵੀ ਸੁੱਖਾ ਸਿੰਘ ਨੇ ਕਿਹਾ ਹੈ:  
 ਢਾਡਿਨ ਕੇ ਧਨ ਦੀਆ ਭੰਡਾਰਾ।  
 ਅਉਰਨ ਗ੍ਰਹਿ ਜਾਇ ਨਾ ਹਾਥ ਪਸਾਰਾ।

ਇਸ ਪ੍ਰਕਾਰ ਹਜੂਰੀ ਢਾਡੀਆ ਦੀਆਂ ਹੋਰ ਵੀ ਬਹੁਤ ਸਾਰੀਆ ਪਉੜੀਆ ਉਪਲਭਦ  
 ਹਨ ਜੋ ਉਸ ਸਮੇਂ ਦੀ ਗਵਾਹੀ ਭਰਦੀਆਂ ਹਨ। ਇਹ ਗੱਲ ਇਨ੍ਹਾਂ ਢਾਡੀਆਂ ਨੇ ਵੀ  
 ਮੰਨੀ ਹੈ:

"ਸਾਤਿਗੁਰੂਆਂ ਦੇ ਢਾਡੀ ਭਟ ਗਵਾਹ ਹਨ  
 ਜਿਹੜੇ ਕਰਨ ਕਹਾਣੀ।  
 ਸੱਚੀ ਸੱਚੀ ਆਖ ਰਹੇ ਹਾਂ  
 ਝੂਠ ਨਾਂ ਜਾਣੀ"

ਦਸਮੇਸ਼ ਜੀ ਨੇ ਜੋ ਯੁਧ ਨੀਤੀ ਬਣਾਈ, ਅਪਣੇ ਸਾਰੇ ਢਾਡੀਆਂ ਅਤੇ  
 ਕਵੀਆਂ ਦੇ ਸਾਹਮਣੇ ਬਣਾਈ। ਜਿਸ ਦਾ ਵਰਨਣ ਉਹਨਾਂ ਗੁਮਾਂਤ੍ਰੀਆਂ ਨੇ ਆਪਣੀਆਂ  
 ਵਾਰਾਂ ਵਿੱਚ ਕੀਤਾ। ਕਿਵੇਂ ਸ਼ਸਤਰ ਲਿਸਕਾਏ ਗਏ, ਤਲਵਾਰਾਂ ਚਮਕੀਆਂ ਤੇ ਤੀਰਾਂ ਨੇ  
 ਤੂਫਾਨ ਮਚਾਏ ਅਤੇ ਜੰਗ ਲਈ ਤਿਆਰੀਆਂ ਖਿੱਚੀਆਂ, ਪੂਰਾ ਸੁਆਦ ਲਾ ਕੇ ਬਿਆਨਿਆ  
 ਹੈ। ਆਏ ਪਰਾਹੁਣਿਆਂ ਦੀ ਆਓ ਭਗਤ ਮੁਸਕੀ ਨੇ ਕਿਨੇ ਸੁਹਣੇ ਸ਼ਬਦਾਂ ਵਿੱਚ  
 ਕੀਤੀ ਦਰਸਾਈ ਹੈ:

ਤਖਤ ਬੈਠੇ ਸੱਚ ਧਿਆਇ ਕੇ।  
 ਆਹਰ ਕੀਤਾ ਗੁਰੂ ਗੋਬਿੰਦ ਸਿੰਘ,  
 ਸ੍ਰੀ ਸਾਹਿਬ ਅਲਖ ਧਿਆਇ ਕੇ।  
 ਮਿਜਮਾਨੀ ਦੇਣੀ ਪ੍ਰਾਹੁਣਿਆਂ,  
 ਢਾਲਾਂ ਦੀ ਪੱਤਲ ਪਾਇ ਕੇ।

ਸਾਂਗਾਂ ਕੀਤੀਆਂ ਸੁਣੀਆਂ, ਰਾਂਗ ਜਾਹ ਲਈ ਛੇਡੀਆਂ ਰਾਮੇ ਦੇ  
 ਸਾਰ ਮਸਾਲੇ ਪਾਇ ਕੇ। ਛੇਡੀ ਲਈ ਭਾਖੀ ਛੇਡੀ ਬਿਧ ਲਈ ਲੋਕ  
 ਲੱਭੂ ਖੁਰਮੇ ਸਾਰ ਦੇ,  
 ਦਾਤੂ ਵਿੱਚ ਮਲਾਇ ਕੇ।  
 ਸਿੰਘ ਪ੍ਰੀਹਣ ਐਹੜੇ,  
 ਤਲਵਾਰੀ ਕੜਫ ਬਣਾਇਕੈ।  
 ਆਖ ਭੇਜਿਓ ਸੁ ਜਾਇਓ ਖਾਇਕੇ।

ਮੀਰ ਮੁਸ਼ਕੀ ਤੇ ਮੀਰ ਛਬੀਲਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਬਹੁਤ  
 ਪ੍ਰਸਿਧ ਢਾਡੀ ਸਨ ਜੋ ਆਪਣੀਆਂ ਅਤੇ ਹੋਰ ਵਿਦਵਾਨਾਂ ਦੀਆਂ ਹਰ ਰੋਜ਼ ਵਾਰਾਂ ਗਾ ਕੇ  
 ਲੋਕਾਂ ਨੂੰ ਨਿਹਾਲ ਕਰਦੇ ਸਨ। ਛਬੀਲਾ ਤੇ ਮੁਸ਼ਕੀ ਦੀ ਇੱਕ ਵਾਰ ਦੀ ਪਉੜੀ  
 ਰਾਏ ਕੋਟ ਦੇ ਢਾਡੀਆਂ ਦੀ ਜਬਾਨੀ ਸੁਣੀ ਸੀ ਤੇ ਫੇਰ ਪਿੰਡ ਚੜੀ ਦਾ ਫੱਤੂ (ਫਤਿਹ  
 ਮੁਹੱਸਦ) ਮਰਾਸੀ ਮੈਂ ਗਾਉਂਦਾ ਸੁਣਿਆ ਸੀ:

ਹਰੀ ਚੰਦ ਵੰਗਰਿਆ,  
 ਰਣ ਨੱਚੇ ਘੋੜੇ।  
 ਵਾਣ ਚਲਿੱਤਾ ਸੋਧਕੇ  
 ਤੀਰ ਚਿੱਲੇ ਜੋੜੇ।  
 ਆਖ ਛਬੀਲੇ ਢਾਡੀਆ,  
 ਕਿਤ ਵੰਝ ਮਰੋੜੇ।

ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਇਹਨ੍ਹਾਂ ਮੀਰਾਂ ਦਾ ਰਾਜ  
 ਦਰਬਾਰਾਂ ਵਿੱਚ ਹੀ ਖੁਲ੍ਹਾ ਆਉਣ ਜਾਣ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੇ  
 ਦਰਬਾਰ ਵਿੱਚ ਰਹਿਣ ਵਾਲਾ ਮੀਰ ਰਹਿਮਤ ਦਰਬਾਰੀ, ਦਰਬਾਰੀਆਂ ਨੂੰ ਖੁਸ਼ ਰੱਖਣ  
 ਦਾ ਫਰਜ਼ ਨਿਭਾਉਂਦਾ ਸੀ ਜੋ ਹਾਸਰਸ ਭਰਪੂਰ ਵਾਕਾਂ ਨਾਲ ਕਈ ਵਾਰੀ ਅਜਿਹੀ ਗੱਲ  
 ਕਹਿ ਜਾਂਦਾ ਸੀ ਜੋ ਇੱਕ ਸਾਧਾਰਨ ਵਿਅਕਤੀ ਕਹਿਣ ਦੀ ਦਲੇਰੀ ਨਹੀਂ ਸੀ ਕਰ  
 ਸਕਦਾ। ਮਹਾਰਾਜਾ ਰਣਜੀਤ ਸਿੰਘ ਦੀ ਇੱਕੋ ਅੱਖ ਸੀ। ਇੱਕ ਅੱਖ ਚੇਚਕ ਦੀ  
 ਬੀਮਾਰੀ ਕਾਰਨ ਖਤਮ ਹੋ ਗਈ ਸੀ। ਕਹਿੰਦੇ ਹਨ ਕਿ ਇੱਕ ਵਾਰੀ ਕੁੱਝ ਵਿਅਕਤੀਆਂ  
 ਨੇ ਰਹਿਮਤ ਨੂੰ ਆਖਿਆ ਕਿ ਜੇ ਉਹ ਮਹਾਰਾਜਾ ਸਾਹਿਬ ਨੂੰ ਭਰੇ ਦਰਬਾਰ ਵਿੱਚ  
 ਕਾਣਾ ਕਹਿ ਦੇਵੇ ਤਾਂ ਉਹ ਉਸਨੂੰ ਰੱਜਵਾਂ ਇਨਾਮ ਦੇਣਗੇ। ਰਹਿਮਤ ਕਦੋਂ ਝਿਜਕਦਾ  
 ਸੀ, ਝੱਟ ਮੰਨ ਗਿਆ। ਅਗਲੇ ਦਿਨ ਜਦੋਂ ਦਰਬਾਰ ਲੱਗ ਤਾਂ ਆਪਣੇ ਨਿੱਤ ਦੇ ਮੀਰ  
 ਪਹਿਰਾਵੇ ਵਿੱਚ ਨੱਚਦਾ ਟੱਪਦਾ ਮਹਾਰਾਜੇ ਦੇ ਸਾਹਮਣੇ ਜਾ ਕੇ ਉੱਚੀ ਉੱਚੀ ਪ੍ਰਸ਼ੰਸਾ  
 ਕਰਨ ਲੱਗ ਪਿਆ:

"ਮਹਾਰਾਜ! ਤੇਰੀ ਇੱਕੋ ਅੱਖ ਸੁਲੱਖਣੀ। ਵੱਡੇ ਵੱਡੇ ਮਹਾਂ ਬਲੀ ਤੈਨੂੰ ਝੁਕ  
 ਝੁਕ ਕਰਨ ਸਲਾਮਾਂ। ਧਰਤ ਤੋਂ ਅਸਮਾਨ ਤੱਕ ਤੇਰਾ ਨੂਰ ਫੈਲਿਆ ਰਹੇ।"

ਇਹ ਸੁਣਕੇ ਮਹਾਰਾਜਾ ਏਨਾ ਪ੍ਰਸੰਨ ਹੋਇਆ ਕਿ ਉਸ ਨੇ ਇੱਕ ਸੋਨਕੜਿਆਂ ਦੀ ਜੋੜੀ ਮੀਰ ਦੀਆਂ ਬਾਹਾਂ 'ਚ ਪਾ ਦਿੱਤੀ। ਜਿਨ੍ਹਾਂ ਨੇ ਉਸਨੂੰ ਭੇਜਿਆ ਸੀ ਉਹਨਾਂ ਨੇ ਵੀ ਸੌਗਤਾਂ ਅਤਾ ਕੀਤੀਆਂ।

ਸੰਨ 1947 ਤੋਂ ਪਹਿਲਾਂ ਪੰਜਾਬ ਵਿੱਚ ਮੀਰਾਸੀ ਪਰਿਵਾਰ(ਢਾਡੀ) ਬਹੁਤ ਸਾਰੇ ਪਿੰਡਾਂ ਵਿੱਚ ਵੱਸਦੇ ਸਨ। ਪਰ ਸੰਨ 1947 ਦੀ ਹਨੁਰੀ ਨੇ ਉਹਨਾਂ ਪਰਿਵਾਰਾਂ ਨੂੰ ਭਾਵੇਂ ਕਾਫ਼ੀ ਹੱਦ ਤੱਕ ਖੁਰਦ ਬੁਰਦ ਕਰ ਦਿੱਤਾ ਪਰ ਫਿਰ ਵੀ ਗੁਰੂ ਪਰਿਵਾਰ ਨਾਲ ਇਨ੍ਹਾਂ ਦੇ ਰਾਬਤੇ ਦੀ ਬਦੌਲਤ ਕਾਫ਼ੀ ਹੱਦ ਤੱਕ ਇਹ ਸੁੱਖਿਅਤ ਰਹੇ ਜਿਵੇਂ ਕਿ ਮੇਰੇ ਪਿੰਡ ਦੇ ਲਾਗੇ ਸਰਵਰਪੁਰ, ਚੜੀ, ਖੇੜੀ ਨੋਧ ਸਿੰਘ, ਲਲਹੋੜੀ ਤੇ ਰਾਮਪੁਰ ਆਦਿਕ ਅਨੇਕਾਂ ਪਿੰਡਾਂ ਵਿੱਚ ਇਹ ਮੀਰ ਘਰਾਣੇ ਮੌਜੂਦ ਹਨ ਤੇ ਏਸੇ ਤਰ੍ਹਾਂ ਹੋਰ ਵੀ ਕਈ ਪਿੰਡਾਂ ਵਿੱਚ ਵੱਸਦੇ ਹਨ। ਇਹ ਅੱਜ ਦਿਸ ਰਹੇ ਸਾਰੇ ਘਰਾਣੇ ਅਸਲ ਵਿੱਚ ਹਨ ਤਾਂ ਢਾਡੀ ਹੀ ਪਰ ਸਮੇਂ ਦੇ ਬਦਲਣ ਨਾਲ ਜਾਂ ਲੋਕ ਰੁਚੀਆਂ ਦੇ ਪਰਿਵਰਤਣ ਨਾਲ ਇਹ ਪਿੱਛੋਂ ਜਾ ਕੇ ਨਕਲੀਏ ਬਣ ਗਏ ਤੇ ਹਾਸੇ ਮਸ਼ਖਰੀ ਤੇ ਵਿਅੰਗ ਦੀਆਂ ਗੱਲਾਂ ਸੁਣਾ ਕੇ ਜਨਤਾ ਨੂੰ ਖੁਸ਼ ਕਰਨ ਲਈ ਹੀ ਸੀਮਤ ਹੋ ਗਏ ਤੇ ਇਹ ਸ਼ਕਲ ਇਖਤਿਆਰ ਕਰਨਾ ਸ਼ਾਇਦ ਰੋਟੀ ਰੋਜ਼ੀ ਦਾ ਹੀ ਮਸਲਾ ਸੀ। ਹੌਲੀ ਹੌਲੀ ਜਿਉਂ ਸਮਾਂ ਬੀਤਦਾ ਗਿਆ ਇਨ੍ਹਾਂ ਦੇ ਕਲਾਤਮਕ ਕਿੱਤੇ ਵਿੱਚ ਵੀ ਪ੍ਰੀਵਰਤਨ ਆਉਂਦਾ ਗਿਆ ਤੇ ਲੋਕ ਰੁਚੀਆਂ ਵਿੱਚ ਵੀ ਘਾਟਾ ਪੈਦਾ ਹੋ ਗਿਆ। ਹੌਲੀ ਹੌਲੀ ਇਹ ਇੱਕ ਨੱਕਾਲ ਬੱਚੇ ਬਣ ਕੇ ਰਹਿ ਗਏ ਤੇ ਨਕਲੀਏ ਹੋ ਕੇ ਅਖਾੜੇ ਲਾਉਣ ਲੱਗ ਪਏ। ਮੈਨੂੰ ਯਾਦ ਹੈ ਕੇ ਪੰਜਾਬ ਵਿੱਚ ਲਾਲੂ ਭੱਟ, ਲੱਜਿਆ ਰਾਮ ਭੱਟ, ਉਜਾਗਰ ਸਿੰਘ ਭੱਟ ਅਤੇ ਬਰਕਤ ਭੱਟ ਬਾਰੇ ਮੈਂ ਬਚਪਨ ਵਿੱਚ ਸੁਣਦਾ ਆ ਰਿਹਾ ਹਾਂ। ਬਰਕਤ ਭੱਟ ਦੇ ਮੁੰਡੇ ਸ਼ਰੀਫ ਅਤੇ ਚਿੜੀ ਫੱਤੂ ਤੇ ਪੁੱਤਰ ਤਾਲਬ ਹੁਸੈਨ (ਮੋਹਨ) ਤੇ ਕੰਵਰ ਹੁਸੈਨ (ਸੋਹਨ) ਤਾਂ ਮੇਰੇ ਨਾਲ ਪਹਿਲੀ ਤੋਂ ਚੌਥੀ ਜਮਾਤ ਤੱਕ ਪੜਦੇ ਵੀ ਰਹੇ ਹਨ। ਜਿਨ੍ਹਾਂ ਦੇ ਪਰਿਵਾਰ ਅੱਜ ਵੀ ਪਿੰਡ ਸਰਵਰਪੁਰ ਵਿੱਚ ਵਸਦੇ ਹਨ। ਇਨ੍ਹਾਂ ਦੇ ਹੀ ਰਿਸ਼ਤਿਆਂ ਵਿੱਚੋਂ ਇਸ ਵੇਲੇ ਸਰਦੂਲ ਸਿਕੰਦਰ, ਨੂਰੀ, ਮਹੰਮਦ ਸਦੀਕ, ਚੜੀ ਵਾਲਾ ਲਾਖਾ, ਲਲਹੋੜੀ ਵਾਲੇ ਨਕਲੀਏ, ਬੰਗਿਆਂ ਵਾਲੇ ਨਕਲੀਏ, ਨੰਦਪੁਰ ਕਲੌੜ ਵਾਲੇ ਮੀਰ ਅਤੇ ਹੋਰ ਕਈ ਲੋਕ, ਗਾਇਕੀ ਦੀਆਂ ਸਿਖਰਾਂ ਨੂੰ ਛੋਹ ਰਹੇ ਹਨ।

## ਸਹਾਇਕ ਪੁਸਤਕਾਂ

1. ਮਹਾਨ ਕੋਸ਼ - ਭਾਈ ਕਾਹਨ ਸਿੰਘ ਨਾਭਾ
2. The Sikh Religion and its Gurus - M.A. Macauliffe.
3. ਅਮਰਨਾਮਾ - ਭਾਈ ਨਥ ਮੱਲ ਤੇ ਭਾਈ ਅਬਦੁਲਾ
4. ਹੇਮ ਕੁੰਟ ਦਾ ਮੁਸਾਫਰ - ਰਣਬੀਰ
5. ਦਬਿਸਤਾਨਿ ਮਜ਼ਾਹਬ - ਮੁਹਸਿਨ ਛਾਸੀ
6. ਤਾਰੀਖ ਅਦਬ ਉਰਦੂ - ਰਾਮ ਬਾਬੂ ਸਕਸੈਨ
7. ਅਹਿਕਾਮਿ ਆਲਮਗੀਰੀ - ਮੁਨਸ਼ੀ ਇਨਾਇਤ ਉੱਲਾ
8. ਸਿੱਖ ਗੁਰੂ ਸਹਿਬਾਨ ਅਤੇ ਮੁਸਲਮਾਨ - ਡਾ. ਗਿ. ਅਬਾਦ ਉੱਲਾ
9. ਲੁਗਾਤਿ ਫੀਰੋਜ਼ੀ
10. ਗਿਆਸੁਲ ਲੁਗਾਤ
11. ਗੁਰ ਸੋਭ - ਸੈਨਾਪਤ
12. Guru Gobind Singh and Khalsa Discipline -  
Dalip Singh
13. The sikh Gurus - K. S. Duggal
14. ਸੱਤੇ ਬਲਵੰਡ ਦੀ ਵਾਰ - ਪ੍ਰੋ. ਸਾਹਿਬ ਸਿੰਘ
15. ਗੁਰੂ ਗਰੰਥ ਸਾਹਿਬ - ਇੱਕ ਸਭਿਆਚਾਰਕ ਸਰਵੇਖਣ  
- ਡਾ. ਮਨਮੋਹਨ ਸਹਿਗਲ
16. ਅਮਰ ਕਵੀ ਗੁਰੂ ਅਮਰਦਾਸ





**ਡਾਂਸ਼ ਗੁਰਦੇਵ ਸਿੰਘ ਪੰਦੋਹਲ**

ਹਰ ਜੀਵ ਭਾਂਤ ਭਾਂਤ ਦੀਆਂ ਸਰੀਰਕ, ਮਾਨਸਿਕ ਤੇ ਭਾਵੁਕ ਕਿਰਨਾਂ ਵਾਯੂ ਮੰਡਲ ਵਿਚ ਵੰਡਦਾ ਹੈ ਜੋ ਸਾਨੂੰ ਪਰਭਾਵਤ ਕਰਦੀਆਂ ਹਨ। ਕਿਸੇ ਮੁੱਖ ਵੇਖ ਮਨ ਖੇਤ੍ਰ ਨਾਲ ਭਰ ਜਾਂਦਾ ਹੈ ਤੇ ਕਿਸੇ ਹੋਰ ਨੂੰ ਵੇਖ ਮਨ ਸੜ ਜਾਂਦਾ ਹੈ। ਇਹ ਅਣਦਿਸਦਾ ਭਾਵੁਕ ਅਸਰ ਓਹਨਾਂ ਕਿਰਨਾਂ ਦਾ ਹੀ ਹੈ। ਗੁਰਦੇਵ ਪ੍ਰਦੀਪਤ ਵਿਅਕਤੀ ਹੈ ਜਿਸਨੂੰ ਵੇਖ ਵਿਦਿਅਕ ਚਾਨਣ ਮਿਲਦਾ ਹੈ ਅਤੇ ਪ੍ਰੇਮ ਭਿੱਜੀ ਅਪਣੱਤ ਦੀ ਬੜੀ ਮਹਿਕ ਆਉਂਦੀ ਹੈ। ਓਹਨਾਂ ਨਾਲ ਬਾਤਚਿੱਤ ਕਰਦਿਆਂ ਸਰੂਰ ਆ ਜਾਂਦਾ ਹੈ। ਉਹ ਜੋ ਕੁੱਝ ਚੌਗਿਰਦੇ ਵਿੱਚ ਵੇਖਦੇ ਹਨ, ਉਸ ਨੂੰ ਹੀ ਉਲੀਕਦੇ ਹਨ, ਦਿਆਨਤਦਾਰੀ ਨਾਲ ਰੂਪਮਾਨ ਕਰਦੇ ਹਨ। ਉਹਨਾਂ ਕੋਲ ਉਰਦੂ, ਫਾਰਸੀ, ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਸ਼ਬਦਾਂ ਦਾ ਅਮੁੱਕ ਭੰਡਾਰ, ਅਲੰਕਾਰਾਂ ਦਾ ਸਾਗਰ, ਨਵੀਨ ਖਿਆਲਾਂ ਦੀ ਉੱਚੀ ਉਡਾਰੀ, ਬੇਅੰਤ ਹੈ ਜਿਨ੍ਹਾਂ ਦੀ ਵਰਤੋਂ ਉਹ ਆਮ ਕਰਦੇ ਹਨ। ਉਹਨਾਂ ਦੀ ਲਿਖਤ ਨੂੰ ਪੜ੍ਹਨ ਵਾਲਾ ਇੱਕ ਅਗੰਮੀ ਹੁਲਾਰਾ ਅਨੁਭਵ ਕਰਦਾ ਹੈ ਤੇ ਕੁੱਝ ਸਮੇਂ ਲਈ ਸਾਹਿਤਕ ਸੰਸਾਰ ਵਿੱਚ ਜੀਵਤ ਹੋ ਜਾਂਦਾ ਹੈ।

- ਬਲਵੰਤ ਸਿੰਘ ਸੱਗੂ  
(B.Sc., M.A., Dip. in R.S.A.)

184 Weymouth Drive,  
Kelvindale, Glasgow G12DET  
Scotland (U.K.)